

ਕਿਰਪਾ ਕਰਕੇ ਭਰੋ	ਕੋਡ	ਨਾਂ	
IA/FPC/CSO/DM/ARM/ISP			ਪਾਲਿਸੀ ਦੀ ਕਿਸਮ ☐ ਪ੍ਰੋਡ ☐ ਸ਼ਹਿਰੀ ☐ ਮਾਧਿਅਮ ਦੀ ਕਿਸਮ ☐ ਏਜੰਸੀ ☐ ਦਲਾਲ ☐ BABP ☐ DM ☐ IMF
ਉਲਿਖਤ ਵਿਅਕਤੀ			ਬੀਮੇ ਦੀ ਕਿਸਮ: ☐ ਵਿਅਕਤੀਗਤ ☐ ਮਾਲਕ-ਮੁਲਾਜ਼ਮ ☐ MWP ☐ HUF ☐ ਆਮ ਤਾਈਵਾਲੀ ☐ ਮੁੱਖ ਵਿਅਕਤੀ ☐ ਮੁੱਖ ਭਾਈਵਾਲੀ ☐ ਸਮਾਧਾਨ
PNB MetLife ਸ਼ਾਖਾ			ਮੁਲਾਜ਼ਮ ਲਈ ਛੋਟ: ☐ PNB MLI ਦੇ ਮੁਲਾਜ਼ਮ ☐ PNB ਦੇ ਮੁਲਾਜ਼ਮ ☐ J&K ਬੈਂਕ ਦੇ ਮੁਲਾਜ਼ਮ
CA/ਦਲਾਲ/ਰੈਫਰਲ ਕੰਪਨੀ/MIA ਦੀ ਰਿਲੇਸ਼ਨਸ਼ਿਪ ਸ਼ਾਖਾ ਦਾ ਨਾਂ			ਖਾਤੇ ਦੀ ਕਿਸਮ: ☐ ਸਰਲੀਕ੍ਰਿਤ ☐ ਸਧਾਰਨ ☐ (ਘੱਟ ਸੋਖਮ ਵਾਲੇ ਗਾਹਕਾਂ ਲਈ) ☐ ਸਮਾਲ

ਪ੍ਰਸਤਾਵਿਤ ਬੀਮਿਤ ਵਿਅਕਤੀ

ਇਥੇ ਚਿਪਕਾਓ (ਪਿੰਨ ਜਾਂ ਸਟੈਂਪਲਰ ਨਾਲ ਨਾ ਲਗਾਓ)

ਇੱਕ ਹਾਲੀਆ ਸਮੇਂ ਦੀ ਪਾਸਪੋਰਟ-ਆਕਾਰ ਦੀ ਤਸਵੀਰ (ਜੇ ਛੇ ਮਹੀਨਿਆਂ ਤੋਂ ਵੱਧ ਪੁਰਾਣੀ ਨਾ ਹੋਵੇ)

[illegible][illegible]

11. ਰਿਹਾਇਸ਼ੀ ਦਰਜਾ ☐ ਰਿਹਾਇਸ਼ੀ ਵਿਅਕਤੀ ☐ ਗੈਰ-ਰਿਹਾਇਸ਼ੀ ਭਾਰਤੀ ☐ ਭਾਰਤੀ ਮੂਲ ਦਾ ਵਿਅਕਤੀ ☐ ਵਿਦੇਸ਼ੀ ਨਾਗਰਿਕ ☐ (ਜੇ ਹਾਂ, ਤਾਂ ਕਿਰਪਾ ਕਰਕੇ FATCA/CRS ਪ੍ਰਸ਼ਨਾਵਲੀ ਭਰੋ ਅਤੇ ਬਿੰਦੂ 13 (iii) ਪੂਰਾ ਕਰੋ)

12. ਵਿਵਾਹਕ ਦਰਜਾ ☐ ਸ਼ਾਦੀਸ਼ੁਦਾ ☐ ਕਮਾਰ/ਕਮਾਰੀ ☐ ਹੋਰ (ਉਲੇਖ ਕਰੋ)

13. (i) ☐ ਮੌਜੂਦਾ / ਸਥਾਈ / ਵਿਦੇਸ਼ੀ ਪਤਾ (ਪਤੇ ਦੇ ਸਬੂਤ (PoA) ਵਜੋਂ ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਦਸਤਾਵੇਜ਼ ਦੀ ਪੁਸ਼ਟੀਤ ਕਾਪੀ ਜਮਾ ਕਰਵਾਉਣੀ ਲਾਜ਼ਮੀ ਹੈ।)

ਪਤੇ ਦੀ ਕਿਸਮ ☐ ਰਿਹਾਇਸ਼ੀ/ਵਪਾਰਕ ☐ ਰਿਹਾਇਸ਼ੀ ☐ ਵਪਾਰਕ ☐ ਰਜਿਸਟਰਡ ਦਫ਼ਤਰ ☐ ਗੈਰ-ਨਿਰਧਾਰਤ

☐ ਪਤਾ ਦਾ ਪ੍ਰਮਾਣ ☐ ਪਾਸਪੋਰਟ ☐ ਲਾਇਸੈਂਸ ☐ UID (ਆਪਾਰ) ☐ ਵੋਟਰ ਪਹਿਚਾਣ ਪੱਤਰ ☐ NREGA ਜ਼ੋਬ ਕਾਰਡ ☐ ਸਰਲੀਕ੍ਰਿਤ ਉਪਾਅ ਖਾਤਾ (ਸਿੰਪਲੀਫਾਇਡ ਮੈਂਬਰ ਅਕਾਊਂਟ) - ਦਸਤਾਵੇਜ਼ ਕਿਸਮ ਕੋਡ ☐

ਹੋਰ ☐

ਕਿਰਪਾ ਕਰਕੇ ਸਮਾਂ ਕੀਤੇ ਪ੍ਰਮਾਣ ਪੱਤਰ ਦਾ ਨੰਬਰ ਦਿਓ।

[illegible]

(ii) ☐ ਪੱਤਰ-ਵਿਹਾਰ/ਸਥਾਨਕ ਪਤਾ

☐ ਮੌਜੂਦਾ/ਸਥਾਈ/ਵਿਦੇਸ਼ੀ ਪਤੇ ਦੇ ਸਮਾਨ (ਜੇ ਕਈ ਪੱਤਰ-ਵਿਹਾਰ/ਸਥਾਨਕ ਪਤੇ ਹਨ ਤਾਂ ਅਨੁਲੱਗ A1 ਭਰੋ)

[illegible]

(iii) ☐ ਉਸ ਅਧਿਕਾਰ-ਖੇਤਰ ਦਾ ਪਤਾ ਜਿਸ ਵਿਚ ਬਿਨੈਕਾਰ ਭਾਰਤ ਤੋਂ ਬਾਹਰ ਟੈਕਸ ਮਕਸਦ ਲਈ ਵਸਦਾ ਹੈ

☐ ਮੌਜੂਦਾ/ਸਥਾਈ/ਵਿਦੇਸ਼ੀ ਪਤੇ ਦੇ ਸਮਾਨ ☐ ਪੱਤਰ-ਵਿਹਾਰ/ਸਥਾਨਕ ਪਤੇ ਦੇ ਸਮਾਨ

[illegible]

ਦੇਸ਼ ਦਾ ਕੋਡ	ਇਲਾਕੇ ਦਾ/STD ਕੋਡ	ਟੈਲੀਫੋਨ	ਸੰ. ੨	ਸੰ. ੩

[illegible][illegible]

ਇਦਲੀ ਸੰਪਰਕ ਨੰਬਰ ਇਦਲੀ ਈਮੇਲ

15	16	17	18	19	20	21	22	23	24	25	26	27	28	29	30	31	32	33	34	35	36	37	38	39	40	41	42	43	44	45	46	47	48	49	50	51	52	53	54	55	56	57	58	59	60	61	62	63	64	65	66	67	68	69	70	71	72	73	74	75	76	77	78	79	80	81	82	83	84	85	86	87	88	89	90	91	92	93	94	95	96	97	98	99	100
15	16	17	18	19	20	21	22	23	24	25	26	27	28	29	30	31	32	33	34	35	36	37	38	39	40	41	42	43	44	45	46	47	48	49	50	51	52	53	54	55	56	57	58	59	60	61	62	63	64	65	66	67	68	69	70	71	72	73	74	75	76	77	78	79	80	81	82	83	84	85	86	87	88	89	90	91	92	93	94	95	96	97	98	99	100

[illegible][illegible][illegible][illegible]

18. ਸਿੱਖਿਆ ਯੋਗਤਾ : ☐ ਪੋਸਟ-ਗ੍ਰੈਜੂਏਟ ਅਤੇ ਉਪਰ ☐ ਗ੍ਰੈਜੂਏਟ ☐ ਡਿਪਲੋਮਾ ☐ 12ਵੀਂ ਪਾਸ ☐ 10ਵੀਂ ਪਾਸ ☐ 10ਵੀਂ ਤੋਂ ਘੱਟ ਪਾਸ ☐ ਜਮਾਤ ਪਾਸ ☐ ਅਣਪੜ੍ਹ ☐ ਹੋਰ (ਸਪਸ਼ਟ ਕਰੋ) _____

19. ਪੇਸ਼ਾ ☐ S - ਸੇਵਾ (☐ ਨਿਜੀ ਖੇਤਰ ☐ ਜਨਤਕ ਖੇਤਰ ☐ ਸਰਕਾਰੀ ਖੇਤਰ ☐ ਹੋਰ)

☐ ०. जै (☐ भैरव ☐ राई ☐ कान्हा ☐ सेव विरही ☐ सिद्धी ☐ विष्णु) ☐ १. कृष्ण ☐ २. जै ☐ ३. जै ☐ ४. जै ☐ ५. जै ☐ ६. जै ☐ ७. जै ☐ ८. जै ☐ ९. जै ☐ १०. जै ☐ ११. जै ☐ १२. जै ☐ १३. जै ☐ १४. जै ☐ १५. जै ☐ १६. जै ☐ १७. जै ☐ १८. जै ☐ १९. जै ☐ २०. जै ☐ २१. जै ☐ २२. जै ☐ २३. जै ☐ २४. जै ☐ २५. जै ☐ २६. जै ☐ २७. जै ☐ २८. जै ☐ २९. जै ☐ ३०. जै ☐ ३१. जै ☐ ३२. जै ☐ ३३. जै ☐ ३४. जै ☐ ३५. जै ☐ ३६. जै ☐ ३७. जै ☐ ३८. जै ☐ ३९. जै ☐ ४०. जै ☐ ४१. जै ☐ ४२. जै ☐ ४३. जै ☐ ४४. जै ☐ ४५. जै ☐ ४६. जै ☐ ४७. जै ☐ ४८. जै ☐ ४९. जै ☐ ५०. जै ☐ ५१. जै ☐ ५२. जै ☐ ५३. जै ☐ ५४. जै ☐ ५५. जै ☐ ५६. जै ☐ ५७. जै ☐ ५८. जै ☐ ५९. जै ☐ ६०. जै ☐ ६१. जै ☐ ६२. जै ☐ ६३. जै ☐ ६४. जै ☐ ६५. जै ☐ ६६. जै ☐ ६७. जै ☐ ६८. जै ☐ ६९. जै ☐ ७०. जै ☐ ७१. जै ☐ ७२. जै ☐ ७३. जै ☐ ७४. जै ☐ ७५. जै ☐ ७६. जै ☐ ७७. जै ☐ ७८. जै ☐ ७९. जै ☐ ८०. जै ☐ ८१. जै ☐ ८२. जै ☐ ८३. जै ☐ ८४. जै ☐ ८५. जै ☐ ८६. जै ☐ ८७. जै ☐ ८८. जै ☐ ८९. जै ☐ ९०. जै ☐ ९१. जै ☐ ९२. जै ☐ ९३. जै ☐ ९४. जै ☐ ९५. जै ☐ ९६. जै ☐ ९७. जै ☐ ९८. जै ☐ ९९. जै ☐ १००. जै ☐

☐ 0-00 ☐ 0-01 ☐ 0-02 ☐ 0-03 ☐ 0-04 ☐ 0-05 ☐ 0-06 ☐ 0-07 ☐ 0-08 ☐ 0-09 ☐ 0-10 ☐ 0-11 ☐ 0-12 ☐ 0-13 ☐ 0-14 ☐ 0-15 ☐ 0-16 ☐ 0-17 ☐ 0-18 ☐ 0-19 ☐ 0-20 ☐ 0-21 ☐ 0-22 ☐ 0-23 ☐ 0-24 ☐ 0-25 ☐ 0-26 ☐ 0-27 ☐ 0-28 ☐ 0-29 ☐ 0-30 ☐ 0-31 ☐ 0-32 ☐ 0-33 ☐ 0-34 ☐ 0-35 ☐ 0-36 ☐ 0-37 ☐ 0-38 ☐ 0-39 ☐ 0-40 ☐ 0-41 ☐ 0-42 ☐ 0-43 ☐ 0-44 ☐ 0-45 ☐ 0-46 ☐ 0-47 ☐ 0-48 ☐ 0-49 ☐ 0-50 ☐ 0-51 ☐ 0-52 ☐ 0-53 ☐ 0-54 ☐ 0-55 ☐ 0-56 ☐ 0-57 ☐ 0-58 ☐ 0-59 ☐ 0-60 ☐ 0-61 ☐ 0-62 ☐ 0-63 ☐ 0-64 ☐ 0-65 ☐ 0-66 ☐ 0-67 ☐ 0-68 ☐ 0-69 ☐ 0-70 ☐ 0-71 ☐ 0-72 ☐ 0-73 ☐ 0-74 ☐ 0-75 ☐ 0-76 ☐ 0-77 ☐ 0-78 ☐ 0-79 ☐ 0-80 ☐ 0-81 ☐ 0-82 ☐ 0-83 ☐ 0-84 ☐ 0-85 ☐ 0-86 ☐ 0-87 ☐ 0-88 ☐ 0-89 ☐ 0-90 ☐ 0-91 ☐ 0-92 ☐ 0-93 ☐ 0-94 ☐ 0-95 ☐ 0-96 ☐ 0-97 ☐ 0-98 ☐ 0-99

PNB MetLife India Insurance Company Limited
Registered Office: Unit No. 701, 702 and 703, 7th floor, West Wing, Raheja Towers, 26/27 MG Road, Bangalore -560001, Karnataka. IRDAI Registration No: 117

CI No. U66010KA2001PLC028883 Call us Toll free at 1-800-425-6969 Website: www.pnbmetlife.com, Email: indiaservice@pnbmetlife.co.in or write to us 1st Floor, Techniplex -I, Techniplex Complex, Off New Sankarshin Highway, Gurgaon (West), Mumbai - 400062. Phone: +91 22 41 700000, Fax: +91 22 41 700020

RGGENEV13

20. ਪੇਸ਼ੇ ਸੰਬੰਧੀ ਵੇਰਵੇ: 21. ਵਧੀਕ KYC*: 22. ਆਮਦਨ ਦਾ ਪ੍ਰਮਾਣ: 23. ਉਮਰ ਦਾ ਪ੍ਰਮਾਣ*:

*ਜਮ੍ਹੂ ਕੀਤੇ ਵਧੀਕ ਦਸਤਾਵੇਜ਼ਾਂ ਦੇ ਨਾਂ - ਜੇਕਰ ਪ੍ਰਸਤਾਵਤ ਮਾਲਕ ਕੋਈ ਟ੍ਰਸਟ ਜਾਂ ਫਾਊਂਡੇਸ਼ਨ ਹੈ ਜਾਂ ਫਿਰ ਚੁਣੀ ਗਈ ਬੀਮੇ ਦੀ ਕਿਸਮ ਮਾਲਕ-ਮੁਲਾਜ਼ਮ/ਆਮ ਭਾਈਵਾਲੀ/ਮੁੱਖ ਭਾਈਵਾਲੀ/ਮੁੱਖ ਵਿਅਕਤੀ ਹੈ

ਸੰਗਠਨ/ਕਾਰੋਬਾਰ ਦਾ ਨਾਂ ਅਤੇ ਪਤਾ	ਕਾਰੋਬਾਰ ਦੀ ਪ੍ਰਕਿਰਤੀ	ਸੇਵਾਵਾਂ ਦੀ ਅਸਲ ਪ੍ਰਕਿਰਤੀ	ਅਹੁਦਾ	ਸੇਵਾ/ਕਾਰੋਬਾਰ ਵਿੱਚ ਗੁਜ਼ਰੇ ਸਾਲਾਂ ਦੀ ਗਿਣਤੀ	ਸਲਾਨਾ ਕੁੱਲ ਆਮਦਨ (ਰੁਪਏ ਵਿੱਚ)

*ਜੇ ਉਮਰ ਦਾ ਗੈਰ-ਮਿਆਰੀ ਪ੍ਰਮਾਣ (ਜਿਵੇਂ ਕਿ ਵੈਟਰ ID ਕਾਰਡ, ਰੇਸ਼ਨ ਕਾਰਡ ਆਦਿ) ਦਿੱਤਾ ਜਾਂਦਾ ਹੈ, ਤਾਂ ਬੀਮੇ ਦੀ ਰਕਮ ਦੇ ਹਰੇਕ ਹਜ਼ਾਰ ਰੁਪਏ 'ਤੇ 2.50 ਰੁਪਏ ਵਾਧੂ ਬੁਲਕ ਲਾਗੂ ਹੋਵੇਗਾ।

24. ਪਹਿਚਾਣ ਪ੍ਰਮਾਣ ਪੱਤਰ (ਪਹਿਚਾਣ ਦੇ ਸਬੂਤ [PoI] ਵਜੋਂ ਹੇਠਾਂ ਦਿੱਤੇ ਵਿੱਚੋਂ ਕਿਸੇ ਇੱਕ ਦੀ ਤਸਦੀਕਸ਼ੁਦਾ ਕਾਪੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ)

☐ A - ਪਾਸਪੋਰਟ ਨੰ. ਪਾਸਪੋਰਟ ਦੀ ਮਿਆਦ ਪੁੱਗਣ ਦੀ ਮਿਤੀ

DDMMYYYY

☐ B - ਵੈਟਰ ID ਕਾਰਡ

☐ C - PAN ਨੰ. ਡ੍ਰਾਈਵਿੰਗ ਲਾਈਸੈਂਸ ਡ੍ਰਾਈਵਿੰਗ ਲਾਈਸੈਂਸ ਦੀ ਮਿਆਦ ਪੁੱਗਣ ਦੀ ਮਿਤੀ

DDMMYYYY

☐ E - UID (ਆਧਾਰ) F - NREGA ਨੌਕਰੀ ਕਾਰਡ Z - ਹੋਰ (ਕੋਈ ਸਰਕਾਰ ਵਲੋਂ ਸੂਚਿਤ ਕੀਤਾ ਗਿਆ ਕੋਈ ਹੋਰ ਦਸਤਾਵੇਜ਼)

☐ S - ਸਰਲੀਕ੍ਰਿਤ ਉਪਾਅ ਖਾਤਾ (ਸਿੰਪਲੀਫਾਇਡ ਮੈਜਰ ਅਕਾਊਂਟ) - ਦਸਤਾਵੇਜ਼ ਕਿਸਮ ਕੋਡ ਪਛਾਣ ਨੰਬਰ

25. ਬੀਮੇ ਦਾ ਮਕਸਦ ☐ ਬੱਚੇ ਦੇ ਭਵਿੱਖ ਦੀ ਯੋਜਨਾਬੰਦੀ ☐ ਸੁਰੱਖਿਆ ☐ ਬੱਚਤ ☐ ਮੁੱਖ ਵਿਅਕਤੀ ☐ ਸੇਵਾ ਨਿਵਿਰਤੀ ☐ ਜ਼ਿੰਦਗੀ ਦਾ ਉਪਹਾਰ ☐ ਹੋਰ (ਸਪਸ਼ਟ ਕਰੋ) _____

B. ਪ੍ਰਸਤਾਵਿਤ ਧਾਰਕ ਦੇ ਵੇਰਵੇ (ਇਹ ਉਦੋਂ ਭਰੋ ਜੇਕਰ ਪ੍ਰਸਤਾਵਿਤ ਬੀਮਿਤ ਵਿਅਕਤੀ ਅਤੇ ਪ੍ਰਸਤਾਵਿਤ ਧਾਰਕ ਅਲੱਗ-ਅਲੱਗ ਹੋਣ ਅਤੇ ਸਾਰੇ ਖਾਣੇ ਭਰੇ ਜਾਣੇ ਲਾਜ਼ਮੀ ਹਨ) (ਇਹਨੂੰ ਨੂੰ ਵੱਡੇ ਅੱਖਰਾਂ ਵਿੱਚ ਭਰਿਆ ਜਾਵੇ ਅਤੇ ਸਾਰੇ ਖੇਤਰ ਲਾਜ਼ਮੀ ਹਨ)

1. ਨਾਂ (ਸ਼੍ਰੀ/ਸ਼੍ਰੀਮਤੀ/ਡਾ./ਮਾਸਟਰ/ਹੋਰ)
(ਪਛਾਣ ਪ੍ਰਮਾਣ ਪੱਤਰ ਨਾਲ ਮਿਲਦਾ ਹੋਇਆ)

2. ਕੁਮਾਰੀ ਅਵਸਥਾ ਵਿੱਚ ਨਾਂ (ਕੁਮਾਰੀ/ਡਾ./ਹੋਰ)

3. ਪਿਤਾ ਦਾ ਨਾਂ (ਸ਼੍ਰੀ/ਡਾ./ਹੋਰ)

4. ਮਾਤਾ ਦਾ ਨਾਂ (ਕੁਮਾਰੀ/ਸ਼੍ਰੀਮਤੀ/ਡਾ./ਹੋਰ)

5. ਜੀਵਨ ਸਾਥੀ ਦਾ ਨਾਂ (ਸ਼੍ਰੀ/ਸ਼੍ਰੀਮਤੀ/ਡਾ./ਹੋਰ)

6. ਜਨਮ ਮਿਤੀ

DDMMYYYY

 7. ਜਨਮ ਸਥਾਨ (ਦੇਸ਼ ਦੇ ਨਾਮ ਸਮੇਤ)

8. ਲਿੰਗ ☐ M-ਮਰਦ ☐ F-ਔਰਤ ☐ T-ਟਰਾਂਸਜੈਂਡਰ

 9. ਵਿਵਾਹਿਕ ਦਰਜਾ ☐ ਸ਼ਾਦੀਸ਼ੁਦਾ ☐ ਅਵਿਵਾਹਿਤ ☐ ਹੋਰ (ਸਪਸ਼ਟ ਕਰੋ) _____

10. ਪ੍ਰਸਤਾਵਿਤ ਬੀਮਿਤ ਵਿਅਕਤੀ ਨਾਲ ਸੰਬੰਧ _____

11. ਨਾਗਰਿਕਤਾ ☐ IN - ਭਾਰਤੀ ☐ ਹੋਰ - ISO 3166 ਦੇਸ਼ ਦਾ ਕੋਡ 12. ਕੀ ਤੁਸੀਂ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਟੈਕਸ ਰਿਹਾਇਸ਼ੀ ਹੋ? (ਜੇ ਹਾਂ, ਤਾਂ ਕਿਰਪਾ ਕਰਕੇ FATCA/CRS ਪ੍ਰਸ਼ਨਾਵਲੀ ਭਰੋ ਅਤੇ ਬਿੰਦੂ 14 (iii) ਭਰੋ) ☐ ਹਾਂ ☐ ਨਹੀਂ

13. ਰਿਹਾਇਸ਼ੀ ਦਰਜਾ : ☐ ਵਿਅਕਤੀ ☐ ਗੈਰ-ਰਿਹਾਇਸ਼ੀ ਭਾਰਤੀ ☐ ਭਾਰਤੀ ਮੂਲ ਦਾ ਵਿਅਕਤੀ ☐ ਵਿਦੇਸ਼ੀ ਨਾਗਰਿਕ _____

14. (i) ☐ ਮੌਜੂਦਾ/ਪੱਕੇ/ਵਿਦੇਸ਼ੀ ਪਤਾ: (ਪਤੇ ਦੇ ਸਬੂਤ [PoA]) ਵਜੋਂ ਹੇਠਾਂ ਦਿੱਤਿਆਂ ਵਿੱਚੋਂ ਕਿਸੇ ਇੱਕ ਦੀ ਤਸਦੀਕਸ਼ੁਦਾ ਕਾਪੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ।
ਪਤੇ ਦੀ ਕਿਸਮ: ☐ ਰਿਹਾਇਸ਼ੀ/ਵਪਾਰਕ ☐ ਰਿਹਾਇਸ਼ੀ ☐ ਵਪਾਰਕ ☐ ਰਜਿਸਟਰਡ ਦਫ਼ਤਰ ☐ ਗੈਰ-ਨਿਰਧਾਰਤ
ਪਤੇ ਦਾ ਪ੍ਰਮਾਣ: ☐ ਪਾਸਪੋਰਟ ☐ ਡਰਾਈਵਿੰਗ ਲਾਈਸੈਂਸ ☐ UID (ਆਧਾਰ) ☐ ਵੈਟਰ ਪਛਾਣ ਪੱਤਰ ☐ NREGA ਸੌਥ ਕਾਰਡ ☐ ਸਰਲੀਕ੍ਰਿਤ ਉਪਾਅ ਖਾਤਾ (ਸਿੰਪਲੀਫਾਇਡ ਮੈਜਰ ਅਕਾਊਂਟ) - ਦਸਤਾਵੇਜ਼ ਕਿਸਮ ਕੋਡ
ਹੋਰ _____ ਕਿਰਪਾ ਕਰਕੇ ਜਮ੍ਹਾਂ ਕੀਤੇ ਪ੍ਰਮਾਣ ਦਾ ਨੰਬਰ ਪ੍ਰਦਾਨ ਕਰੋ।

CITY / TOWN / VILLAGE GRAM PANCHAYAT

DISTRICT PIN / POSTCODE STATE / UT COUNTRY

(ii) ☐ ਪੱਤਰ-ਵਿਹਾਰ/ਸਥਾਨਕ ਪਤਾ
☐ ਮੌਜੂਦਾ/ਪੱਕੇ/ਵਿਦੇਸ਼ੀ ਪਤੇ ਦੇ ਸਮਾਨ ਹੀ (ਇੱਕ ਤੋਂ ਵੱਧ ਪੱਤਰ-ਵਿਹਾਰ/ਸਥਾਨਕ ਪਤਿਆਂ ਦੇ ਮਾਮਲੇ ਵਿੱਚ, ਕਿਰਪਾ ਕਰਕੇ ਅਨੁਲੱਗ A1 ਭਰੋ)

CITY / TOWN / VILLAGE GRAM PANCHAYAT

DISTRICT PIN / POSTCODE STATE / UT COUNTRY

(iii) ☐ ਅਧਿਕਾਰ ਖੇਤਰ, ਜਿੱਥੇ ਬਿਨੈਕਾਰ ਟੈਕਸ ਦੇ ਉਦੇਸ਼ਾਂ ਲਈ ਭਾਰਤ ਤੋਂ ਬਾਹਰ ਦਾ ਨਿਵਾਸੀ ਹੈ, ਦੇ ਵੇਰਵਿਆਂ ਵਿੱਚ ਪਤਾ
☐ ਮੌਜੂਦਾ/ਪੱਕੇ/ਵਿਦੇਸ਼ੀ ਪਤੇ ਦੇ ਸਮਾਨ ਹੀ ☐ ਪੱਤਰ-ਵਿਹਾਰ/ਸਥਾਨਕ ਪਤੇ ਦੇ ਸਮਾਨ ਹੀ

CITY / TOWN / VILLAGE GRAM PANCHAYAT

DISTRICT PIN / POSTCODE STATE / UT COUNTRY

ਪ੍ਰਸਤਾਵਿਤ ਧਾਰਕ

ਇੱਥੇ ਚਿਪਕਾਓ (ਪਿੰਨ ਜਾਂ ਸਟੈਪਲਰ ਨਾਲ ਨਾ ਲਗਾਓ)

*ਇੱਕ ਹਾਲੀਆ ਪਾਸਪੋਰਟ-ਆਕਾਰ ਦੀ ਤਸਵੀਰ (ਜੇ ਫੋ ਮਹੀਨਿਆਂ ਤੋਂ ਵੱਧ ਪੁਰਾਣੀ ਨਾ ਹੋਵੇ)

15. ਦਫ਼ਤਰ ਦਾ ਟੈਲੀਫੋਨ ਨੰਬਰ ਮੋਬਾਈਲ ਈਮੇਲ

ਦੇਸ਼ ਦਾ ਕੋਡ ਇਲਾਕੇ ਦਾ/STD ਕੋਡ ਟੈਲੀਫੋਨ

ਦੇਸ਼ ਦਾ ਕੋਡ ਇਲਾਕੇ ਦਾ/STD ਕੋਡ ਟੈਲੀਫੋਨ

ਦੇਸ਼ ਦਾ ਕੋਡ ਇਲਾਕੇ ਦਾ/STD ਕੋਡ ਟੈਲੀਫੋਨ

ਰਿਹਾਇਸ਼ ਜਗ੍ਹਾ ਦਾ ਟੈਲੀਫੋਨ ਨੰਬਰ ਫੈਕਸ

ਇਵਜ਼ੀ ਸੰਪਰਕ ਨੰਬਰ _____ ਇਵਜ਼ੀ ਈਮੇਲ _____

16. ☐ ਫਾਰਮ 60 ☐ PAN ਨੰਬਰ 17.a ਆਧਾਰ ਨੰਬਰ 17.b ਵਰਚੁਅਲ ID

18. ਸਿੱਖਿਆ ਯੋਗਤਾ ☐ ਪੋਸਟ-ਗ੍ਰੈਜੂਏਟ ਅਤੇ ਉੱਪਰ ☐ ਗ੍ਰੈਜੂਏਟ ☐ ਡਿਪਲੋਮਾ ☐ 12ਵੀਂ ਪਾਸ ☐ 10ਵੀਂ ਪਾਸ ☐ 10ਵੀਂ ਤੋਂ ਘੱਟ ਕੋਈ ਜਮਾਤ ਪਾਸ ☐ ਅਣਪੜ੍ਹ ☐ ਹੋਰ (ਸਪਸ਼ਟ ਕਰੋ) _____

19. ਪੇਸ਼ਾ ☐ S - ਸੇਵਾ (☐ ਨਿੱਜੀ ਖੇਤਰ ☐ ਜਨਤਕ ਖੇਤਰ ☐ ਸਰਕਾਰੀ ਖੇਤਰ ☐ ਹੋਰ)
O - ਹੋਰ (☐ ਪੇਸ਼ੇਵਰ ☐ ਸਵੈ-ਰੋਜ਼ਗਾਰ ☐ ਸੇਵਾ ਨਿਵਿਰਤ ☐ ਗ੍ਰਿਹਣੀ ☐ ਵਿਦਿਆਰਥੀ) ☐ B - ਵਪਾਰ ☐ X - ਗੈਰ-ਸ਼੍ਰੇਣੀਬੱਧ

20. ਪੇਸ਼ੇ ਦੇ ਵੇਰਵੇ: 21. ਵਧੀਕ KYC*: 22. ਆਮਦਨ ਦਾ ਪ੍ਰਮਾਣ: 23. ਉਮਰ ਦਾ ਪ੍ਰਮਾਣ*:

*ਜਮ੍ਹੂ ਕੀਤੇ ਵਧੀਕ ਦਸਤਾਵੇਜ਼ਾਂ ਦੇ ਨਾਂ - ਜੇਕਰ ਪ੍ਰਸਤਾਵਤ ਮਾਲਕ ਕੋਈ ਟ੍ਰਸਟ ਜਾਂ ਫਾਊਂਡੇਸ਼ਨ ਹੈ ਜਾਂ ਫਿਰ ਚੁਣੀ ਗਈ ਬੀਮੇ ਦੀ ਕਿਸਮ ਮਾਲਕ-ਮੁਲਾਜ਼ਮ/ਆਮ ਭਾਈਵਾਲੀ/ਮੁੱਖ ਭਾਈਵਾਲੀ/ਮੁੱਖ ਵਿਅਕਤੀ ਹੈ

ਸੰਗਠਨ/ਕਾਰੋਬਾਰ ਦਾ ਨਾਂ ਅਤੇ ਪਤਾ	ਕਾਰੋਬਾਰ ਦੀ ਪ੍ਰਕਿਰਤੀ	ਸੇਵਾਵਾਂ ਦੀ ਅਸਲ ਪ੍ਰਕਿਰਤੀ	ਅਹੁਦਾ	ਸੇਵਾ/ਕਾਰੋਬਾਰ ਵਿੱਚ ਗੁਜ਼ਰੇ ਸਾਲਾਂ ਦੀ ਗਿਣਤੀ	ਸਲਾਨਾ ਕੁੱਲ ਆਮਦਨ (ਰੁਪਏ ਵਿੱਚ)

24. ਪਹਿਚਾਣ ਪ੍ਰਮਾਣ ਪੱਤਰ (ਪਹਿਚਾਣ ਦੇ ਸਬੂਤ [PoI] ਵਜੋਂ ਹੇਠਾਂ ਦਿੱਤੇ ਵਿੱਚੋਂ ਕਿਸੇ ਇੱਕ ਦੀ ਤਸਦੀਕਸ਼ੁਦਾ ਕਾਪੀ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ)

☐ A - ਪਾਸਪੋਰਟ ਨੰ. ਪਾਸਪੋਰਟ ਦੀ ਮਿਆਦ ਪੁੱਗਣ ਦੀ ਮਿਤੀ

DDMMYYYY

☐ B - ਵੈਟਰ ID ਕਾਰਡ

☐ C - PAN ਨੰ. ਡ੍ਰਾਈਵਿੰਗ ਲਾਈਸੈਂਸ ਡ੍ਰਾਈਵਿੰਗ ਲਾਈਸੈਂਸ ਦੀ ਮਿਆਦ ਪੁੱਗਣ ਦੀ ਮਿਤੀ

DDMMYYYY

☐ E - UID (ਆਧਾਰ) F - NREGA ਨੌਕਰੀ ਕਾਰਡ Z - ਹੋਰ (ਕੋਈ ਸਰਕਾਰ ਵਲੋਂ ਸੂਚਿਤ ਕੀਤਾ ਗਿਆ ਕੋਈ ਹੋਰ ਦਸਤਾਵੇਜ਼)

☐ S - ਸਰਲੀਕ੍ਰਿਤ ਉਪਾਅ ਖਾਤਾ (ਸਿੰਪਲੀਫਾਇਡ ਮੈਜਰ ਅਕਾਊਂਟ) - ਦਸਤਾਵੇਜ਼ ਕਿਸਮ ਕੋਡ ਪਛਾਣ ਨੰਬਰ

RGGENEV13

2

C. ਨਾਮਜ਼ਦ ਵਿਅਕਤੀ ਦੇ ਵੇਰਵੇ (ਜੇਕਰ ਪ੍ਰਸਤਾਵਿਤ ਬਿਮੀਤ ਵਿਅਕਤੀ ਅਤੇ ਪ੍ਰਸਤਾਵਿਤ ਧਾਰਕ ਇੱਕੋ ਹਨ ਤਾਂ ਭਰਿਆ ਜਾਵੇ)

1. ਨਾਂ (ਸ਼੍ਰੀ/ਸ਼੍ਰੀਮਤੀ/ਡਾ./ਮਾਸਟਰ/ਹੋਰ)

F I R S T M I D D L E L A S T

2. ਜਨਮ ਮਿਤੀ

D D M M Y Y Y Y

3. ਲਿੰਗ

ਮਰਦ

ਔਰਤ

ਟ੍ਰਾਂਸਜੈਂਡਰ

4. ਵਿਵਾਹਿਕ ਸਥਿਤੀ

ਅਣਵਿਆਹਿਆ

ਸ਼ਾਦੀਸ਼ੁਦਾ

ਤਲਾਕਸ਼ੁਦਾ

ਵਿਧਵਾ

5. ਕੌਮੀਅਤ

ਭਾਰਤੀ

ਗੈਰ-ਰਿਹਾਇਸ਼ੀ ਭਾਰਤੀ

ਭਾਰਤੀ ਮੂਲ ਦਾ ਵਿਅਕਤੀ

ਵਿਦੇਸ਼ੀ ਨਾਗਰਿਕ

(ਦੇਸ਼ ਦਾ ਨਾਮ)

(ਜੇਕਰ ਗੈਰ-ਰਿਹਾਇਸ਼ੀ ਭਾਰਤੀ ਜਾਂ ਭਾਰਤੀ ਮੂਲ ਦੇ ਵਿਅਕਤੀ ਜਾਂ ਵਿਦੇਸ਼ੀ ਨਾਗਰਿਕ ਹੋ, ਤਾਂ ਕਿਰਪਾ ਕਰਕੇ ਉੱਪਰ ਦਿੱਤੀ ਥਾਂ ਵਿੱਚ ਉਸ ਦੇਸ਼ ਦਾ ਨਾਂ ਭਰੋ ਜਿੱਥੇ ਤੁਸੀਂ ਰਹਿੰਦੇ ਹੋ ਅਤੇ NRI/PIO/ਵਿਦੇਸ਼ੀ ਨਾਗਰਿਕ ਪ੍ਰਸ਼ਨਾਵਲੀ ਨੂੰ ਪੂਰਾ ਕਰੋ)

6. ਪ੍ਰਸਤਾਵਿਤ ਬਿਮੀਤ ਵਿਅਕਤੀ ਨਾਲ ਰਿਸ਼ਤਾ

7. % ਨਾਮਜ਼ਦ ਵਿਅਕਤੀ ਦਾ ਹਿੱਸਾ**

%

%

%

**ਇੱਕ ਤੋਂ ਵੱਧ ਨਾਮਜ਼ਦ ਵਿਅਕਤੀਆਂ ਦੇ ਮਾਮਲੇ ਵਿੱਚ, ਕਿਰਪਾ ਕਰਕੇ ਬਹੁ-ਨਾਮਜ਼ਦ ਵਿਅਕਤੀ ਫਾਰਮ ਵਿੱਚ ਨਾਮਜ਼ਦਗੀ ਦਾ ਸਬੰਧਿਤ ਹਿੱਸਾ ਭਰੋ

8. ਮੋਬਾਈਲ ਨੰਬਰ

9. ਈਮੇਲ

10. ਮੌਜੂਦਾ ਪਤਾ

C I T Y / T O W N / V I L L A G E G R A M P A N C H A Y A T D I S T R I C T P I N / P O S T C O D E S T A T E / U T C O D E

11. ਪੱਕਾ ਪਤਾ -

ਮੌਜੂਦਾ ਪਤੇ ਦੇ ਸਮਾਨ ਹੀ

C I T Y / T O W N / V I L L A G E G R A M P A N C H A Y A T D I S T R I C T P I N / P O S T C O D E S T A T E / U T C O D E

12. ਖਾਤੇ ਦੀ ਕਿਸਮ

ਬੱਚਤ

ਚਾਲੂ

NRE

NRO

13. ਖਾਤਾ ਨੰਬਰ

MICR ਕੋਡ

IFSC ਕੋਡ

14. ਬੈਂਕ ਦਾ ਨਾਮ ਅਤੇ ਪਤਾ

ਨਿਯੁਕਤ ਵਿਅਕਤੀ ਦੇ ਵੇਰਵੇ - ਕੇਵਲ ਤਾਂ ਹੀ ਭਰਿਆ ਜਾਵੇ ਜੇਕਰ ਨਾਮਜ਼ਦ ਵਿਅਕਤੀ ਨਾਬਾਲਗ ਹੈ। (ਨਿਯੁਕਤ ਵਿਅਕਤੀ ਪ੍ਰਸਤਾਵਿਤ ਬਿਮੀਤ ਵਿਅਕਤੀ ਨਹੀਂ ਹੋਣਾ ਚਾਹੀਦਾ)**

1. ਨਾਂ (ਸ਼੍ਰੀ/ਸ਼੍ਰੀਮਤੀ/ਡਾ./ਮਾਸਟਰ/ਹੋਰ)**

F I R S T M I D D L E L A S T

2. ਜਨਮ ਮਿਤੀ

D D M M Y Y Y Y

3. ਲਿੰਗ

ਮਰਦ

ਔਰਤ

4. ਵਿਵਾਹਿਕ ਸਥਿਤੀ

ਅਣਵਿਆਹਿਆ

ਸ਼ਾਦੀਸ਼ੁਦਾ

ਤਲਾਕਸ਼ੁਦਾ

ਵਿਧਵਾ

5. ਕੌਮੀਅਤ

ਭਾਰਤੀ

ਗੈਰ-ਰਿਹਾਇਸ਼ੀ ਭਾਰਤੀ

ਭਾਰਤੀ ਮੂਲ ਦਾ ਵਿਅਕਤੀ

ਵਿਦੇਸ਼ੀ ਨਾਗਰਿਕ

(ਦੇਸ਼ ਦਾ ਨਾਮ)

(ਜੇਕਰ ਗੈਰ-ਰਿਹਾਇਸ਼ੀ ਭਾਰਤੀ ਜਾਂ ਭਾਰਤੀ ਮੂਲ ਦੇ ਵਿਅਕਤੀ ਜਾਂ ਵਿਦੇਸ਼ੀ ਨਾਗਰਿਕ ਹੋ, ਤਾਂ ਕਿਰਪਾ ਕਰਕੇ ਉੱਪਰ ਦਿੱਤੀ ਥਾਂ ਵਿੱਚ ਉਸ ਦੇਸ਼ ਦਾ ਨਾਂ ਭਰੋ ਜਿੱਥੇ ਤੁਸੀਂ ਰਹਿੰਦੇ ਹੋ ਅਤੇ NRI/PIO/ਵਿਦੇਸ਼ੀ ਨਾਗਰਿਕ ਪ੍ਰਸ਼ਨਾਵਲੀ ਨੂੰ ਪੂਰਾ ਕਰੋ)

6. PAN ਨੰਬਰ

7. ਮੋਬਾਈਲ ਨੰਬਰ

8. ਈਮੇਲ

9. ਖਾਤੇ ਦੀ ਕਿਸਮ

ਬੱਚਤ

ਚਾਲੂ

NRE

NRO

10. ਖਾਤਾ ਨੰਬਰ

MICR ਕੋਡ

IFSC ਕੋਡ

11. ਬੈਂਕ ਦਾ ਨਾਂ ਅਤੇ ਸ਼ਾਖਾ ਦਾ ਪਤਾ

12. ਨਿਯੁਕਤੀ ਸਵੀਕਾਰ ਕਰਨ ਦੇ ਦਸਤਖਤ

13. ਨਾਮਜ਼ਦ ਵਿਅਕਤੀ ਨਾਲ ਰਿਸ਼ਤਾ

D. ਪ੍ਰਸਤਾਵਿਤ ਬਿਮੀਤ ਵਿਅਕਤੀ ਦੀਆਂ PNB MetLife ਇੰਡੀਆ ਇੰਸ਼ੂਰੈਂਸ ਕੰਪਨੀ ਅਤੇ ਹੋਰ ਜੀਵਨ ਬੀਮਾ ਕੰਪਨੀਆਂ ਕੋਲੋਂ ਲੀਜ਼ੀਆਂ ਬੀਮਾ ਪਾਲਿਸੀਆਂ ਅਤੇ ਪਿਛਲੇ ਪ੍ਰਸਤਾਵ ਫਾਰਮਾਂ ਦੇ ਵੇਰਵੇ। ਜੇ ਦਿੱਤੀ ਗਈ ਜਾਣਕਾਰੀ ਵਿੱਚ ਮੌਜੂਦਾ ਅਲੱਗ ਤੋਂ ਲਏ ਹੋਏ ਕੌਸ਼ਰ ਅਤੇ/ਜਾਂ ਦਿਲ/ਹਿਰਦੇ ਸੰਬੰਧੀ ਉਤਪਾਦਾਂ ਦੇ ਵੇਰਵੇ ਸ਼ਾਮਲ ਹਨ, ਤਾਂ ਕਿਰਪਾ ਕਰਕੇ ਹੇਠਾਂ ਦਿੱਤੇ 'ਪਾਲਿਸੀ ਦੀ ਕਿਸਮ' ਵਾਲੇ ਕਾਲਮ ਵਿੱਚ ਇਸ ਬਾਰੇ ਵਿਸ਼ੇਸ਼ ਉਲੇਖ ਕਰੋ।

ਜੇ ਪ੍ਰਸਤਾਵਿਤ ਬਿਮੀਤ ਵਿਅਕਤੀ ਨਾਬਾਲਗ/ਵਿਦਿਆਰਥੀ ਹੈ ਤਾਂ ਪੂਰੇ ਪਰਿਵਾਰ ਦੇ ਹੇਠ ਲਿਖੇ ਵੇਰਵੇ ਪ੍ਰਦਾਨ ਕਰੋ। ਜੇ ਪ੍ਰਸਤਾਵਿਤ ਬਿਮੀਤ ਵਿਅਕਤੀ ਇੱਕ ਗ੍ਰਿਹਣੀ ਹੈ ਤਾਂ ਪਤੀ ਦੇ ਹੇਠ ਲਿਖੇ ਵੇਰਵੇ ਪ੍ਰਦਾਨ ਕਰੋ।

ਪ੍ਰਸਤਾਵਿਤ ਬਿਮੀਤ ਵਿਅਕਤੀ ਨਾਲ ਸੰਬੰਧ (ਆਪ , ਪਰਿਵਾਰ ਦਾ ਮੈਂਬਰ)	ਬੀਮਾ ਕੰਪਨੀ ਦਾ ਨਾਮ	ਪਾਲਿਸੀ/ਪ੍ਰਸਤਾਵ ਨੰਬਰ	ਪਾਲਿਸੀ ਦੀ ਕਿਸਮ	ਮੌਜੂਦਾ ਪਾਲਿਸੀ ਦੀ SA (ਬੀਮਾ ਰਕਮ)/ਫੇਸ ਰਕਮ (ਰੁਪਏ ਵਿੱਚ) ਬੋਸ + ਟਰਮ ਰਾਈਡਰ	ਸਾਲਾਨਾ ਪ੍ਰੀਮੀਅਮ	ਜਾਰੀ ਕਰਨ ਦਾ ਸਾਲ	ਲਾਗੂ/ਲੈਪਸ/ਮੁੜ-ਚਾਲੂ ਹੋਣ ਦੇ ਮਾਮਲੇ ਵਿੱਚ, ਮੁੜ-ਚਾਲੂ ਹੋਣ ਦੀ ਮਿਤੀ/ਥਕਾਇਆ	ਸਵੀਕਾਰ ਕੀਤੇ ਜਾਣ ਦੀਆਂ ਸ਼ਰਤਾਂ (ਮਿਆਰੀ/ਵਧੀਕ ਨਾਲ/ਮੁਲਤਵੀ/ ਅਸਵੀਕਾਰ/ਵਾਪਸ/ਸੀਮਤ ਲਾਭ)

E. ਪ੍ਰਸਤਾਵਿਤ ਬੀਮਿਤ ਵਿਅਕਤੀ ਦੇ ਮੈਡੀਕਲ ਵੇਰਵੇ ਅਤੇ ਪਰਿਵਾਰਕ ਇਤਿਹਾਸ

1. ਕੱਟ, ਸੈਂਟੀਮੀਟਰ ਵਿੱਚ ਜਾਂ ਫੁੱਟ ਇੰਚ ਭਾਰ ਕਿਲੋਗ੍ਰਾਮ ਵਿੱਚ ਜਾਂ ਪੌਂਡ ਵਿੱਚ

2. ਪਰਿਵਾਰਕ ਇਤਿਹਾਸ		ਜੀਵਿਤ		ਮ੍ਰਿਤਕ	
ਪ੍ਰਸਤਾਵਿਤ ਬੀਮਿਤ ਵਿਅਕਤੀ ਨਾਲ ਰਿਸ਼ਤਾ	ਉਮਰ	ਮੌਜੂਦਾ ਸਿਹਤ ਦੇ ਵੇਰਵੇ ਅਤੇ ਕਿਸੇ ਵੀ ਵੱਡੀ ਬਿਮਾਰੀ ਦਾ ਪੂਰਾ ਵੇਰਵਾ (ਦਿਲ, ਡਾਇਬਿਟੀਜ਼, ਸਟਰੋਕ, ਹਾਈਪਰਟੈਨਸ਼ਨ, ਵਧਿਆ ਹੋਇਆ ਕੋਲੈਸਟ੍ਰੋਲ, ਕੈਂਸਰ, ਮਲਟੀਪਲ ਸਕਲੇਰੋਸਿਸ, ਅਲਜ਼ਾਈਮਰ, ਪਾਰਕਿੰਸਨ, ਜਾਂ ਕੋਈ ਹੋਰ ਖ਼ਾਨਦਾਨੀ ਬਿਮਾਰੀ)		ਉਮਰ	ਮੌਤ ਦਾ ਕਾਰਨ
ਪਿਤਾ					
ਮਾਤਾ					
ਭਰਾ/ਭੈਣਾਂ					
ਜੀਵਨ ਸਾਥੀ					
ਬੱਚੇ					

3. ਮੈਡੀਕਲ ਵੇਰਵੇ

ਕੀ ਤੁਹਾਨੂੰ ਕਦੇ ਹੇਠ ਲਿਖਿਆਂ ਵਿੱਚੋਂ ਕਿਸੇ ਦੇ ਲੱਛਣ ਹੋਏ ਹਨ, ਇਹਨਾਂ ਵਿੱਚੋਂ ਕਿਸੇ ਦਾ ਇਲਾਜ ਹੋਇਆ ਹੈ, ਇਲਾਜ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ, ਜਾਂ ਕੋਈ ਜਾਂਚ ਹੋਈ ਹੈ। (ਹੇਠਾਂ ਦਿੱਤੀਆਂ ਸਥਿਤੀਆਂ ਸਿਰਫ਼ ਉਦਾਹਰਣਾਂ ਵਜੋਂ ਦਿੱਤੀਆਂ ਗਈਆਂ ਹਨ ਅਤੇ ਤੁਹਾਨੂੰ ਸਾਰੇ ਵਿਕਾਰਾਂ, ਬਿਮਾਰੀਆਂ, ਜਾਂ ਹੋਰ ਸਿਹਤ ਸਥਿਤੀਆਂ, ਜੋ ਢੁਕਵੀਆਂ ਹੋ ਸਕਦੀਆਂ ਹਨ, ਦਾ ਖ਼ੁਸ਼ਾਸ਼ਾ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ। ਜੇਕਰ ਇਸ ਭਾਗ ਦੇ ਕਿਸੇ ਵੀ ਸਵਾਲ ਦਾ ਜਵਾਬ "ਹਾਂ" ਹੈ, ਤਾਂ ਕਿਰਪਾ ਕਰਕੇ ਸਾਰੀਆਂ ਮੈਡੀਕਲ ਰਿਪੋਰਟਾਂ, ਜੇਕਰ ਉਪਲਬਧ ਹੋਣ, ਪ੍ਰਦਾਨ ਕਰੋ।)

1.	ਹਾਈ ਬਲੱਡ ਪ੍ਰੈਸ਼ਰ, ਛਾਤੀ ਵਿੱਚ ਦਰਦ, ਐਨਜ਼ਾਈਨਾ, ਹਾਰਟ ਅਟੈਕ, ਜਾਂ ਦਿਲ ਜਾਂ ਸੰਚਾਰ ਪ੍ਰਣਾਲੀ ਨਾਲ ਸੰਬੰਧਤ ਕੋਈ ਹੋਰ ਬਿਮਾਰੀ?	ਹਾਂ	ਨਹੀਂ	11.	ਡਿਪਰੈਸ਼ਨ, ਤਣਾਅ, ਚਿੰਤਾ, ਖ਼ੁਦਕੁਸ਼ੀ ਦੀ ਕੋਸ਼ਿਸ਼ ਜਾਂ ਕੋਈ ਹੋਰ ਮਨੋਵਿਗਿਆਨਕ ਜਾਂ ਭਾਵਨਾਤਮਕ ਵਿਕਾਰ ਜਾਂ ਨਰਵਸ ਬ੍ਰੈਕਡਾਊਨ ਜਾਂ ਮਾਨਸਿਕ ਬਿਮਾਰੀ ਜਾਂ ਇਸਦੇ ਲੱਛਣ?	ਹਾਂ	ਨਹੀਂ
2.	ਸੀਜ਼ਰਜ਼, ਸਟਰੋਕ, ਪੈਰਾਲੀਸਿਸ, ਐਪੀਲੇਪਸੀ, ਪਾਰਕਿੰਸਨਜ਼, ਮਲਟੀਪਲ ਸਕਲੇਰੋਸਿਸ ਜਾਂ ਦਿਮਾਗ ਜਾਂ ਨਸ ਪ੍ਰਣਾਲੀ ਦਾ ਕੋਈ ਹੋਰ ਵਿਕਾਰ?			12.	ਕੀ ਤੁਹਾਡਾ ਜਾਂ ਤੁਹਾਡੇ ਜੀਵਨ ਸਾਥੀ ਦਾ ਕਦੇ HIV/AIDS ਜਾਂ ਹੈਪੇਟਾਈਟਸ B/C ਜਾਂ ਕਿਸੇ ਹੋਰ ਜ਼ਿਨਸੀ ਰੋਗ ਦੇ ਸੰਬੰਧ ਵਿੱਚ ਟੈਸਟ ਹੋਇਆ ਹੈ, ਜਾਂ ਡਾਕਟਰੀ ਸਲਾਹ, ਕਾਊਂਸਲਿੰਗ, ਜਾਂ ਇਲਾਜ ਮਿਲਿਆ ਹੈ?		
3.	ਟੀਊਬਰਕੁਲੋਸਿਸ, ਅਸਥਮਾ, ਬ੍ਰੇਨਕਾਈਟਿਸ, ਏਵੀਅਨ ਫਲੂ, ਸਾਹ ਚੜ੍ਹਨਾ, ਜਾਂ ਕੋਈ ਹੋਰ ਸਾਹ ਸੰਬੰਧੀ ਵਿਕਾਰ?			13.	ਪਿਛਲੇ ਪੰਜ ਸਾਲਾਂ ਦੌਰਾਨ —		
4.	ਕੈਂਸਰ, ਟਿਊਮਰ, ਸਿਸਟ, ਲਿਊਕੀਮੀਆ, ਉਭਾਰ, ਲੰਪ ਦਾ ਹੋਣਾ, ਜਾਂ ਕੋਈ ਹੋਰ ਘਾਤਕ ਬਿਮਾਰੀ?				(a) ਕੀ ਤੁਸੀਂ ਬੁਖਾਰ, ਆਮ ਜ਼ੁਕਾਮ, ਜਾਂ ਖੰਘ ਨੂੰ ਛੱਡ ਕੇ, 4 ਦਿਨਾਂ ਤੋਂ ਵੱਧ ਚੱਲਣ ਵਾਲੀ ਕਿਸੇ ਬਿਮਾਰੀ ਲਈ ਕਿਸੇ ਡਾਕਟਰ ਜਾਂ ਸਿਹਤ ਪ੍ਰੈਕਟੀਸ਼ਨਰ ਨਾਲ ਸਲਾਹ ਕੀਤੀ ਹੈ?		
5.	ਗੁਰਦੇ, ਜਿਗਰ, ਮਸਾਨੇ ਦਾ ਕੋਈ ਵਿਕਾਰ ਜਾਂ ਪ੍ਰੋਸਟੇਟ ਦੀ ਬਿਮਾਰੀ, ਪਿਸ਼ਾਬ ਵਿੱਚ ਖੂਨ/ਪ੍ਰੋਟੀਨ ਦਾ ਆਉਣਾ?				(b) ਕੀ ਤੁਹਾਡੀ ECG, ਐਕਸ-ਰੇ, ਖ਼ੂਨ ਦੀ ਜਾਂਚ, ਜਾਂ ਹੋਰ ਟੈਸਟ ਹੋਏ ਹਨ?		
6.	ਅਲਸਰ ਜਾਂ ਪੇਟ ਜਾਂ ਅੰਤੜੀਆਂ ਦਾ ਕੋਈ ਵਿਕਾਰ?				(c) ਕੀ ਤੁਹਾਨੂੰ ਕਿਸੇ ਹਸਪਤਾਲ ਜਾਂ ਕਿਸੇ ਹੋਰ ਮੈਡੀਕਲ ਸਹੂਲਤ ਵਿੱਚ ਦਾਖਲ ਕੀਤਾ ਗਿਆ ਹੈ/ਦਾਖਲ ਹੋਣ ਦੀ ਸਲਾਹ ਦਿੱਤੀ ਗਈ ਹੈ?		
7.	ਡਾਇਬਿਟੀਜ਼, ਬਾਇਰਾਇਡ, ਜਾਂ ਗਲੈਂਡ (ਗ੍ਰੰਥੀ) ਨਾਲ ਸੰਬੰਧਤ ਕੋਈ ਹੋਰ ਵਿਕਾਰ?			14.	ਕੀ ਤੁਹਾਨੂੰ ਕੋਈ ਸਰੀਰਕ ਨੁਕਸ/ਕਮੀ ਜਾਂ ਕੋਈ ਜਮਾਂਦਰੂ ਸਥਿਤੀ ਹੈ?		
8.	ਕੰਨ, ਨੱਕ ਅਤੇ ਗਲੇ ਨਾਲ ਸੰਬੰਧਤ ਕੋਈ ਵਿਕਾਰ?			15.	ਕੀ ਪਿਛਲੇ ਸਾਲ ਵਿੱਚ ਤੁਹਾਡੇ ਭਾਰ ਵਿੱਚ ਭਾਰੀ ਕਮੀ ਜਾਂ ਵਾਧਾ (>=5 ਕਿਲੋ) ਹੋਇਆ ਹੈ?		
9.	ਪਿੱਠ, ਗਰੀਆ, ਜੋੜਾਂ ਜਾਂ ਹੱਡੀਆਂ ਦਾ ਕੋਈ ਵਿਕਾਰ ਜਾਂ ਚਮੜੀ ਦਾ ਜਖਮ?			16.	ਕੀ ਤੁਹਾਡੀ ਕਿਸੇ ਵੀ ਕਿਸਮ ਦੀ ਸਰਜਰੀ ਜਾਂ ਕਿਸੇ ਵੱਡੇ ਅੰਗ ਦਾ ਟ੍ਰਾਂਸਪਲਾਂਟ ਹੋਇਆ ਹੈ ਜਾਂ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ?		
10.	ਕੀ ਤੁਹਾਨੂੰ ਅਨੀਮੀਆ, ਲਿਊਕੀਮੀਆ ਜਾਂ ਖ਼ੂਨ ਨਾਲ ਸੰਬੰਧਤ ਕੋਈ ਹੋਰ ਵਿਕਾਰ ਹੈ?						

4. ਕੀ ਤੁਸੀਂ ਕਿਸੇ ਹੋਰ ਬਿਮਾਰੀ, ਸੱਟ, ਰੋਗ ਦੀ ਸਥਿਤੀ ਤੋਂ ਪੀੜਤ ਰਹੇ ਹੋ ਜਾਂ ਹੋ, ਜਾਂ ਕੀ ਤੁਹਾਡੀ ਕੋਈ ਅਜਿਹੀ ਡਾਕਟਰੀ ਜਾਂਚ ਹੋਈ ਹੈ ਜਿਸਦਾ ਉਪਰੋਕਤ ਸਵਾਲਾਂ ਵਿੱਚ ਜ਼ਿਕਰ ਨਹੀਂ ਹੈ, ਜਿਸ ਕਾਰਨ ਤੁਸੀਂ 7 ਦਿਨਾਂ ਤੋਂ ਵੱਧ ਸਮੇਂ ਲਈ ਕੰਮ ਤੋਂ ਦੂਰ ਰਹੇ ਹੋ? ਜੇਕਰ ਹਾਂ, ਤਾਂ ਕਿਰਪਾ ਕਰਕੇ ਬਿਮਾਰੀ ਅਤੇ ਲਏ ਗਏ ਜਾਂ ਲਏ ਜਾ ਰਹੇ ਇਲਾਜ/ਦਵਾਈ ਦੇ ਵੇਰਵੇ ਦਿਓ: _____

ਪੁਆਇੰਟ 3 ਵਿੱਚ ਹਰਕੇ 'ਹਾਂ' ਲਈ, ਕਿਰਪਾ ਕਰਕੇ ਸਵਾਲ ਦੀ ਪਛਾਣ ਕਰੋ ਅਤੇ ਪੂਰੇ ਵੇਰਵੇ, ਸਥਿਤੀਆਂ, ਮਿਤੀਆਂ, ਮਿਆਦ, ਅਤੇ ਨਤੀਜੇ ਪ੍ਰਦਾਨ ਕਰੋ। ਕਿਰਪਾ ਕਰਕੇ ਡਾਕਟਰ/ਹਸਪਤਾਲ/ਕਲੀਨਿਕ, ਆਦਿ ਦਾ ਪੂਰਾ ਨਾਮ ਅਤੇ ਪਤਾ ਪ੍ਰਦਾਨ ਕਰੋ।

ਸਵਾਲ ਨੰ.	ਵੇਰਵੇ

5. ਸਿਰਫ਼ ਪ੍ਰਸਤਾਵਿਤ ਬੀਮਿਤ ਔਰਤ ਲਈ

1) ਕੀ ਤੁਸੀਂ ਗਰਭਵਤੀ ਹੋ? ☐ ਹਾਂ ☐ ਨਹੀਂ ਜੇਕਰ ਹਾਂ, ਤਾਂ ਕਿਰਪਾ ਕਰਕੇ ਗਰਭ ਦੇ ਮੌਜੂਦਾ ਮਹੀਨਿਆਂ ਨੂੰ ਦਰਜ ਕਰੋ। ☐ 6 ਮਹੀਨੇ ਜਾਂ ਇਸ ਤੋਂ ਘੱਟ ☐ 6 ਮਹੀਨਿਆਂ ਤੋਂ ਵੱਧ

ਜੇਕਰ ਗਰਭ ਅਵਸਥਾ ਨਾਲ ਸੰਬੰਧਤ ਕੋਈ ਪੋਚੀਦਗੀਆਂ ਹਨ ਤਾਂ ਕਿਰਪਾ ਕਰਕੇ ਵੇਰਵੇ ਦਿਓ _____

2) ਕੀ ਤੁਸੀਂ ਬੱਚਾ ਡਿਲਿਵਰ ਕਰ ਦਿੱਤਾ ਹੈ, ਤੁਹਾਡਾ ਸਿਜੇਰੀਅਨ ਸੈਕਸ਼ਨ ਹੋਇਆ ਹੈ, ਕੋਈ ਗਰਭਪਾਤ ਜਾਂ ਮਿਸਕੈਰੇਜ ਹੋਇਆ ਹੈ? ☐ ਹਾਂ ☐ ਨਹੀਂ ਜੇਕਰ ਹਾਂ, ਤਾਂ ਕਿਰਪਾ ਕਰਕੇ ਪਿਛਲੀ ਵਾਰ ਤੋਂ ਹੁਣ ਤੱਕ ਬੀਤ ਚੁੱਕੇ ਸਮੇਂ ਨੂੰ ਦਰਜ ਕਰੋ।

☐ ਪਿਛਲੇ 3 ਮਹੀਨਿਆਂ ਵਿੱਚ ☐ 3 ਤੋਂ 6 ਮਹੀਨੇ ☐ 6 ਮਹੀਨਿਆਂ ਤੋਂ ਵੱਧ

3) ਕੀ ਤੁਸੀਂ ਛਾਤੀ ਜਾਂ ਪ੍ਰਸ਼ਨਨ ਅੰਗਾਂ ਦੇ ਕਿਸੇ ਵਿਕਾਰ ਤੋਂ ਪੀੜਤ ਰਹੇ ਹੋ/ਹੋ? ☐ ਹਾਂ ☐ ਨਹੀਂ ਜੇਕਰ ਹਾਂ, ਤਾਂ ਕਿਰਪਾ ਕਰਕੇ ਵੇਰਵੇ ਦਿਓ _____

6. ਵਧੀਕ ਡਾਕਟਰੀ ਵੇਰਵੇ - ਕਿਰਪਾ ਕਰਕੇ ਕੇਵਲ ਉਦੋਂ ਹੀ ਭਰੋ ਜਦੋਂ 'PNB MetLife ਮੇਰਾ ਹਾਰਟ ਐਂਡ ਕੈਂਸਰ ਕੋਅਰ' - ਕੈਂਸਰ ਕਵਰ ਜਾਂ ਹਾਰਟ ਐਂਡ ਕੈਂਸਰ ਕਵਰ ਚੁਣਿਆ ਗਿਆ ਹੋਵੇ

1.	ਕੀ ਤੁਸੀਂ ਕੈਂਸਰ, ਸਾਰਕੋਮਾ, ਟਿਊਮਰ, ਜਾਂ ਪੂਰਵ-ਕੈਂਸਰ ਸਥਿਤੀਆਂ, ਜਿਵੇਂ ਕਿ, ਬੈਰੇਟਸ ਈਸੋਫੈਗਸ, ਐਂਟ੍ਰੋਫਿਕ ਗੈਸਟ੍ਰਾਈਟਿਸ, ਸਰਵਾਈਕਲ ਡਿਸਪਲੇਸੀਆ, ਜਾਂ ਲਿਊਕੇਮੀਆ/ਲਿੰਫੋਮਾ ਦੇ ਕਿਸੇ ਵੀ ਰੂਪ ਤੋਂ ਪੀੜਤ ਰਹੇ ਹੋ ਜਾਂ ਇਨ੍ਹਾਂ ਦੀ ਜਾਂਚ ਕੀਤੀ ਗਈ ਹੈ/ਜਾਂਚ ਦੀ ਸਲਾਹ ਦਿੱਤੀ ਗਈ ਹੈ ਜਾਂ ਇਲਾਜ ਕੀਤਾ ਗਿਆ ਹੈ?	ਹਾਂ	ਨਹੀਂ	4.	ਕੀ ਤੁਸੀਂ ਪਿਛਲੇ 12 ਮਹੀਨਿਆਂ ਵਿੱਚ ਹੇਠ ਲਿਖਿਆਂ ਵਿੱਚੋਂ ਕਿਸੇ ਤੋਂ ਪੀੜਤ ਰਹੇ ਹੋ ਜਾਂ ਤੁਹਾਡੀ ਜਾਂਚ ਹੋਈ ਹੈ?	ਹਾਂ	ਨਹੀਂ
				5.	(a) ਵਾਰ-ਵਾਰ ਖੰਘ ਆਉਣਾ, ਆਵਾਜ਼ ਦਾ ਭਾਰੀ ਹੋਣਾ, ਜਾਂ 15 ਦਿਨਾਂ ਤੋਂ ਲਗਾਤਾਰ ਨਿਗਲਣ ਵਿੱਚ ਮੁਸ਼ਕਲ ਹੋਣਾ?		
					(b) ਸਰੀਰ ਦੇ ਕਿਸੇ ਵੀ ਹਿੱਸੇ ਤੋਂ ਖ਼ੂਨ ਦਾ ਲਗਾਤਾਰ ਵਹਿਣਾ ਜਾਂ ਅਸੁਭਾਵਿਕ ਡਿਸਚਾਰਜ ਹੋਣਾ?		
					(c) 6 ਮਹੀਨਿਆਂ ਦੇ ਅੰਦਰ 5 ਕਿਲੋ ਤੋਂ ਵੱਧ ਭਾਰ ਘਟਣਾ?		
					(d) ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਅਲਸਰ, ਉਭਾਰ, ਨੋਡਯੂਲ, ਸਿਸਟ ਹੋਣਾ, ਜਾਂ ਲੰਪ ਦਾ ਬਣਨਾ?		
2.	ਕੀ ਤੁਸੀਂ ਹੈਪੇਟਾਈਟਸ B, ਹੈਪੇਟਾਈਟਸ C, ਸ਼ਰਾਬ ਕਾਰਨ ਜਿਗਰ ਦੀ ਬਿਮਾਰੀ, ਬੈਰੇਟ'ਸ ਐਸੋਫੈਗਸ, ਕ੍ਰੋਨ'ਸ ਡਿਜ਼ੀਜ਼, ਪੈਪਟਿਕ ਅਲਸਰ, ਅਲਸਰੇਟਿਵ ਕੋਲਾਈਟਿਸ ਤੋਂ ਪੀੜਤ ਹੋ ਜਾਂ ਕਦੇ ਪੀੜਤ ਰਹੇ ਹੋ?			6.	ਕੀ ਤੁਸੀਂ HIV/AIDS, ਕੋਨਿਕ ਗਲੋਮੇਰੂਲੋਨੋਫ੍ਰਾਈਟਿਸ, ਗੁਰਦੇ ਸੰਬੰਧੀ ਕੋਈ ਪੁਰਾਣੀ ਬਿਮਾਰੀ, ਪੋਲੀਮਿਸਟਿਕ ਕਿਡਨੀ ਡਿਜ਼ੀਜ਼, ਅਨੀਮੀਆ ਤੋਂ ਪੀੜਤ ਹੋ ਜਾਂ ਕਦੇ ਪੀੜਤ ਰਹੇ ਹੋ?		
3.	ਕੀ ਤੁਹਾਨੂੰ ਪਿਛਲੇ 6 ਮਹੀਨਿਆਂ ਵਿੱਚ ਸੂਚੀਬੱਧ ਜਾਂਚਾਂ ਵਿੱਚੋਂ ਕਿਸੇ ਵਿੱਚ ਅਸੁਭਾਵਿਕ ਖੋਜਾਂ ਮਿਲੀਆਂ ਹਨ - ਅਲਟਰਾਸਾਊਂਡ, ਐਂਡੋਸਕੋਪੀ, ਕੋਲੋਨੋਸਕੋਪੀ, CT ਸਕੈਨ, MRI, ਬਾਇਓਪਸੀ, PAP ਸਮੀਖਿਆ, ਸੋਮੇਗ੍ਰਾਫੀ, ਕੈਂਸਰ ਦੀ ਜਾਂਚ ਲਈ ਖ਼ੂਨ ਦੀ ਜਾਂਚ (ਟਿਊਮਰ ਮਾਰਕਰ)?				ਕੀ ਤੁਸੀਂ ਫੈਟੀ ਲਿਵਰ, ਗੈਸਟ੍ਰਾਈਟਿਸ, ਜਾਂ ਗੈਸਟ੍ਰੋ-ਈਸੋਫੈਜੀਅਲ ਰਿਫਲਕਸ ਤੋਂ ਪੀੜਤ ਹੋ ਜਾਂ ਕਦੇ ਪੀੜਤ ਰਹੇ ਹੋ?		

F. ਪ੍ਰਸਤਾਵਿਤ ਬੀਮਿਤ ਵਿਅਕਤੀ ਦੀ ਜੀਵਨ ਸ਼ੈਲੀ ਅਤੇ ਨਿੱਜੀ ਵੇਰਵੇ

1. ਜੀਵਨ ਸ਼ੈਲੀ ਸੰਬੰਧੀ ਜਾਣਕਾਰੀ:

1) ਕੀ ਤੁਸੀਂ ਪਿਛਲੇ 5 ਸਾਲਾਂ ਵਿੱਚ ਕਿਸੇ ਵੀ ਰੂਪ ਵਿੱਚ ਸਿਗਰਟਨੋਸ਼ੀ ਕੀਤੀ ਹੈ ਜਾਂ ਤਮਾਕੂ ਜਾਂ ਨਿਕੋਟੀਨ ਉਤਪਾਦਾਂ ਦਾ ਸੇਵਨ ਕੀਤਾ ਹੈ?
(*ਤਮਾਕੂ ਉਤਪਾਦ ਵਿੱਚ ਸਿਗਰਟ, ਬੀੜੀ, ਸਿਗਾਰ, ਚਬਾਉਣ ਵਾਲਾ ਤਮਾਕੂ ਜਿਵੇਂ ਗੁਟਖਾ, ਸੁਰੱਪਤ ਪਾਨ ਮਸਾਲਾ ਆਦਿ ਆਉਂਦਾ ਹੈ ਪਰ ਇਹ ਸਿਰਫ਼ ਇਨ੍ਹਾਂ ਤੱਕ ਹੀ ਸੀਮਿਤ ਨਹੀਂ ਹੈ।)

☐

ਹਾਂ

☐

ਨਹੀਂ

2) ਕਿਰਪਾ ਕਰਕੇ ਹੇਠ ਲਿਖੇ ਵੇਰਵੇ ਦਿਓ:

ਸੇਵਨ ਕੀਤੇ ਪਦਾਰਥ	ਹਾਂ	ਨਹੀਂ	ਕਿਸ ਰੂਪ ਵਿੱਚ ਸੇਵਨ ਕੀਤਾ	ਮਾਤਰਾ	ਕਿੰਨੇ ਮਹੀਨਿਆਂ ਲਈ	ਜੇਕਰ ਸੇਵਨ ਕਰਨਾ ਛੱਡ ਦਿੱਤਾ ਹੈ, ਤਾਂ ਉਹ ਤਰੀਖ ਦਸੇ ਜਦੋਂ ਤੋਂ ਛੱਡਿਆ ਹੈ।
ਤਮਾਕੂ	☐	☐	☐ ਪਾਈਪ ☐ ਸਿਗਾਰ ☐ ਸਿਗਰਟ ☐ ਬੀੜੀ	ਸਟਿਕਾਂ ਦੀ ਗਿਣਤੀ/ਦਿਨ		ਸਾਲ ਮਹੀਨੇ
	☐	☐	ਗੁਟਖਾ	ਪੈਕਟਾਂ ਦੀ ਸੰਖਿਆ/ਦਿਨ		ਸਾਲ ਮਹੀਨੇ
ਸ਼ਰਾਬ	☐	☐	☐ ਬੀਅਰ ☐ ਵਾਈਨ ☐ ਲਿਕਰ	ਪਿੱਟ/ਮਿਲੀਲੀਟਰ ਪ੍ਰਤੀ ਹਫ਼ਤਾ		ਸਾਲ ਮਹੀਨੇ
ਨਸ਼ੇ / ਡਰੱਗਸ	☐	☐	☐ ਮਾਹਿਜੂਆਨਾ ☐ ਕੋਕੇਨ ☐ ਲੋੜ ਲਗਾਉਣ ਵਾਲੇ ਡਰੱਗਸ			ਸਾਲ ਮਹੀਨੇ

3) ਕੀ ਤੁਹਾਡਾ ਪੇਸ਼ਾ ਕਿਸੇ ਖਾਸ ਖਤਰੇ ਨਾਲ ਸੰਬੰਧਤ ਹੈ (ਜਿਵੇਂ — ਖਾਣਾਂ, ਵਿਸਫੋਟਕ, ਗ਼ਾਲਜ਼ ਵਾਲੇ ਰਸਾਇਣ, ਭਾਰੀ ਵਾਰਜ ਚਾਲਕ ਆਦਿ)? ਕਿਰਪਾ ਕਰਕੇ ਸੰਬੰਧਤ ਪੇਸ਼ਾ ਪ੍ਰਸ਼ਨਾਵਲੀ ਨੂੰ ਪੂਰਾ ਕਰੋ।

☐

ਹਾਂ

☐

ਨਹੀਂ

4) ਕੀ ਤੁਸੀਂ ਹਥਿਆਰਬੰਦ ਸੈਨਾ, ਅਰਧਸੈਨਿਕ ਬਲ, ਜਾਂ ਪੁਲਿਸ ਵਿੱਚ ਨੌਕਰੀ ਕਰਦੇ ਹੋ? ਜੇ ਹਾਂ, ਤਾਂ ਹਥਿਆਰਬੰਦ ਸੇਵਾਵਾਂ ਵਾਲੀ ਪ੍ਰਸ਼ਨਾਵਲੀ ਭਰੋ।

☐

ਹਾਂ

☐

ਨਹੀਂ

5) ਕੀ ਤੁਹਾਨੂੰ ਕਦੇ ਕਿਸੇ ਫੌਜਦਾਰੀ ਜੁਰਮ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਾਂ ਕੋਈ ਫੌਜਦਾਰੀ ਮਾਮਲਾ/ਦੋਸ਼ ਤੁਹਾਡੇ ਖਿਲਾਫ਼ ਲੱਥਿਤ ਹੈ?

☐

ਹਾਂ

☐

ਨਹੀਂ

6) ਕੀ ਤੁਸੀਂ ਪਿਛਲੇ 2 ਸਾਲਾਂ ਵਿੱਚ ਉਡਾਣ ਭਰੀ ਹੈ ਜਾਂ ਭਵਿੱਖ ਵਿੱਚ ਉਡਾਣ ਭਰਨ ਦੀ ਉਮੀਦ ਹੈ ਜਿਵੇਂ ਕਿ ਵਿਦਿਆਰਥੀ ਪਾਇਲਟ ਵਜੋਂ, ਪਾਇਲਟ ਕਿਊ ਮੈਂਬਰ ਵਜੋਂ, ਗੈਰ-ਕਮਰਸ਼ਿਅਲ/ਨਿੱਜੀ/ਚਾਰਟਰਡ ਉਡਾਣ ਦੇ ਯਾਤਰੀ ਵਜੋਂ?

☐

ਹਾਂ

☐

ਨਹੀਂ

* ਉਹ ਵਿਅਕਤੀ ਜਿਨ੍ਹਾਂ ਨੂੰ ਘਰੇਲੂ ਤੌਰ 'ਤੇ ਜਾਂ ਕਿਸੇ ਵਿਦੇਸ਼ੀ ਦੇਸ਼ ਵਾਲੇ ਮਹੱਤਵਪੂਰਨ ਜਨਤਕ ਸਿੱਖਿਅਕੀਆਂ ਵਾਲੇ ਕਾਰਜ ਸੌਂਪੇ ਗਏ ਹਨ, ਜਿਸ ਵਿੱਚ ਰਾਸ਼ਟਰਪਤੀ, ਸੀਨੀਅਰ ਸਿਆਸਤਦਾਨ (ਰਾਜਨੀਤਿਕ ਪਾਰਟੀਆਂ ਦੇ ਮੈਂਬਰ ਜਾਂ ਨਾਜ਼ਦ ਵਿਅਕਤੀ ਜੋ ਸਥਾਨਕ ਸੰਸਥਾਵਾਂ/ਵਿਧਾਨ ਸਭਾ/ਸੰਸਦ ਦੀਆਂ ਚੋਣਾਂ ਵਿੱਚ ਲਏ ਹੋਏ), ਸੀਨੀਅਰ ਸਰਕਾਰੀ (ਸਕੱਤਰ ਪੱਧਰ ਦੇ ਸਾਰੇ ਵਿਅਕਤੀ), ਨਿਆਇਕ ਜਾਂ ਫੌਜੀ ਅਧਿਕਾਰੀ (ਮੌਜੂਦ ਅਤੇ ਇਸ ਤੋਂ ਉੱਪਰ ਦੇ ਬਰਾਬਰ ਰੈਂਕ), ਰਾਸ਼ਟਰਪਤੀ ਮਸ਼ੀਨਰੀ ਵਾਲੀਆਂ ਕਾਰਪੋਰੇਸ਼ਨਾਂ ਦੇ ਸੀਨੀਅਰ ਕਾਰਜਕਾਰੀ, ਮਹੱਤਵਪੂਰਨ ਰਾਜਨੀਤਿਕ ਪਾਰਟੀ ਦੇ ਅਧਿਕਾਰੀ ਸ਼ਾਮਲ ਹੋ ਸਕਦੇ ਹਨ। ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਅੰਤਰਰਾਸ਼ਟਰੀ ਸੰਗਠਨ ਦੁਆਰਾ ਕੋਈ ਮਹੱਤਵਪੂਰਨ ਸਿੱਖਿਅਕੀ ਸੌਂਪੀ ਗਈ ਹੈ ਜਾਂ ਅਤੀਤ ਵਿਚ ਸੌਂਪੀ ਗਈ ਹੋਵੇ, ਜੋ ਸੀਨੀਅਰ ਪ੍ਰਬੰਧਨ ਦੇ ਮੈਂਬਰਾਂ ਜਾਂ ਅਜਿਹੇ ਵਿਅਕਤੀਆਂ ਨੂੰ ਦਰਸਾਉਂਦੇ ਹਨ ਜਿਨ੍ਹਾਂ ਨੂੰ ਇਨ੍ਹਾਂ ਦੇ ਬਰਾਬਰ ਹੀ ਸਿੱਖਿਅਕੀ ਸੌਂਪੀ ਗਈ ਹੋਵੇ, ਜਿਵੇਂ ਕਿ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਬੋਰਡ ਦੇ ਮੈਂਬਰ ਜਾਂ ਇਨ੍ਹਾਂ ਦੇ ਬਰਾਬਰ ਦੇ ਦਰਜੇ ਦੇ ਕੰਮ ਕਰਨ ਵਾਲੇ। ਪਰਿਵਾਰਕ ਮੈਂਬਰ ਉਹ ਹਨ ਜੋ PEP ਨਾਲ ਸਿੱਧੇ (ਖੁਦ ਦੇ ਰਿਸ਼ਤੇ) ਜਾਂ ਵਿਆਹ ਜਾਂ ਇਸੇ ਤਰ੍ਹਾਂ ਦੀ (ਸਿੱਧੇ) ਸਾਂਝੇਦਾਰੀ ਰਾਹੀਂ ਜੁੜੇ ਹਨ। ਨਜ਼ਦੀਕੀ ਸਾਥੀ ਉਹ ਵਿਅਕਤੀ ਹਨ ਜੋ ਸਮਾਜਿਕ ਜਾਂ ਪੇਸ਼ੇਵਰ ਤੌਰ 'ਤੇ PEP ਨਾਲ ਨੇੜਤਾ ਰੱਖਦੇ ਹਨ।

G. ਉਤਪਾਦ ਵੇਰਵੇ

1.

ਉਤਪਾਦ ਦਾ ਨਾਮ	ਪਾਲਿਸ਼ੀ ਦੀ ਮਿਆਦ	ਪ੍ਰੀਮੀਅਮ ਅਦਾਇਗੀ ਦੀ ਮਿਆਦ	ਕਿਸ਼ਤਾਨ (ਮੋਡਲ) ਪ੍ਰੀਮੀਅਮ	ਮੂਲ ਬੀਮਾ ਰਕਮ	ਗੁਣਨਥੰਡ
ਯੋਜਨਾ / ਲਾਭ ਵਿਕਲਪ: _____ ਜੀਵਨ ਲਾਭ ਭੁਗਤਾਨ ਨੂੰ ਸੰਚਿਤ ਕੀਤਾ ਜਾਵੇ: ☐ ਹਾਂ ☐ ਨਹੀਂ ਕਵਰ ਵਿਕਲਪ _____ ਇੱਕਮੁਸ਼ਤ %: _____ ਬਿਲਡ-ਅਪ ਵਿਕਲਪ: ☐ ਹਾਂ ☐ ਨਹੀਂ					
ਆਮਦਨ ਦਾ ਤਰੀਕਾ: _____ ਲਾਭ ਭੁਗਤਾਨ ਦੀ ਮਿਤੀ: dd/mm ਪ੍ਰੀਮੀਅਮ ਵਾਪਸੀ: ☐ ਹਾਂ ☐ ਨਹੀਂ ਹੋਰ ਲਾਭ/ਵਿਕਲਪ: _____ ਨਕਦ ਬੋਨਸ ਵਿਕਲਪ: ☐ ਹਾਂ ☐ ਨਹੀਂ					
ਸਾਂਝਾ (ਜੋਇੰਟ) ਜੀਵਨ ਕਵਰ: ☐ ਹਾਂ ☐ ਨਹੀਂ (ਜੇ ਜੋਇੰਟ ਜੀਵਨ ਕਵਰ ਚੁਣਿਆ ਗਿਆ ਹੈ, ਤਾਂ ਕਿਰਪਾ ਕਰਕੇ ਜੋਇੰਟ ਜੀਵਨ ਵਾਲੀ ਪ੍ਰਸ਼ਨਾਵਲੀ ਭਰੋ) ਜੋਇੰਟ ਜੀਵਨ ਬੀਮੇ ਦੀ ਰਕਮ: _____ ਰੁਪਏ					
ਪ੍ਰੀਮੀਅਮ ਅਦਾਇਗੀ ਦੀ ਆਵਰਤੀ: ☐ ਇਕ-ਮੁਸ਼ਤ ☐ ਮਹੀਨਾਵਾਰ ☐ ਤਿਮਾਹੀ ☐ ਛਿਮਾਹੀ ☐ ਸਾਲਾਨਾ ਸਲਾਨਾ ਪ੍ਰੀਮੀਅਮ ਰਕਮ (ਰੁਪਏ): _____					
ਨਵੀਨੀਕਰਨ ਕਰਨ ਸੰਬੰਧੀ ਪਸੰਦਾਂ ਪ੍ਰੀਮੀਅਮ ਭੁਗਤਾਨ ਮੋਡ: ☐ ਨਕਦ* ☐ ਚੈੱਕ /DD* ☐ ਆਨਲਾਈਨ ਭੁਗਤਾਨ** ☐ ਸਿੱਧਾ ਡੈਬਿਟ/ACH* ☐ PSP ☐ PNB ਆਏ ਡੈਬਿਟ					
☐ J&K ਚੈੱਕ ਆਏ ਡੈਬਿਟ ☐ KBL ਆਏ ਡੈਬਿਟ ☐ ਹੋਰ (ਸਪਸ਼ਟ ਕਰੋ) _____ *ਕਿਰਪਾ ਕਰਕੇ ਸੰਬੰਧਤ ਸਥਾਈ ਹਦਾਇਤ ਫਾਰਮ ਭਰੋ।					
* ਸਾਰੇ ਨਕਦ ਭੁਗਤਾਨ ਸਿੱਧੇ ਸਾਡੀ ਸਭ ਤੋਂ ਨੇੜਲੀ ਸ਼ਾਖਾ 'ਤੇ ਕੀਤੇ ਜਾਣੇ ਚਾਹੀਦੇ ਹਨ। ਸਾਡੇ ਏਜੰਟ ਨਕਦ ਰੂਪ ਵਿੱਚ ਪ੍ਰੀਮੀਅਮ ਇਕੱਠਾ ਕਰਨ ਲਈ ਅਧਿਕਾਰਤ ਨਹੀਂ ਹਨ। **ਭੁਗਤਾਨ ਡੈਬਿਟ/ਕ੍ਰੈਡਿਟ ਕਾਰਡ/NEFT ਰਾਹੀਂ ਕੀਤਾ ਜਾ ਸਕਦਾ ਹੈ।					

ਰਾਈਡਰ ਦਾ ਨਾਮ	ਦੀ ਮਿਆਦ	ਪ੍ਰੀਮੀਅਮ ਅਦਾਇਗੀ ਦੀ ਮਿਆਦ	ਪ੍ਰੀਮੀਅਮ ਰਕਮ	ਬੀਮਾ ਰਕਮ

**ਪ੍ਰੀਮੀਅਮ ਭਾਵੇਂ ਪਹਿਲਾਂ ਤੋਂ ਹੀ ਪ੍ਰਾਪਤ ਹੋ ਚੁੱਕਿਆ ਹੋਵੇ ਪਰ ਇਸਨੂੰ ਨਿਰਧਾਰਤ ਮਿਤੀ 'ਤੇ ਹੀ ਸਮਾਯੋਜਿਤ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਵਿੱਤੀ ਸਾਲ ਵਿੱਚ ਏਣਯੋਗ ਪ੍ਰੀਮੀਅਮ ਉਸ ਸਾਲ ਤੋਂ ਪਿਛਲੇ ਵਿੱਤੀ ਸਾਲ ਵਿੱਚ ਐਡਵਾਂਸ ਵਿੱਚ ਵਸੂਲਿਆ ਜਾ ਰਿਹਾ ਹੈ, ਤਾਂ ਬੀਮਾਕਰਤਾ ਪ੍ਰੀਮੀਅਮ ਦੀ ਨਿਰਧਾਰਤ ਮਿਤੀ ਤੋਂ ਵੱਧ ਤੋਂ ਵੱਧ ਤਿੰਨ ਮਹੀਨੇ ਪਹਿਲਾਂ ਇਸਨੂੰ ਵਸੂਲ ਸਕਦੇ ਹਨ।

2 (a) ਨਿਵੇਸ਼ ਇਕਾਈ ਨਾਲ ਜੁੜਿਆ (ਯੂਨਿਟ-ਲਿੰਕਡ)

i. ਚੁਣਿਆ ਗਿਆ ਬੀਮਾ ਰਕਮ ਗੁਣਨਥੰਡ:

ii. ਕਿਰਪਾ ਕਰਕੇ ਪੋਰਟਫੋਲਿਓ ਰਣਨੀਤੀ ਚੁਣੋ: ☐ ਸਵੈ-ਪ੍ਰਬੰਧਿਤ ☐ ਆਟੋ ਰੀਬੈਲੈਂਸਿੰਗ ☐ ਸਿਸਟਮੈਟਿਕ ਟ੍ਰਾਂਸਫਰ ☐ ਲਾਈਫ-ਸਟੇਜ

iii. ਕਿਰਪਾ ਕਰਕੇ ਫੰਡ ਦੀ ਵੰਡ ਦਾ ਅਨੁਪਾਤ ਚੁਣੋ:

ਫੰਡ	ਵੰਡ	ਫੰਡ	ਵੰਡ
ਇੰਡੀਆ ਅਪਰਚੁਨਿਟੀਜ਼		ਸੰਤੁਲਿਤ ਅਵਸਰ	
ਪ੍ਰੋਟੈਕਟਰ II		ਪ੍ਰੀਮੀਅਮ ਮਲਟੀ-ਕੈਪ	
ਬੈਲੈਂਸਰ II		ਮਿਡ ਕੈਪ	
ਸਸਟੇਨੇਬਲ ਇਕੁਇਟੀ		ਸਮਾਲ ਕੈਪ	
ਵਰਚੁ II		ਕ੍ਰੈਸਟ	
ਫਲੈਕਸੀ ਕੈਪ		ਕ੍ਰੈਸਟ	
ਮਲਟੀਪਲਾਇਰ III		ਭਾਰਤ ਮੈਨੁਫੈਕਚਰਿੰਗ ਭਾਰਤ ਕੰਜ਼ਮਪਸ਼ਨ	
ਲਿਕਵਿਡ		ਨਿਫਟੀ 500 ਮੋਮੈਂਟਮ 50 ਇੰਡੈਕਸ	
ਬਾਂਡ ਅਵਸਰ		ਵੈਲਿਊ ਫੰਡ	
Total			

ਜੇਕਰ ਆਟੋ ਰੀਬੈਲੈਂਸਿੰਗ ਰਣਨੀਤੀ ਚੁਣੀ ਜਾਂਦੀ ਹੈ, ਤਾਂ ਵੰਡ ਸਿਰਫ਼ ਫਲੈਕਸੀ ਕੈਪ ਅਤੇ ਪ੍ਰੋਟੈਕਟਰ II ਵਿੱਚ ਹੀ ਹੋਣੀ ਚਾਹੀਦੀ ਹੈ।
ਨੋਟ: ਸੈਗਮੀਨਟਿਡ ਫੰਡ ਪਛਾਣ ਨੰਬਰ (SFNM) ਲਈ ਕਿਰਪਾ ਕਰਕੇ ਉਤਪਾਦ ਬ੍ਰੇਸਰ/ਲੀਫਲੈਟ ਜਾਂ ਇਲੈਕਟ੍ਰਾਨਿਕ ਬੈਨੇਫਿਟ ਇਸਟੇਮਟਸ ਦੇਖੋ। ਤੁਸੀਂ ਇਸਦੇ ਲਈ ਸਾਡੀ ਵੈੱਬਸਾਈਟ <https://www.pnbmetlife.com/> 'ਤੇ ਵੀ ਜਾ ਸਕਦੇ ਹੋ। ਜੇਕਰ ਉੱਪਰ ਦਿੱਤੇ ਅਨੁਪਾਤ ਸਪਸ਼ਟ ਨਹੀਂ ਹਨ, ਤਾਂ ਦਸਤਖਤ ਕੀਤੇ ਇਲੈਕਟ੍ਰਾਨਿਕ ਬੈਨੇਫਿਟ ਇਸਟੇਮਟਸ ਦੇ ਵਿੱਚ ਜੋ ਮੁੱਲ ਹੋਣਗੇ ਉਨ੍ਹਾਂ ਨੂੰ ਮੰਨਿਆ ਜਾਵੇਗਾ।

iv. ਰੀਬੈਲੈਂਸਿੰਗ ਦੀ ਵੰਡ (ਫੰਡ ਮੁੱਲ ਦੇ % ਵਜੋਂ): ☐ 10% ☐ 15% ☐ 20% ☐ 25%

v. ਸਟਾਪ ਲੋਸ ਵਿਕਲਪ ਚੁਣੋ (NAV ਦੇ % ਵਜੋਂ): ☐ 10% ☐ 15% ☐ 20% ☐ 25%

(B) ਰਵਾਇਤੀ

(a) PNB MetLife ਮੱਥਲੀ ਇਨਕਮ ਪਲਾਨ -10 ਪੇਅ ਦੇ ਮਾਮਲੇ ਵਿੱਚ ਮਹੀਨਾਵਾਰ ਨਿਯਮਤ ਆਮਦਨ ਚੁਣੋ

(b) ☐ ਇੱਕਮੁਸ਼ਤ ਵਿਕਲਪ ☐ ਗਾਰੰਟੀਜ਼ੁਦਾ ਨਿਯਮਤ ਆਮਦਨ

(c) ਸਿਰਫ਼ MetLife ਰਿਟਾਇਰਮੈਂਟ ਸੇਵਿੰਗਜ਼ ਪਲਾਨ ਲਈ:

(1) ਤੁਸੀਂ ਕਿਹੜਾ ਐਨੁਇਟੀ ਵਿਕਲਪ* ਚੁਣਨਾ ਚਾਹੋਗੇ: _____

2. ਐਨੁਇਟੀ ਭੁਗਤਾਨ ਦੀ ਆਵਰਤੀ: _____

*ਕਿਰਪਾ ਕਰਕੇ ਆਪਣੇ ਸਲਾਹਕਾਰ ਨੂੰ ਆਪਣੇ ਐਨੁਇਟੀ ਵਿਕਲਪਾਂ ਦੀ ਵਿਆਖਿਆ ਕਰਨ ਲਈ ਕਹੋ। ਤੁਹਾਡੇ ਕੋਲ ਭਵਿੱਖ ਵਿੱਚ ਵੈਸਟਿੰਗ ਮਿਤੀ (ਪੈਨਸ਼ਨ ਸ਼ੁਰੂ ਹੋਣ ਦੀ ਮਿਤੀ) ਤੋਂ 90 ਦਿਨ ਪਹਿਲਾਂ ਤੱਕ PNB MetLife ਨੂੰ ਸੂਚਿਤ ਕਰਕੇ ਅਪਣੀ ਪਸੰਦ ਨੂੰ ਬਦਲਣ ਦਾ ਵਿਕਲਪ ਹੈ।

H. ਵਾਪੀਕ ਜਾਣਕਾਰੀ

1.

ਸ਼ੁਰੂਆਤੀ ਜਮ੍ਹਾਂ ਰਕਮ ਦਾ ਵੇਰਵਾ

ਜਮ੍ਹਾਂ ਕਰਾਉਣ ਦਾ ਢੰਗ

☐ ਕਰਾਸਡ ਚੈਕ**

☐ ਬੈਂਕ ਡਰਾਫਟ*

☐ ਨਕਦ

☐ ਆਨਲਾਈਨ ਭੁਗਤਾਨ--

☐ PNB-ਆਏ ਡੈਬਿਟ

☐ J&K ਬੈਂਕ ਆਏ ਡੈਬਿਟ

☐ BASBA (ਬਲਾਕ ਹੋਈ ਰਕਮ ਦੁਆਰਾ ਸਮਰਥਿਤ ਬੀਮਾ ਅਰਜ਼ੀ)"

ਭੁਗਤਾਨ ਸਾਧਨ ਨੰ.

ਭੁਗਤਾਨ ਸਾਧਨ ਮਿਤੀ:

ਰਕਮ (ਰੁ. ਵਿੱਚ)

ਬੈਂਕ ਅਤੇ ਸ਼ਾਖਾ ਦਾ ਨਾਮ:

2.

ਪ੍ਰੀਮੀਅਮ ਦੀ ਅਦਾਇਗੀ ਇਨ੍ਹਾਂ ਵਲੋਂ ਹੋਵੇਗੀ:

☐ ਪ੍ਰਸਤਾਵਿਤ ਬੀਮਿਤ ਵਿਅਕਤੀ

☐ ਪ੍ਰਸਤਾਵਿਤ ਧਾਰਕ

☐ ਹੋਰ* (ਸਪਸ਼ਟ ਕਰੋ)

* ਕਿਰਪਾ ਕਰਕੇ ਤੀਜੇ ਪੱਖ ਦਾ ਘੋਸ਼ਣਾ ਫਾਰਮ ਭਰੋ।

ਜੇ ਕੋਈ ਹੋਰ ਅਦਾਇਗੀ ਕਰੇਗਾ, ਤਾਂ ਹੇਠ ਲਿਖੇ ਵੇਰਵੇ ਪ੍ਰਦਾਨ ਕਰੋ, ਨਾਂ

ਪ੍ਰਸਤਾਵਿਤ ਧਾਰਕ ਨਾਲ ਸੰਬੰਧ

ਪ੍ਰੀਮੀਅਮ ਭੁਗਤਾਨ ਕਰਨ ਵਾਲੇ ਦੀ ਸਲਾਨਾ ਆਮਦਨ

3.

☐ ਤੀਜੀ ਪਿਰ ਦਾ ਫਾਰਮ 60:

☐ ਤੀਜੀ ਪਿਰ ਦਾ PAN ਨੰਬਰ:

4. PO ਦੇ ਖਾਤੇ ਦੀ ਕਿਸਮ

☐ ਬਚਤ

☐ ਚਾਲੂ

☐ NRE

☐ NRO

5. ^PO ਦਾ ਖਾਤਾ ਨੰਬਰ:

MICR ਕੋਡ:

IFSC ਕੋਡ:

PO ਦੇ ਬੈਂਕ ਅਤੇ ਸ਼ਾਖਾ ਦਾ ਨਾਂ:

**ਬੈਂਕ/DD "PNB MetLife ਇੰਡੀਆ ਇਨਸੂਰੈਂਸ ਕੰਪਨੀ ਲਿਮਿਟਡ" ਦੇ ਨਾਮ ਭੁਗਤਾਨਯੋਗ। ਰਸਤਾਵ/ਪਾਲਿਸੀ ਨੰ.

" ਵੇਰਵੇ PNB MetLife ਵੱਲੋਂ ਸਾਰੇ ਭੁਗਤਾਨਾਂ ਲਈ ਵਰਤੇ ਜਾਣਗੇ।

ਬੈਂਕ ਕਲੀਅਰ ਹੋਣ ਦੇ ਅਧੀਨ ਹੈ। -ਭੁਗਤਾਨ ਡੈਬਿਟ/ਕ੍ਰੈਡਿਟ ਕਾਰਡ/NEFT ਰਾਹੀਂ ਕੀਤਾ ਜਾ ਸਕਦਾ ਹੈ।

*ਬੈਂਕ ਪ੍ਰਮਾਣ (ਪਹਿਲਾਂ ਤੋਂ ਛਪਿਆ ਹੋਇਆ ਹੋਂਦ ਵਾਲਾ ਚੈੱਕ/ਬੈਂਕ ਖਾਤੇ ਦੀ ਸਟੇਟਮੈਂਟ) ਨੂੰ ਲਾਜ਼ਮੀ ਤੌਰ 'ਤੇ ਜਮ੍ਹਾਂ ਕਰਨਾ ਹੋਵੇਗਾ। ##ਇਕਰਾਰਨਾਮੇ ਦੇ ਪੰਨਾ ਨੰ. 7 'ਤੇ ਪ੍ਰਮਾਣਿਤ 12 ਹਏ

I. ਈ-ਰਿਪੋਜ਼ਟਰੀ ਵੇਰਵੇ

1.

ਜੇਕਰ ਤੁਹਾਡੇ ਕੋਲ ਪਹਿਲਾਂ ਹੀ ਇੱਕ ਈ-ਇੰਸੋਰੈਂਸ ਖਾਤਾ (e-IA) ਨੰਬਰ ਹੈ, ਤਾਂ ਕਿਰਪਾ ਕਰਕੇ ਪ੍ਰਦਾਨ ਕਰੋ

2.

ਜੇਕਰ ਤੁਹਾਡੇ ਕੋਲ ਈ-ਇੰਸੋਰੈਂਸ ਖਾਤਾ (e-IA) ਨਹੀਂ ਹੈ, ਤਾਂ ਕਿਰਪਾ ਕਰਕੇ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਚੁਣੋ

☐ CAMSRep – CAMS ਬੀਮਾ ਰਿਪੋਜ਼ਟਰੀ ਅਤੇ ਸੇਵਾਵਾਂ

☐ NDML – NSDL ਡੇਟਾ ਮੈਨੇਜਮੈਂਟ ਸਰਵਿਸਿਜ ਲਿਮਟਿਡ

☐ KARVV

☐ CIRL – ਸੈਂਟਰਲ ਇੰਸੋਰੈਂਸ ਰਿਪੋਜ਼ਟਰੀ ਲਿਮਟਿਡ

J. ਟੈਕਸ ਸਥਿਤੀ ਪ੍ਰਸ਼ਨਾਵਲੀ (ਪ੍ਰਸਤਾਵਿਤ ਧਾਰਕ ਵੱਲੋਂ ਭਰੀ ਜਾਣੀ ਹੈ)

ਕੀ ਤੁਹਾਡੇ ਕੋਲ ਹੇਠਾਂ ਵਿੱਚੋਂ ਕੋਈ ਹੈ/ਹਨ:

1. ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ ਜਾਂ ਨਿਵਾਸੀ ਦਾ ਦਰਜਾ (ਨਿਵਾਸੀ ਦਾ ਦਰਜਾ ਉਦੋਂ ਲਾਗੂ ਹੁੰਦਾ ਹੈ ਜਦੋਂ ਬਿਨੈਕਾਰ ਇੱਕ ਵਿਅਕਤੀ ਹੋਵੇ ਜਾਂ ਅਜਿਹੀ ਇਕਾਈ ਹੋਵੇ ਜੋ ਸੰਯੁਕਤ ਰਾਜ ਅਮਰੀਕਾ ਦੇ ਕਨੂੰਨਾਂ ਦੁਆਰਾ ਬਣਾਈ, ਨਿਗਮਤ ਜਾਂ ਨਿਯੰਤਰਿਤ ਕੀਤੀ ਗਈ ਹੋਵੇ)

☐ ਹਾਂ ☐ ਨਹੀਂ

2. ਅਮਰੀਕਾ ਵਿੱਚ ਜਨਮ ਸਥਾਨ:

☐ ਨਹੀਂ

3. ਅਮਰੀਕੀ ਟੈਲੀਫੋਨ ਨੰਬਰ:

☐ ਹਾਂ ☐ ਨਹੀਂ

4. ਅਮਰੀਕਾ ਦਾ ਰਿਹਾਇਸ਼ੀ ਜਾਂ ਪੱਤਰ-ਵਿਹਾਰ ਦਾ ਪਤਾ (US PO ਬਾਕਸ ਸਮੇਤ):

☐ ਹਾਂ ☐ ਨਹੀਂ

5. ਕਿਸੇ ਅਮਰੀਕੀ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨ ਦੇ ਸਥਾਈ ਨਿਰਦੇਸ਼:

☐ ਹਾਂ ☐ ਨਹੀਂ

ਜੇਕਰ ਕਿਸੇ ਵੀ ਸਵਾਲ ਦਾ ਜਵਾਬ 'ਹਾਂ' ਵਿੱਚ ਹੈ ਤਾਂ, ਕਿਰਪਾ ਕਰਕੇ ਹੇਠ ਲਿਖੇ ਵੇਰਵੇ ਦਿਓ:

1. ਜੇਕਰ ਬਿਨੈਕਾਰ ਸੰਯੁਕਤ ਰਾਜ ਅਮਰੀਕਾ ਦੇ ਫੈਡਰਲ ਆਮਦਨ ਟੈਕਸ ਦੇ ਅਧੀਨ ਹੈ, ਤਾਂ ਕਿਰਪਾ ਕਰਕੇ ਬਿਨੈਕਾਰ ਦਾ US ਟੈਕਸ ID ਨੰਬਰ ਜਾਂ ਇੱਕ W-9 ਪ੍ਰਦਾਨ ਕਰੋ।

2. ਜੇਕਰ ਬਿਨੈਕਾਰ ਸੰਯੁਕਤ ਰਾਜ ਅਮਰੀਕਾ ਦੇ ਫੈਡਰਲ ਆਮਦਨ ਟੈਕਸ ਦੇ ਅਧੀਨ ਨਹੀਂ ਆਉਂਦਾ, ਤਾਂ ਕਿਰਪਾ ਕਰਕੇ ਝੂਠੀ ਗਵਾਹੀ ਦੇ ਜੁਰਮ ਦੇ ਤਹਿਤ ਇੱਕ ਸਵੈ-ਪ੍ਰਮਾਣੀਕਰਨ ਪੱਤਰ, ਅਤੇ ਇੱਕ ਗੈਰ-US ਪਾਸਪੋਰਟ ਜਾਂ ਹੋਰ ਵੈਧ ਸਰਕਾਰ ਵੱਲੋਂ ਜਾਰੀ ਕੀਤਾ ਪਛਾਣ ਪੱਤਰ ਪ੍ਰਦਾਨ ਕਰੋ ਜੋ US ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਨਾਗਰਿਕਤਾ ਨੂੰ ਸਾਬਤ ਕਰਦਾ ਹੋਵੇ ਜਾਂ ਕੰਪਨੀ ਦੁਆਰਾ ਤੁਹਾਨੂੰ ਸੂਚਿਤ ਕੀਤੇ ਗਏ ਅਨੁਸਾਰ ਅਜਿਹੇ ਹੋਰ ਫਾਰਮ ਜਾਂ ਘੋਸ਼ਣਾਵਾਂ ਪ੍ਰਦਾਨ ਕਰੇ।

ਜੇਕਰ ਕਿਸੇ ਬਿਨੈਕਾਰ ਕੋਲ ਵਰਤਮਾਨ ਵਿੱਚ US ਇੰਡੀਬੀਆ ** ਨਹੀਂ ਹੈ, ਤਾਂ ਬਿਨੈਕਾਰ ਸਹਿਮਤ ਹੁੰਦਾ ਹੈ ਕਿ ਜੇਕਰ ਉਹ US ਇੰਡੀਬੀਆ ਪ੍ਰਾਪਤ ਕਰਦਾ ਹੈ, ਤਾਂ ਅਜਿਹੇ ਬਦਲਾਅ ਦੀ ਜਾਣਕਾਰੀ ਹੋਣ ਦੇ ਤੀਹ (30) ਦਿਨਾਂ ਦੇ ਅੰਦਰ ਉਹ ਕੰਪਨੀ ਨੂੰ ਸੂਚਿਤ ਕਰੇਗਾ।

*ਜੇਕਰ ਬਿਨੈਕਾਰ ਸੰਯੁਕਤ ਰਾਜ ਦੇ ਫੈਡਰਲ ਆਮਦਨ ਟੈਕਸ ਦੇ ਅਧੀਨ ਆਉਂਦਾ ਹੈ ਅਤੇ ਕੰਪਨੀ ਨੂੰ US ਟੈਕਸ ਪਛਾਣ ਨੰਬਰ ਪ੍ਰਦਾਨ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਅੰਦਰੂਨੀ ਮਾਲੀਆ ਸੇਵਾ, ਕੰਪਨੀ ਨੂੰ ਬਿਨੈਕਾਰ ਨੂੰ ਕੀਤੇ ਜਾਣ ਵਾਲੇ ਟੈਕਸਯੋਗ ਆਮਦਨ ਭੁਗਤਾਨਾਂ ਵਿੱਚੋਂ ਟੈਕਸ ਕੱਟਣ ਦੀ ਮੰਗ ਕਰਦੀ ਹੈ।

**ਕਿਸੇ ਵੀ ਅਜਿਹੇ ਵਿਅਕਤੀ ਜਾਂ ਇਕਾਈ ਨੂੰ US ਇੰਡੀਬੀਆ (ਸੰਯੁਕਤ ਰਾਜ ਇੰਡੀਬੀਆ) ਵਲੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ ਜੋ ਹੇਠ ਲਿਖਿਆਂ ਵਿੱਚੋਂ ਕਿਸੇ ਨੂੰ ਵੀ ਪ੍ਰਦਰਸ਼ਿਤ ਕਰਦਾ ਹੈ:

1. ਸੰਯੁਕਤ ਰਾਜ ਅਮਰੀਕਾ ਦੀ ਨਾਗਰਿਕਤਾ ਜਾਂ ਨਿਵਾਸੀ ਹੋਣ ਦਾ ਦਰਜਾ (ਕਿਸੇ ਇਕਾਈ 'ਤੇ ਸੰਯੁਕਤ ਰਾਜ ਦੇ ਕਨੂੰਨਾਂ ਦੁਆਰਾ ਬਣਾਏ ਜਾਣ, ਨਿਗਮਤ ਜਾਂ ਨਿਯੰਤਰਿਤ ਕੀਤੇ ਜਾਣ ਕਰਕੇ ਲਾਗੂ ਹੁੰਦਾ ਹੈ);

2. ਅਮਰੀਕਾ ਵਿੱਚ ਜਨਮ ਸਥਾਨ;

3. ਅਮਰੀਕੀ ਟੈਲੀਫੋਨ ਨੰਬਰ;

4. ਅਮਰੀਕਾ ਦਾ ਰਿਹਾਇਸ਼ੀ ਜਾਂ ਪੱਤਰ-ਵਿਹਾਰ ਦਾ ਪਤਾ (US PO ਬਾਕਸ ਸਮੇਤ); ਜਾਂ

5. ਕਿਸੇ ਅਮਰੀਕੀ ਖਾਤੇ ਵਿੱਚ ਫੰਡ ਟ੍ਰਾਂਸਫਰ ਕਰਨ ਦੇ ਸਥਾਈ ਨਿਰਦੇਸ਼।

ਜੋਖਮ ਪ੍ਰੋਫਾਈਲ:
ਬੀਮਾ ਕਵਰੇਜ ਤੋਂ ਇਲਾਵਾ, ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ ਕੋਲ, ਖਰਚਿਆਂ ਦੀ ਕਟੌਤੀ ਤੋਂ ਬਾਅਦ ਪ੍ਰੀਮੀਅਮ ਦੀ ਵੰਡ ਨੂੰ ਵੱਖ-ਵੱਖ ਫੰਡਿੰਗ ਦੇ ਵਿੱਚ ਨਿਯੰਤਰਿਤ ਕਰਨ ਦੀ ਸਮਰੱਥਾ ਹੈ, ਜਿਵਾਦੇ ਉਦੋਂ, ਜਦੋਂ ਆਟੋਮੈਟਿਕ ਵਿਕਲਪ ਚੁਣਿਆ ਗਿਆ ਹੋਵੇ। ਆਪਣੇ ਜੋਖਮ ਜਰਨ ਦੀ ਸਮਰਥਾ (ਰਿਸਕ ਟਾਲਰੈਂਸ) ਦੇ ਪੱਧਰਾਂ ਬਾਰੇ ਹੋਰ ਸਮਝਣ ਲਈ, ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ PNB MetLife ਦੇ ਵਿਕਰੀ ਪ੍ਰਤੀਨਿਧੀ ਨਾਲ ਗੱਲਬਾਤ ਕਰ ਸਕਦਾ ਹੈ ਅਤੇ ਸਭ ਤੋਂ ਭੁਕਵਾਂ ਫੰਡ ਵਿਕਲਪ/ਪੋਰਟਫੋਲੀਓ ਚੁਣਨ ਲਈ ਜੋਖਮ ਪ੍ਰੋਫਾਈਲ ਪ੍ਰਸ਼ਨਾਵਲੀ ਦੀ ਵਰਤੋਂ ਕਰ ਸਕਦਾ ਹੈ। ਅੰਤਿਮ ਫੈਸਲਾ ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ ਦੇ ਹੱਥ ਵਿਚ ਹੁੰਦਾ ਹੈ।

ਘੋਸ਼ਣਾ ਅਤੇ ਇਕਰਾਰਨਾਮੇ ਦੀ ਘੋਸ਼ਣਾ: ਮੇਰੇ/ਸਾਡੇ ਵੱਲੋਂ ਇਸ ਪ੍ਰਸਤਾਵ ਨੂੰ ਪੜ੍ਹ ਲਿਆ ਗਿਆ ਹੈ ਜਾਂ ਮੈਂ/ਆਸੀ ਇਸਨੂੰ ਪੜ੍ਹਦਾ ਲਿਆ ਹੈ ਜਾਂ ਇਸਨੂੰ ਮੈਨੂੰ/ਸਾਨੂੰ ਸਮਝਾ ਦਿੱਤਾ ਗਿਆ ਹੈ, ਅਤੇ ਇਸਦੀ ਸਮੱਗਰੀ ਨੂੰ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਮੈਂ/ਆਸੀ ਜਾਣਕਾਰੀ ਪ੍ਰਦਾਨ ਕੀਤੀ ਹੈ। ਆਪਣੀ ਜਾਣਕਾਰੀ ਅਤੇ ਵਿਵਸਥਾ ਅਨੁਸਾਰ ਮੈਂ/ਆਸੀ ਸਾਰੇ ਤੱਥਾਂ ਦਾ ਪੂਰਾ, ਸੱਚ ਅਤੇ ਸਹੀ ਖੁਲਾਸਾ ਕੀਤਾ ਹੈ ਅਤੇ ਕੋਈ ਵੀ ਜਾਣਕਾਰੀ ਮੈਂ/ਆਸੀ ਨਹੀਂ ਛੁਪਾਈ ਹੈ। ਮੈਂ/ਆਸੀ ਇਸ ਦੁਆਰਾ, ਆਪਣੀ ਤਰਫੋਂ ਅਤੇ ਬੀਮਾ ਕੀਤੇ ਜਾਣ ਵਾਲੇ ਪ੍ਰਸਤਾਵਿਤ ਵਿਅਕਤੀ ਦੀ ਤਰਫੋਂ, ਘੋਸ਼ਣਾ ਕਰਦੇ ਹਾਂ ਕਿ ਮੇਰੇ/ਸਾਡੇ ਦੁਆਰਾ ਦਿੱਤੇ ਗਏ ਉਪਰੋਕਤ ਬਿਆਨ, ਜਵਾਬ ਅਤੇ/ਜਾਂ ਵੇਰਵੇ ਮੇਰੀ/ਸਾਡੀ ਜਾਣਕਾਰੀ ਅਨੁਸਾਰ ਹਰ ਪੱਖੋਂ ਸੱਚੇ ਅਤੇ ਸੰਪੂਰਨ ਹਨ ਅਤੇ ਮੈਂ/ਆਸੀ ਉਹਨਾਂ ਦੀ ਤਰਫੋਂ ਪ੍ਰਸਤਾਵ ਦੇਣ ਲਈ ਅਧਿਕਾਰਤ ਹਾਂ। ਮੈਂ/ਆਸੀ ਸਮਝਦੇ ਹਾਂ ਕਿ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਬੀਮਾ ਪਾਲਿਸੀ ਦਾ ਅਧਾਰ ਬਣੇਗੀ ਅਤੇ ਇਹ ਪਾਲਿਸੀ PNB MetLife ਇੰਡੀਆ ਇੰਸੂਰੈਂਸ ਕੰਪਨੀ ਲਿਮਿਟਡ (PNB MetLife/ਕੰਪਨੀ) ਦੇ ਬੋਰਡ ਦੁਆਰਾ ਪ੍ਰਵਾਨਿਤ ਬੀਮਾ ਮਨਜ਼ੂਰੀ ਪ੍ਰਕਿਰਿਆ (ਅੰਤਰਰਾਈਟਿੰਗ) ਨੀਤੀ ਦੇ ਅਧੀਨ ਹੈ ਅਤੇ ਇਹ ਕਿ ਇਹ ਕਵਰ ਸਿਰਫ ਲਾਗੂ ਹੋਣ ਵਾਲੇ ਪ੍ਰੀਮੀਅਮ ਦੇ ਪੂਰੀ ਤਰ੍ਹਾਂ ਪ੍ਰਾਪਤ ਹੋਣ ਤੋਂ ਬਾਅਦ ਅਤੇ ਪਾਲਿਸੀ ਜਾਰੀ ਹੋਣ 'ਤੇ ਹੀ ਲਾਗੂ ਹੋਵੇਗਾ। ਮੈਂ/ਆਸੀ ਘੋਸ਼ਣਾ ਕਰਦੇ ਹਾਂ ਕਿ ਪ੍ਰਸਤਾਵ ਦੀ ਅੰਤਰਰਾਈਟਿੰਗ (ਬੀਮਾ ਮਨਜ਼ੂਰੀ ਪ੍ਰਕਿਰਿਆ) ਜਾਂ/ਅਤੇ ਕਲੇਮ ਨਿਪਟਾਰੇ ਦੇ ਮਕਸਦ ਲਈ, ਮੈਂ/ਆਸੀ ਕੰਪਨੀ ਨੂੰ ਇਜਾਜ਼ਤ ਦਿੰਦੇ ਹਾਂ ਕਿ ਉਹ ਕਿਸੇ ਵੀ ਅਜਿਹੇ ਡਾਕਟਰ ਜਾਂ ਹਸਪਤਾਲ ਤੋਂ, ਜਿਸ ਨੇ ਕਦੇ ਵੀ ਬੀਮਾ ਲੈਣ ਵਾਲੇ ਵਿਅਕਤੀ/ਪ੍ਰਸਤਾਵਕ ਦਾ ਇਲਾਜ ਕੀਤਾ ਹੋਵੇ, ਮੈਡੀਕਲ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ, ਅਤੇ ਕਿਸੇ ਵੀ ਪਿਛਲੇ ਜਾਂ ਮੌਜੂਦਾ ਰੁਜ਼ਗਾਰਦਾਰ ਤੋਂ ਬੀਮਿਤ/ਪ੍ਰਸਤਾਵਿਤ ਵਿਅਕਤੀ ਦੀ ਸਿਹਤ 'ਤੇ ਅਸਰ ਪਾਉਣ ਵਾਲੀ ਕਿਸੇ ਵੀ ਗੱਲ ਬਾਰੇ ਜਾਣਕਾਰੀ ਲੈ ਸਕਦੀ ਹੈ, ਅਤੇ ਇਸ ਤੋਂ ਇਲਾਵਾ ਕਿਸੇ ਵੀ ਅਜਿਹੇ ਬੀਮਾਕਰਤਾ ਨੂੰ ਜਾਂ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ, ਜਿਸ ਕੋਲ ਬੀਮਿਤ/ਪ੍ਰਸਤਾਵਿਤ ਵਿਅਕਤੀ ਦੀ ਪਹਿਲਾਂ ਤੋਂ ਹੀ ਬੀਮੇ ਦੀ ਅਰਜ਼ੀ ਦਿੱਤੀ ਗਈ ਹੋਵੇ। ਮੈਂ/ਆਸੀ ਕੰਪਨੀ ਨੂੰ ਮੇਰੇ/ਸਾਡੇ ਪ੍ਰਸਤਾਵ ਨਾਲ ਸੰਬੰਧਤ ਜਾਣਕਾਰੀ, ਜਿਸ ਵਿੱਚ ਬੀਮਿਤ ਵਿਅਕਤੀ/ਪ੍ਰਸਤਾਵਿਤ ਵਿਅਕਤੀ ਦੇ ਮੈਡੀਕਲ ਰਿਕਾਰਡ ਸ਼ਾਮਲ ਹਨ, ਨੂੰ ਸਿਰਫ ਪ੍ਰਸਤਾਵ ਦੀ ਅੰਤਰਰਾਈਟਿੰਗ ਅਤੇ/ਜਾਂ ਦਾਅਵਿਆਂ (ਕਲੇਮ) ਦੇ ਨਿਪਟਾਰੇ ਦੇ ਉਦੇਸ਼ ਲਈ ਅਤੇ ਕਿਸੇ ਵੀ ਸਰਕਾਰੀ ਅਤੇ/ਜਾਂ ਰੈਗੂਲੇਟਰੀ ਅਥਾਰਟੀ ਨਾਲ ਸਾਂਝਾ ਕਰਨ ਲਈ ਅਧਿਕਾਰਤ ਕਰਦੇ ਹਾਂ। ਇਸ ਤੋਂ ਅੱਗੇ, ਮੈਂ/ਆਸੀ PNB MetLife ਨੂੰ ਇਹ ਇਜਾਜ਼ਤ ਦਿੰਦੇ ਹਾਂ ਕਿ ਉਹ ਬੀਮਿਤ ਜਾਂ ਪ੍ਰਸਤਾਵਿਤ ਵਿਅਕਤੀ ਦੀ ਕੋਈ ਵੀ ਨਿੱਜੀ ਜਾਂ ਸੰਵੇਦਨਸ਼ੀਲ ਜਾਣਕਾਰੀ, ਜੋ PNB MetLife ਕੋਲ ਮੌਜੂਦ ਹੈ ਜਾਂ ਇਕੱਠੀ ਕੀਤੀ ਗਈ ਹੈ (ਜੋ ਭਾਵੇਂ ਇਸ ਪ੍ਰਸਤਾਵ ਵਿੱਚ ਦਿੱਤੀ ਹੋਵੇ ਜਾਂ ਹੋਰ ਤਰੀਕਿਆਂ ਨਾਲ ਪ੍ਰਾਪਤ ਕੀਤੀ ਗਈ ਹੋਵੇ), ਜਿਸ ਵਿੱਚ KYC ਦਸਤਾਵੇਜ਼ ਵੀ ਸ਼ਾਮਲ ਹੋ ਸਕਦੇ ਹਨ, ਦੀ ਵਰਤੋਂ ਕਰ ਸਕਦੀ ਹੈ ਜਾਂ ਇਸਨੂੰ ਸਾਂਝਾ ਕਰ ਸਕਦੀ ਹੈ। PNB MetLife ਵੱਲੋਂ ਇਹ ਜਾਣਕਾਰੀ ਕਿਸੇ ਵੀ ਅਜਿਹੇ ਵਿਅਕਤੀ/ਸੰਗਠਨ/ਸੰਸਥਾ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਜੋ ਅਥਾਰਟੀ ਵੱਲੋਂ ਅਧਿਕਾਰਤ ਹੋਵੇ, ਜਾਂ PNB MetLife ਨਾਲ ਜੁੜੀ ਹੋਵੇ, ਜਾਂ ਇਸਦੇ ਵੱਲੋਂ ਨਿਯੁਕਤ ਕੀਤੀ ਗਈ ਹੋਵੇ, ਜਿਸ ਵਿੱਚ ਪੂਰਨ-ਬੀਮਾਕਰਤਾ, ਕਲੇਮ ਦੀ ਜਾਂਚ ਕਰਨ ਵਾਲੀਆਂ ਏਜੰਸੀਆਂ, ਵਿਕਰੇਤਾ, ਡੇਟਾ ਵਿਸ਼ਲੇਸ਼ਕ, ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਸਾਫਟਵੇਅਰ/ਫਰਮਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਜਾਂ ਫੈਡਰੇਸ਼ਨਾਂ ਸ਼ਾਮਲ ਹੋ ਸਕਦੀਆਂ ਹਨ। ਜਾਣਕਾਰੀ ਸਾਂਝਾ ਕਰਨ ਦਾ ਉਦੇਸ਼ ਪ੍ਰਸਤਾਵ ਦੀ ਪ੍ਰਕਿਰਿਆ ਜਾਂ ਅੰਤਰਰਾਈਟਿੰਗ ਕਰਨਾ, ਬਾਅਦ ਵਿੱਚ ਪਾਲਿਸੀ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਨਾ- ਜਿਵੇਂ ਅਥਾਰਟੀ ਦੇ ਨਿਯਮਾਂ ਜਾਂ ਸਰਕਾਰਾਂ ਅਨੁਸਾਰ ਆਗਿਆ ਹੋਵੇ, ਅਤੇ ਦਾਅਵੇ (ਕਲੇਮ) ਦਾ ਨਿਪਟਾਰਾ ਕਰਨਾ ਹੋ ਸਕਦਾ ਹੈ। ਮੈਂ/ਆਸੀ ਇਸਦੇ ਦੁਆਰਾ ਇਹ ਗੱਲ ਸਮਝਦੇ ਹਾਂ ਕਿ ਕੰਪਨੀ ਮੈਨੂੰ/ਸਾਨੂੰ ਬੋਰਡ-ਪ੍ਰਵਾਨਿਤ ਨੀਤੀ ਜੋ ਕਿ "ਇਲੈਕਟ੍ਰਾਨਿਕ ਰੂਪ ਵਿੱਚ ਬੀਮਾ ਪਾਲਿਸੀਆਂ ਜਾਰੀ ਕਰਨਾ" ਹੈ ਦੇ ਤਹਿਤ ਅਤੇ ਮੌਜੂਦਾ ਰੈਗੂਲੇਟਰੀ ਢਾਂਚੇ ਦੇ ਅਨੁਸਾਰ ਇਲੈਕਟ੍ਰਾਨਿਕ ਰੂਪ ਵਿੱਚ ਬੀਮਾ ਪਾਲਿਸੀ ਭੇਜੇਗੀ/ਜਾਰੀ ਕਰੇਗੀ। ਭੌਤਿਕ ਰੂਪ ਵਿੱਚ ਪਾਲਿਸੀ ਦਸਤਾਵੇਜ਼ ਪ੍ਰਾਪਤ ਕਰਨ ਦੀ ਚੋਣ ਦੇ ਮਾਮਲੇ ਵਿੱਚ, ਮੈਂ/ਆਸੀ ਕੰਪਨੀ ਨੂੰ ਇਸਦੇ ਟੈਲ-ਫ੍ਰੀ ਨੰਬਰ 180042569669 'ਤੇ ਕਾਲ ਕਰਕੇ ਜਾਂ ਇਸਦੀ ਨਜ਼ਦੀਕੀ ਸ਼ਾਖਾ 'ਤੇ ਜਾ ਕੇ ਬੋਨਤੀ ਕਰਾਂਗੇ। ਇਲੈਕਟ੍ਰਾਨਿਕ ਪਾਲਿਸੀ ਦਸਤਾਵੇਜ਼ ਨੂੰ ਡਾਊਨਲੋਡ ਕਰਨ ਲਈ, ਮੈਂ/ਆਸੀ ਇਸਨੂੰ Khushi ਐਪ ਰਾਹੀਂ ਜਾਂ WhatsApp ਨੰਬਰ - 7669800577 'ਤੇ Hi ਭੇਜ ਕੇ ਡਾਊਨਲੋਡ ਕਰਾਂਗੇ। ਮੈਂ/ਆਸੀ ਇਸ ਦੁਆਰਾ ਸਹਿਮਤ ਹੋਂਦ ਕਿਸੇ ਵੀ ਦਸਤਾਵੇਜ਼ ਜਾਂ ਡੇਟਾਬੇਸ ਨੂੰ, ਮੈਨੂੰ ਸ਼ਾਨੀ ਬੀਮਾ ਇਕਰਾਰਨਾਮੇ ਤੋਂ ਪੈਦਾ ਹੋਣ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਲਈ, ਸਿਰਫ ਉੱਪਰ ਦੱਸੇ ਅਨੁਸਾਰ ਦੀ ਆਪਣੇ ਕੋਲ ਸੰਭਾਲ ਕੇ/ਸਟੋਰ ਕਰਕੇ ਰਖੇਗੀ ਅਤੇ ਅਜਿਹਾ ਸਿਰਫ ਉੱਨੇ ਸਮੇਂ ਲਈ ਹੀ ਕੀਤਾ ਜਾ ਸਕਦਾ ਹੈ ਜਿੰਨਾ ਚਿਰ ਉੱਪਰ ਦੱਸੇ ਉਦੇਸ਼ ਲਈ ਅਜਿਹਾ ਕਰਨਾ ਲੋੜੀਂਦਾ ਹੋਵੇ।

ਵਿਕਲਪਿਕ ਸਵੈ-ਇੱਛੁਕ ਅਤੇ ਗੈਰ-ਲਾਜ਼ਮੀ ਘੋਸ਼ਣਾ: ਜੇਕਰ ਗਾਹਕ ਨੇ ਇਸ ਪ੍ਰਸਤਾਵ ਦੇ ਨਾਲ ਸਵੈ-ਇੱਛਾ ਨਾਲ ਆਪਣੇ ਆਪਾਰ ਵੇਰਵੇ ਪ੍ਰਦਾਨ ਕੀਤੇ ਹਨ, ਤਾਂ ਹੇਠਾਂ ਦਿੱਤੀ ਸਹਿਮਤੀ/ਵਚਨ/ਅਧਿਕਾਰ ਲਾਗੂ ਹੁੰਦਾ ਹੈ। ਮੈਂ/ਆਸੀ ਆਪਾਰ (ਵਿੱਤੀ ਅਤੇ ਹੋਰ ਸਥਾਿਸ਼ੀਆਂ, ਲਾਭਾਂ ਅਤੇ ਸੇਵਾਵਾਂ ਦੀ ਲਕਸ਼ਿਤ ਡਿਸਿਵਰੀ) ਐਕਟ, 2016, ਅਤੇ ਇਸਦੇ ਤਹਿਤ ਬਣਾਏ ਗਏ ਨਿਯਮਾਂ ਦੇ ਅਨੁਸਾਰ ਹੇਠ ਲਿਖੀ ਸਹਿਮਤੀ ਪ੍ਰਦਾਨ ਕਰਦੇ ਹਾਂ: (a) ਮੇਰੇ/ਸਾਡੇ ਆਪਾਰ ਨੰਬਰ ਦੇ ਆਖਰੀ 4 ਅੰਕਾਂ ਨੂੰ ਇਕੱਠਾ ਕਰਨਾ, ਸਟੋਰ ਕਰਕੇ ਰੱਖਣਾ ਅਤੇ ਵਰਤੋਂ ਕਰਨਾ, (b) ਪ੍ਰਮਾਣਿਤ/ਪ੍ਰਸ਼ਟੀਕਰਨ ਕਰਨਾ, ਅਤੇ (c) ਅੱਪਡੇਟ ਕਰਨਾ। ਮੈਂ/ਆਸੀ ਇਸ ਇਕਰਾਰਨਾਮੇ ਨਾਲ ਕਰਦੇ ਹਾਂ ਕਿ ਮੈਂ/ਆਸੀ ਆਪਣੀ ਮਰਜ਼ੀ ਨਾਲ ਆਪਣੇ ਆਪਾਰ ਨੰਬਰ ਦੀ ਪ੍ਰਮਾਣਿਕਤਾ ਕਰਵਾਉਣ ਵਿੱਚ ਇਲਚਸਪੀ ਰੱਖਦੇ ਹਾਂ ਅਤੇ PNB MetLife ਤੋਂ ਪਾਲਿਸੀ ਪ੍ਰਾਪਤ ਕਰਨ ਅਤੇ ਬੀਮਾ ਇਕਰਾਰਨਾਮੇ ਦੇ ਤਹਿਤ ਮਿਲਣ ਵਾਲੀਆਂ ਸੇਵਾਵਾਂ ਪ੍ਰਾਪਤ ਕਰਨ ਦੇ ਉਦੇਸ਼ਾਂ ਵਾਸਤੇ ਆਪਾਰ ਆਪਾਰ ਪ੍ਰਮਾਣੀਕਰਨ ਲਈ ਆਪਣਾ ਆਪਾਰ ਨੰਬਰ, ਵਰਯੋਜਨ ID, ਬਾਇਓਮੈਟ੍ਰਿਕ ਅਤੇ/ਜਾਂ ਵਨ ਟਾਈਮ ਪਿੰਨ (OTP) ਨਾਲ ਸੰਬੰਧਤ ਟੋਟਾ ਪ੍ਰਦਾਨ ਕਰਨ ਲਈ ਸਹਿਮਤੀ ਦਿੰਦੇ ਹਾਂ। ਮੈਂ/ਆਸੀ ਸਮਝਦੇ ਹਾਂ ਕਿ ਪ੍ਰਮਾਣੀਕਰਨ ਵਾਸਤੇ ਮੇਰੇ/ਸਾਡੇ ਵੱਲੋਂ ਪ੍ਰਦਾਨ ਕੀਤੇ ਗਏ ਬਾਇਓਮੈਟ੍ਰਿਕਸ ਅਤੇ/ਜਾਂ OTP ਦੀ ਵਰਤੋਂ ਸਿਰਫ PNB MetLife ਤੋਂ ਬੀਮਾ ਇਕਰਾਰਨਾਮੇ ਤੋਂ ਪੈਦਾ ਹੋਣ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਵਾਸਤੇ ਆਪਾਰ ਪ੍ਰਮਾਣੀਕਰਨ ਪ੍ਰਣਾਲੀ ਰਾਹੀਂ ਮੇਰੀ/ਸਾਡੀ ਪਛਾਣ ਦੀ ਪ੍ਰਸ਼ਟੀ ਕਰਨ ਲਈ ਕੀਤੀ ਜਾਵੇਗੀ ਅਤੇ ਇਸਦੀ ਵਰਤੋਂ ਕਿਸੇ ਹੋਰ ਉਦੇਸ਼ ਲਈ ਨਹੀਂ ਹੋਵੇਗੀ। ਮੈਂ/ਆਸੀ ਸਮਝਦੇ ਹਾਂ ਕਿ PNB MetLife ਲਾਗੂ ਕਨੂੰਨਾਂ ਅਤੇ ਰੈਗੂਲੇਟਰੀ ਪ੍ਰਬੰਧਾਂ ਦੇ ਤਹਿਤ ਲੋੜ ਅਨੁਸਾਰ ਆਪਾਰ ਅਧਾਰਤ ਪ੍ਰਮਾਣੀਕਰਨ ਦੇ ਉਦੇਸ਼ ਲਈ ਪ੍ਰਦਾਨ ਕੀਤੇ ਗਏ ਮੇਰੇ/ਸਾਡੇ ਨਿੱਜੀ ਪਛਾਣ ਡੇਟਾ ਦੀ ਸੁਰੱਖਿਆ ਅਤੇ ਗੁਪਤਤਾ ਨੂੰ ਯਕੀਨੀ ਬਣਾਏਗੀ। ਮੈਂ/ਆਸੀ ਸਮਝਦੇ ਹਾਂ ਕਿ PNB MetLife ਮੇਰੇ/ਸਾਡੇ ਆਪਾਰ ਨੰਬਰ ਦੇ ਆਪਣੀ ਚਾਰ ਅੰਕਾਂ ਜਾਂ ਮੇਰੇ ਆਪਾਰ ਨੰਬਰ ਵਾਲੇ ਕਿਸੇ ਵੀ ਦਸਤਾਵੇਜ਼ ਜਾਂ ਡੇਟਾਬੇਸ ਨੂੰ, ਮੈਨੂੰ ਸ਼ਾਨੀ ਬੀਮਾ ਇਕਰਾਰਨਾਮੇ ਤੋਂ ਪੈਦਾ ਹੋਣ ਵਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਲਈ, ਸਿਰਫ ਉੱਪਰ ਦੱਸੇ ਅਨੁਸਾਰ ਦੀ ਆਪਣੇ ਕੋਲ ਸੰਭਾਲ ਕੇ/ਸਟੋਰ ਕਰਕੇ ਰਖੇਗੀ ਅਤੇ ਅਜਿਹਾ ਸਿਰਫ ਉੱਨੇ ਸਮੇਂ ਲਈ ਹੀ ਕੀਤਾ ਜਾ ਸਕਦਾ ਹੈ ਜਿੰਨਾ ਚਿਰ ਉੱਪਰ ਦੱਸੇ ਉਦੇਸ਼ ਲਈ ਅਜਿਹਾ ਕਰਨਾ ਲੋੜੀਂਦਾ ਹੋਵੇ।

ਮੈਂ/ਆਸੀ ਇਸ ਸਮਝਦੇ ਹਾਂ ਕਿ ਮੇਰੀ/ਸਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਸਟੋਰੇਜ ਦੇ ਸਬੰਧ ਵਿੱਚ ਮੇਰੀਆਂ/ਸਾਡੀਆਂ ਸ਼ਿਕਾਇਤਾਂ, ਜੋ ਕੋਈ ਹੋਵੇ, ਦੇ ਨਿਪਟਾਰੇ ਲਈ PNB MetLife ਕੋਲ ਇੱਕ ਪ੍ਰਣਾਲੀ ਹੈ ਅਤੇ ਇਹ PNB MetLife ਦੀ ਵੈੱਬਸਾਈਟ 'ਤੇ ਉਪਲਬਧ ਗੋਪਨੀਯਤਾ ਨੀਤੀ ਵਿੱਚ ਵਿਸਤਾਰ ਨਾਲ ਦਿੱਤੀ ਗਈ ਹੈ। ਮੈਂ/ਆਸੀ ਆਪਣੇ ਮਸਲੇ PNB MetLife ਦੇ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਅਤੇ/ਜਾਂ ਡੇਟਾ ਸੁਰੱਖਿਆ ਬੋਰਡ ਨੂੰ ਗੋਪਨੀਯਤਾ ਨੀਤੀ ਅਤੇ ਡਿਜੀਟਲ ਨਿਜੀ ਡੇਟਾ ਸੁਰੱਖਿਆ ਐਕਟ, 2023 ਦੇ ਅਨੁਸਾਰ ਦੱਸ ਸਕਦੇ ਹਾਂ।

ਇਕਰਾਰਨਾਮਾ:
1. ਮੈਂ/ਆਸੀ ਇਸ ਦੁਆਰਾ ਸਹਿਮਤ ਹਾਂ ਕਿ: 1. ਇੱਥੇ ਪ੍ਰਦਾਨ ਕੀਤੇ ਗਏ ਮੇਰੇ/ਸਾਡੇ ਜਵਾਬ ਅਤੇ/ਜਾਂ ਬਿਆਨ ਅਤੇ ਇਹ ਘੋਸ਼ਣਾ PNB MetLife ਦੁਆਰਾ ਜਾਰੀ ਕੀਤੀ ਗਈ ਪਾਲਿਸੀ ਦਾ ਅਧਾਰ ਬਣੇਗੀ। 2. ਮੈਂ/ਆਸੀ ਇਸ ਦੁਆਰਾ ਸਹਿਮਤ ਹਾਂ ਕਿ ਮੇਰੇ/ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਮੇਰੇ/ਸਾਡੇ ਅਤੇ PNB MetLife ਵਿਚਕਾਰ ਬੀਮਾ ਇਕਰਾਰਨਾਮੇ ਦਾ ਅਧਾਰ ਹੋਵੇਗੀ। 3. ਜੇਕਰ, ਇਸ ਪ੍ਰਸਤਾਵ ਨੂੰ ਜਮ੍ਹਾਂ ਕਰਨ ਤੋਂ ਬਾਅਦ ਅਤੇ ਪਾਲਿਸੀ ਜਾਰੀ ਹੋਣ ਤੋਂ ਪਹਿਲਾਂ (i) ਜੇਕਰ ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ ਦੀ ਆਮ ਸਿਹਤ ਨਾਲ ਜੁੜੇ ਕੋਈ ਪ੍ਰਤੀਕੂਲ ਹਾਲਾਤ ਹਨ ਜਾਂ (ii) ਜੇਕਰ ਕਿਸੇ ਹੋਰ ਬੀਮਾ ਕੰਪਨੀ ਨੂੰ ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ ਦੇ ਜੀਵਨ 'ਤੇ ਬੀਮੇ ਲਈ ਦਿੱਤਾ ਗਿਆ ਕੋਈ ਪ੍ਰਸਤਾਵ ਜਾਂ ਪਾਲਿਸੀ ਮੁੜ ਚਾਲੂ ਕਰਨ ਦਾ ਪ੍ਰਸਤਾਵ, ਵਾਪਸ ਲੈ ਲਿਆ ਗਿਆ ਹੈ ਜਾਂ ਛੱਡ ਦਿੱਤਾ ਗਿਆ ਹੈ ਜਾਂ ਵਧੇ ਹੋਵੇ ਪ੍ਰੀਮੀਅਮ 'ਤੇ ਜਾਂ ਮੂਲ ਰੂਪ ਵਿੱਚ ਪ੍ਰਸਤਾਵਿਤ ਸ਼ਰਤਾਂ ਤੋਂ ਇਲਾਵਾ ਹੋਰ ਸ਼ਰਤਾਂ 'ਤੇ ਪ੍ਰਸਤਾਵਿਤ ਬੀਮਾ ਹੋਵੇ ਜਾਂ (iii) ਜੇਕਰ ਮੇਰੇ/ਸਾਡੇ ਪੇਸ਼ੇ ਜਾਂ ਵਿੱਤੀ ਸਥਿਤੀ ਵਿੱਚ ਕੋਈ ਬਦਲਾਅ ਹੁੰਦਾ ਹੈ, ਤਾਂ ਮੈਂ/ਆਸੀ ਇਸ ਪ੍ਰਸਤਾਵ ਦੀ ਪ੍ਰਵਾਨਗੀ ਦੀਆਂ ਸ਼ਰਤਾਂ 'ਤੇ ਮੁੜ ਵਿਚਾਰ ਕਰਨ ਲਈ PNB MetLife ਨੂੰ ਤੁਰੰਤ ਲਿਖਤੀ ਰੂਪ ਵਿੱਚ ਸੂਚਿਤ ਕਰਾਂਗੀ। 4. ਜੇਕਰ ਇੱਥੇ ਉੱਪਰ ਦਿੱਤੀ ਗਈ ਜਾਣਕਾਰੀ ਵਿੱਚ ਕੋਈ ਮਹੱਤਵਪੂਰਨ ਜਾਣਕਾਰੀ ਨੂੰ ਦਬਾਇਆ ਜਾਂਦਾ ਹੈ ਜਾਂ ਗਲਤ ਬਿਆਨ ਕੀਤਾ ਜਾਂਦਾ ਹੈ ਜਾਂ ਕੋਈ ਝੂਠਾ ਬਿਆਨ ਸ਼ਾਮਲ ਹੁੰਦਾ ਹੈ ਜਾਂ ਮੇਰੇ/ਸਾਡੇ ਵੱਲੋਂ ਉਪਰੋਕਤ ਆਈਟਮ ਨੰਬਰ ਤਿੰਨ ਅਨੁਸਾਰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਵਿੱਚ ਧੋਖਾਧੜੀ ਜਾਂ ਕੋਈ ਮਹੱਤਵਪੂਰਨ

RGGENEV13

6

ਭੁੱਲ ਹੁੰਦੀ ਹੈ, ਤਾਂ ਇਸ ਪ੍ਰਸਤਾਵ ਦੇ ਅਧਾਰ 'ਤੇ ਕੀਤੇ ਗਏ ਬੀਮਾ ਇਕਰਾਰਨਾਮੇ ਨੂੰ ਬੀਮਾ ਕਾਨੂੰਨ (ਸੋਧ) ਐਕਟ, 2015 ਦੀ ਧਾਰਾ 45 ਦੇ ਪ੍ਰੋਵੀਜ਼ਨਾਂ ਅਤੇ ਸਮੇਂ-ਸਮੇਂ 'ਤੇ ਸੋਧੇ ਅਨੁਸਾਰ, ਹੱਦ ਅਤੇ ਬੇਅਸਰ ਮੰਨਿਆ ਜਾਵੇਗਾ। 5. ਪ੍ਰਸਤਾਵ ਦੇ ਨਾਲ ਕੀਤਾ ਗਿਆ ਭੁਗਤਾਨ PNB MetLife ਕੋਲ ਜ਼ਮ੍ਹਾਂ ਕੀਤੀ ਗਈ ਇੱਕ ਰਕਮ ਹੈ, ਜਿਸਨੂੰ ਮੇਰੇ/ਸਾਡੇ ਦੁਆਰਾ ਬੀਮਾ ਕੀਤੇ ਜਾਣ ਵਾਲੇ ਜੋਖਮ ਨੂੰ ਸਵੀਕਾਰ ਕਰਨ ਦੀ ਸੂਰਤ ਵਿੱਚ ਪ੍ਰੀਮੀਅਮ ਵਜੋਂ ਸਮਾਯੋਜਿਤ ਕੀਤਾ ਜਾਵੇਗਾ। ਜਦੋਂ ਤੱਕ ਇਸਨੂੰ ਸਵੀਕਾਰ ਨਹੀਂ ਕੀਤਾ ਜਾਂਦਾ, PNB MetLife 'ਤੇ ਕੋਈ ਜੋਖਮ ਲਾਗੂ ਨਹੀਂ ਹੋਵੇਗਾ। ਜੇਕਰ ਪ੍ਰਸਤਾਵ ਸਵੀਕਾਰਯੋਗ ਪਾਇਆ ਜਾਂਦਾ ਹੈ, ਤਾਂ PNB MetLife ਮੇਰੇ/ਸਾਡੇ ਦੁਆਰਾ ਪ੍ਰਸਤਾਵ ਜਮ੍ਹਾਂ ਕਰਨ ਦੀ ਮਿਤੀ ਤੋਂ ਬਾਅਦ ਦੀ ਕਿਸੇ ਵੀ ਮਿਤੀ ਤੋਂ ਪਾਲਿਸੀ ਸ਼ੁਰੂ ਕਰਨ ਦਾ ਹੱਕਦਾਰ ਹੋਵੇਗਾ। ਮੈਂ/ਅਸੀਂ PNB MetLife ਦੇ ਇਸ਼ਾਰੇ-ਨਿਰਦੇਸ਼ਾਂ ਅਨੁਸਾਰ ਇਸਨੂੰ ਲੋੜੀਂਦੇ ਸਾਰੇ ਡਾਕਟਰੀ ਟੈਸਟ, ਜਿਸ ਵਿੱਚ HIV-ELISA ਟੈਸਟ ਸ਼ਾਮਲ ਹੈ, ਕਰਵਾਉਣ ਲਈ ਸਹਿਮਤ ਹਾਂ। 6. ਮੈਂ/ਅਸੀਂ ਇਸਦੇ ਰਾਹੀਂ ਇਹ ਘੋਸ਼ਣਾ ਕਰਦੇ ਹਾਂ ਕਿ ਇਸ ਪ੍ਰਸਤਾਵ ਦੇ ਤਹਿਤ ਪ੍ਰੀਮੀਅਮ ਦਾ ਭੁਗਤਾਨ ਕਰਨ ਵਾਸਤੇ ਜਿਹੜਾ ਪੈਸਾ ਮੇਰੇ/ਸਾਡੇ ਵੱਲੋਂ ਵਰਤਿਆ ਗਿਆ ਹੈ ਉਹ ਕਿਸੇ ਵੀ ਅਪਰਾਧੀ ਜਾਂ ਗੈਰ-ਕਾਨੂੰਨੀ ਗਤੀਵਿਧੀ ਜਾਂ ਕਿਸੇ ਅਗਿਆਤ ਸਰੋਤਾਂ ਤੋਂ ਪ੍ਰਾਪਤ ਨਹੀਂ ਕੀਤਾ ਗਿਆ ਹੈ। 7. ਮੈਂ/ਅਸੀਂ ਇੰਜ ਕਰਕੇ ਇਹ ਸਵੀਕਾਰ ਕਰਦੇ ਹਾਂ ਕਿ ਇਸ ਪ੍ਰਸਤਾਵ ਦੇ ਤਹਿਤ ਪ੍ਰਦਾਨ ਕੀਤੀ ਗਈ ਜਾਣਕਾਰੀ ਦੀ ਵਰਤੋਂ ਇਸ ਪ੍ਰਸਤਾਵ ਦੀ ਅੰਡਰਰਾਈਟਿੰਗ (ਬੀਮਾ ਮਨਜ਼ੂਰੀ ਪ੍ਰਕਿਰਿਆ) ਦੇ ਉਦੇਸ਼ ਲਈ ਅਤੇ, PNB MetLife ਦੁਆਰਾ ਜੋਖਮ ਸਵੀਕਾਰ ਕੀਤੇ ਜਾਣ ਦੀ ਸੂਰਤ ਵਿੱਚ, ਪਾਲਿਸੀ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ। 8. ਮੈਂ/ਅਸੀਂ ਸਮਝਦੇ ਹਾਂ ਕਿ ਜੇਕਰ ਕੋਈ ਪ੍ਰੀਮੀਅਮ ਨਕਦ ਰੂਪ ਵਿੱਚ ਅਦਾ ਕੀਤਾ ਜਾਂਦਾ ਹੈ ਤਾਂ ਉਹ ਸਿਰਫ਼ PNB MetLife ਦੀਆਂ ਸ਼ਾਖਾਵਾਂ, ਸੁਵਿਧਾ ਆਊਟਲੈਟਾਂ ਅਤੇ ਨਕਦ ਇਕੱਠਾ ਕਰਨ ਵਾਲੀਆਂ ਹੋਰ ਅਧਿਕਾਰਤ ਏਜੰਸੀਆਂ ਵਿੱਚ ਇੱਕ ਅਧਿਕਾਰਤ ਰਸੀਦ ਦੇ ਬਦਲੇ ਹੀ ਅਦਾ ਕੀਤਾ ਜਾਣਾ ਚਾਹੀਦਾ ਹੈ, ਨਾ ਕਿ PNB MetLife ਦੇ ਬੀਮਾ ਏਜੰਟ/ਬ੍ਰੋਕਰ/ਕਾਰਪੋਰੇਟ ਏਜੰਟ ਨੂੰ। ਜੇਕਰ ਨਕਦ PNB MetLife ਕੋਲ ਜਮ੍ਹਾਂ ਕਰਵਾਉਣ ਲਈ ਬੀਮਾ ਏਜੰਟ/ਬ੍ਰੋਕਰ/ਕਾਰਪੋਰੇਟ ਏਜੰਟ ਨੂੰ ਦਿੱਤਾ ਜਾਂਦਾ ਹੈ, ਤਾਂ ਇਸ ਉਦੇਸ਼ ਲਈ ਬੀਮਾ ਏਜੰਟ/ਬ੍ਰੋਕਰ/ਕਾਰਪੋਰੇਟ ਏਜੰਟ ਮੇਰੇ/ਸਾਡੇ ਅਧਿਕਾਰਤ ਪ੍ਰਤੀਨਿਧੀ ਵਜੋਂ ਕੰਮ ਕਰ ਰਿਹਾ ਹੋਵੇਗਾ ਨਾ ਕਿ PNB MetLife ਦੇ, ਅਤੇ ਅਜਿਹਾ ਕਰਨ ਦੇ ਦੌਰਾਨ ਮੇਰੇ/ਸਾਡੇ ਵੱਲੋਂ ਜੋ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦੇ ਲਈ PNB MetLife ਜ਼ਿੰਮੇਵਾਰ ਨਹੀਂ ਹੋਵੇਗੀ। 9. ਮੈਂ/ਅਸੀਂ ਅੱਗੇ PNB MetLife ਨੂੰ CERSAI ਤੋਂ ਮੇਰਾ/ਸਾਡਾ ਅੱਪਡੇਟ ਕੀਤਾ ਪਤਾ ਪ੍ਰਾਪਤ ਕਰਨ (ਜੋ ਕਿਸੇ ਵੀ ਬੈਂਕ ਜਾਂ ਹੋਰ ਵਿੱਤੀ ਸੰਸਥਾ ਵਿੱਚ ਮੇਰੇ/ਸਾਡੇ ਖਾਤੇ ਵਿੱਚ ਨਵਾਂ ਪਤਾ ਅੱਪਡੇਟ ਕਰਨ 'ਤੇ ਹੋਵੇਗਾ) ਅਤੇ PNB MetLife ਕੋਲ ਮੇਰੀ/ਸਾਡੀ ਪਾਲਿਸੀ/ਪਾਲਿਸੀਆਂ ਵਿੱਚ ਉਸ ਨਵੇਂ ਪਤੇ ਨੂੰ ਅੱਪਡੇਟ ਕਰਨ ਲਈ ਸਹਿਮਤੀ ਅਤੇ ਇਜਾਜ਼ਤ ਦਿੰਦੇ ਹਾਂ। ਮੈਂ/ਅਸੀਂ ਇੰਜ ਕਰਕੇ PNB MetLife ਨੂੰ ਮੇਰੀ/ਸਾਡੀ ਪਾਲਿਸੀ ਅਤੇ ਹੋਰ ਸੇਵਾਵਾਂ ਬਾਰੇ ਭਵਿੱਖ ਦੇ ਸੰਚਾਰ ਨੂੰ ਇਸਦੇ ਤਰਜੀਹੀ ਸੰਚਾਰ ਚੈਨਲ (ਜਿਸ ਵਿੱਚ ਬਗੈਰ ਕਿਸੇ ਹੱਦਬੰਦੀ ਦੇ SMS, ਈ-ਮੇਲ ਅਤੇ ਭੌਤਿਕ ਪੱਤਰ ਸ਼ਾਮਲ ਹਨ) ਰਾਹੀਂ ਭੇਜਣ ਲਈ ਸਹਿਮਤੀ ਅਤੇ ਇਜਾਜ਼ਤ ਦਿੰਦੇ ਹਾਂ। ਕੰਪਨੀ ਦੁਆਰਾ ਕੀਤਾ ਗਿਆ ਅਜਿਹਾ ਸੰਚਾਰ ਮੇਰੇ ਵੱਲੋਂ ਪਹਿਲਾਂ ਜਾਂ ਇਸ ਤੋਂ ਬਾਅਦ ਕਿਸੇ ਵੀ ਸਮੇਂ ਕੀਤੀ ਗਈ ਭੂ ਨਾਟ ਡਿਸਟਰਬ (DND) ਰਜਿਸਟ੍ਰੇਸ਼ਨਾਂ 'ਤੇ ਪਹਿਲ ਰੱਖੇਗਾ। 10. ਜੇਕਰ ਚੁਣੀਆਂ ਗਈਆਂ ਭੁਗਤਾਨ ਸ਼ਰਤਾਂ ਅਨੁਸਾਰ ਪ੍ਰੀਮੀਅਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਪਾਲਿਸੀ ਲੈਪਸ ਹੋ ਜਾਵੇਗੀ। 11. ਮੈਂ/ਅਸੀਂ ਇਹ ਵੀ ਸਮਝਦੇ ਹਾਂ ਕਿ ਪਾਲਿਸੀ ਦੇ ਤਹਿਤ ਭੁਗਤਾਨਯੋਗ ਪ੍ਰੀਮੀਅਮ ਅਤੇ ਲਾਭ ਸਮੇਂ-ਸਮੇਂ 'ਤੇ ਲਾਗੂ ਕਾਨੂੰਨਾਂ ਦੇ ਅਨੁਸਾਰ ਲਾਗੂ ਟੈਕਸਾਂ ਅਤੇ ਹੋਰ ਸਬੰਧਤ ਬਦਲਾਵਾਂ ਦੇ ਅਧਾਰ 'ਤੇ ਵੱਖ-ਵੱਖ ਹੋ ਸਕਦੇ ਹਨ। 12. IRDAI ਦੇ ਨਿਰਦੇਸ਼ਾਂ ਅਨੁਸਾਰ, ਮੈਂ ਇੰਜ ਕਰਕੇ ਆਪਣੀ ਸਪੱਸ਼ਟ ਸਹਿਮਤੀ ਦਿੰਦਾ ਹਾਂ ਅਤੇ PNB MetLife ਇੰਡੀਆ ਇੰਸੂਰੈਂਸ ਕੰਪਨੀ ਲਿਮਿਟਡ ਨੂੰ ਬੀਮੇ ਦੇ ਪ੍ਰੀਮੀਅਮ ਭੁਗਤਾਨ ਦੇ ਉਦੇਸ਼ ਲਈ ਇਸ ਪ੍ਰਸਤਾਵ ਫਾਰਮ ਵਿੱਚ ਦਰਸਾਈ ਗਈ ਰਕਮ (ਲਾਗੂ ਟੈਕਸਾਂ ਸਮੇਤ) ਨੂੰ ਬਲਾਕ ਕਰਨ ਲਈ ਅਧਿਕਾਰਤ ਕਰਦਾ ਹਾਂ। ਮੈਂ ਇਸ ਗੱਲ ਤੋਂ ਸਹਿਮਤ ਹਾਂ ਅਤੇ ਸਮਝਦਾ ਹਾਂ ਕਿ ਇਹ ਮੈਂਡੇਟ ((i) ਪ੍ਰੀਮੀਅਮ ਬਲਾਕ ਕਰਨ ਦੇ ਮੈਂਡੇਟ ਦੀ ਮਿਤੀ ਤੋਂ 14 ਦਿਨਾਂ ਦੀ ਮਿਆਦ ਜਾਂ (ii) ਇਸ ਪ੍ਰਸਤਾਵ ਦੀ ਸਵੀਕ੍ਰਿਤੀ ਦੀ ਮਿਤੀ, ਜੋ ਵੀ ਪਹਿਲਾਂ ਹੋਵੇ, ਲਈ ਵੈਧ ਹੋਵੇਗਾ ਅਤੇ ਇਹ ਕਿ ਬਲਾਕ ਕੀਤੀ ਗਈ ਰਕਮ ਪ੍ਰਸਤਾਵ ਸਵੀਕ੍ਰਿਤੀ 'ਤੇ ਪ੍ਰੀਮੀਅਮ ਭੁਗਤਾਨ ਲਈ ਵਰਤੀ ਜਾਵੇਗੀ। ਮੈਂ ਅੱਗੇ PNB MetLife ਇੰਡੀਆ ਇੰਸੂਰੈਂਸ ਕੰਪਨੀ ਲਿਮਿਟਡ ਨੂੰ ਪ੍ਰੀਮੀਅਮ ਦੀ ਰਕਮ ਨੂੰ ਬਲਾਕ/ਜਾਰੀ ਕਰਨ ਦੇ ਉਦੇਸ਼ ਵਾਸਤੇ ਸੰਬੰਧਤ ਇਕਾਈਆਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਅਧਿਕਾਰਤ ਕਰਦਾ ਹਾਂ। 13. ਮੈਂ ਇਸ ਦੁਆਰਾ ਸਵੀਕਾਰ ਕਰਦਾ ਹਾਂ ਅਤੇ ਸਹਿਮਤੀ ਦਿੰਦਾ ਹਾਂ ਕਿ, ਪ੍ਰਸਤਾਵ ਫਾਰਮ ਵਿੱਚ ਮੇਰੇ ਦੁਆਰਾ ਸਵੈ-ਇੱਛਾ ਨਾਲ ਘੋਸ਼ਿਤ ਕੀਤੀ ਗਈ ਮੇਰੀ ਨਿੱਜੀ ਜਾਣਕਾਰੀ, ਜਿਸ ਵਿੱਚ ਮੇਰਾ ਨਾਮ, ਲਿੰਗ, ਪਿਤਾ ਦਾ ਨਾਮ, ਜਨਮ ਮਿਤੀ, ਰਿਹਾਇਸ਼ੀ ਪਤਾ, ਅਤੇ PAN ਵੇਰਵੇ ਸ਼ਾਮਲ ਹਨ, ਪਰ ਜੇ ਇਹਨਾਂ ਤੱਕ ਸੀਮਿਤ ਨਹੀਂ ਹਨ, ਵਿੱਚ ਕੋਈ ਅੰਤਰ ਹੋਣ ਦੀ ਸੂਰਤ ਵਿੱਚ, PNB MetLife ਕੋਲ ਮੇਰੇ ਦੁਆਰਾ PNB MetLife ਨੂੰ ਸਵੈ-ਇੱਛਾ ਨਾਲ ਜਮ੍ਹਾਂ ਕੀਤੇ KYC ਦਸਤਾਵੇਜ਼ਾਂ ਦੇ ਅਧਾਰ 'ਤੇ ਅਜਿਹੀ ਜਾਣਕਾਰੀ ਨੂੰ ਠੀਕ ਕਰਨ ਜਾਂ ਸੁਧਾਰਨ ਦਾ ਅਧਿਕਾਰ ਹੋਵੇਗਾ। ਇਸ ਤੋਂ ਇਲਾਵਾ, ਮੈਂ ਸਮਝਦਾ ਹਾਂ ਅਤੇ ਸਹਿਮਤ ਹਾਂ ਕਿ ਸੋਧੀ ਹੋਈ ਜਾਣਕਾਰੀ PNB MetLife ਦੇ ਅੰਦਰੂਨੀ ਰਿਕਾਰਡਾਂ ਵਿੱਚ ਸਹੀ ਢੰਗ ਨਾਲ ਅੱਪਡੇਟ ਕੀਤੀ ਜਾਵੇਗੀ ਅਤੇ PNB MetLife ਦੁਆਰਾ ਮੈਨੂੰ ਜਾਰੀ ਕੀਤੇ ਪਾਲਿਸੀ ਦਸਤਾਵੇਜ਼ ਵਿੱਚ ਸਹੀ ਰੂਪ ਵਿੱਚ ਦਰਸਾਈ ਜਾਵੇਗੀ। 14. ਅੰਗਰੇਜ਼ੀ ਵਿੱਚ ਦਰਜ ਕੀਤੇ ਗਏ ਜਵਾਬਾਂ ਅਤੇ ਸਥਾਨਕ ਭਾਸ਼ਾ ਵਿੱਚ ਦਰਜ ਜਵਾਬਾਂ ਵਿੱਚੋਂ ਪੈਦਾ ਹੋਣ ਵਾਲੇ ਕਿਸੇ ਵੀ ਵਿਆਖਿਆ ਸਬੰਧੀ ਵਿਵਾਦ ਦੀ ਸਥਿਤੀ ਵਿੱਚ, ਸਥਾਨਕ ਭਾਸ਼ਾ ਵਿੱਚ ਦਿੱਤੇ ਜਵਾਬਾਂ ਨੂੰ ਤਰਜੀਹ ਦਿੱਤੀ ਜਾਵੇਗੀ ਅਤੇ ਉਸਨੂੰ ਹੀ ਸਾਰੇ ਉਦੇਸ਼ਾਂ ਲਈ ਅੰਤਿਮ ਮੰਨਿਆ ਜਾਵੇਗਾ ਅਤੇ ਪਾਰਟੀਆਂ ਲਈ ਲਾਜ਼ਮੀ ਹੋਵੇਗਾ। ਇਸ ਤੋਂ ਇਲਾਵਾ, ਅਰਜ਼ੀ ਫਾਰਮ ਦੇ ਨਿਯਮਾਂ ਅਤੇ ਸ਼ਰਤਾਂ ਵਿੱਚੋਂ ਪੈਦਾ ਹੋਣ ਵਾਲੇ ਕਿਸੇ ਵੀ ਵਿਆਖਿਆ ਸਬੰਧੀ ਵਿਵਾਦ ਦੀ ਸਥਿਤੀ ਵਿੱਚ, ਅੰਗਰੇਜ਼ੀ ਸੰਸਕਰਨ ਨੂੰ ਖੇਤਰੀ ਭਾਸ਼ਾ ਦੇ ਸੰਸਕਰਨ ਦੇ ਮੁਕਾਬਲੇ ਤਰਜੀਹ ਦਿੱਤੀ ਜਾਵੇਗੀ।

ਪ੍ਰਸਤਾਵਿਤ ਧਾਰਕ ਦੇ ਦਸਤਖਤ / ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ		ਪ੍ਰਸਤਾਵਿਤ ਬੀਮਿਤ ਵਿਅਕਤੀ ਦੇ ਦਸਤਖਤ / ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ (ਜੇਕਰ ਪ੍ਰਸਤਾਵਿਤ ਬੀਮਿਤ ਵਿਅਕਤੀ, ਧਾਰਕ ਤੋਂ ਵੱਖਰਾ ਹੈ)	
ਪ੍ਰਸਤਾਵਿਤ ਧਾਰਕ ਦਾ ਨਾਮ: _____		ਪ੍ਰਸਤਾਵਿਤ ਬੀਮਿਤ ਵਿਅਕਤੀ ਦਾ ਨਾਂ: _____	
ਗਵਾਹ ਦਾ ਨਾਂ _____		ਗਵਾਹ ਦੇ ਦਸਤਖਤ (ਗਵਾਹ, ਪ੍ਰਸਤਾਵਿਤ ਬੀਮਿਤ ਵਿਅਕਤੀ / ਪ੍ਰਸਤਾਵਿਤ ਧਾਰਕ ਦਾ ਰਿਸ਼ਤੇਦਾਰ ਨਹੀਂ ਹੋਣਾ ਚਾਹੀਦਾ) _____	
ਗਵਾਹ ਦਾ ਪਤਾ _____			
ਮਿਤੀ _____		ਥਾਂ _____	

ਸਥਾਨਕ ਭਾਸ਼ਾ/ਅਪੰਗਤਾ ਦੀ ਸਥਿਤੀ ਵਿੱਚ ਘੋਸ਼ਣਾ (ਵਿਕਰੀਕਰਤਾ ਜਾਂ ਨਾਮਜ਼ਦ ਵਿਅਕਤੀ ਦੁਆਰਾ ਦਸਤਖਤ ਨਹੀਂ ਕੀਤੇ ਜਾ ਸਕਦੇ)

ਪ੍ਰਸਤਾਵ ਭਰਨ ਵਾਲੇ ਵਿਅਕਤੀ ਵਲੋਂ ਐਲਾਨ (ਉੱਚੇ ਲਾਗੂ ਹੁੰਦਾ ਹੈ ਜਿੱਥੇ ਪ੍ਰਸਤਾਵਿਤ ਵਿਅਕਤੀ ਅਨਪੜ੍ਹ ਹੈ ਜਾਂ ਕਿਸੇ ਅਜਿਹੀ ਅਪੰਗਤਾ ਤੋਂ ਪੀੜ੍ਹਤ ਹੈ ਜਿਸ ਕਾਰਨ ਲਿਖਣ ਵਿੱਚ ਰੁਕਾਵਟ ਹੈ ਜਾਂ ਜਿੱਥੇ ਪ੍ਰਸਤਾਵਿਤ ਵਿਅਕਤੀ ਨੇ ਸਥਾਨਕ ਭਾਸ਼ਾ ਵਿੱਚ ਦਸਤਖਤ ਕੀਤੇ ਹਨ)

ਮੈਂ ਇਸ ਦੁਆਰਾ ਘੋਸ਼ਣਾ ਕਰਦਾ ਹਾਂ ਕਿ PNB MetLife ਤੋਂ ਬੀਮਾ ਲੈਣ ਨਾਲ ਸੰਬੰਧਤ ਪ੍ਰਸਤਾਵ ਫਾਰਮ ਅਤੇ ਹੋਰ ਸਾਰੇ ਦਸਤਾਵੇਜ਼ਾਂ ਦੀ ਸਮੱਗਰੀ ਨੂੰ ਮੈਂ ਬਿਨੈਕਾਰ ਨੂੰ ਉਸਨੂੰ ਸਮਝ ਆਉਣ ਵਾਲੀ ਭਾਸ਼ਾ ਵਿੱਚ ਪੂਰੀ ਤਰ੍ਹਾਂ ਸਮਝਾ ਦਿੱਤਾ ਹੈ। ਉਸਨੇ ਇਸਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ ਅਤੇ ਜਵਾਬ ਬਿਨੈਕਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਅਨੁਸਾਰ ਦਰਜ ਕੀਤੇ ਗਏ ਹਨ ਅਤੇ ਉਨ੍ਹਾਂ ਜਵਾਬਾਂ ਨੂੰ ਬਿਨੈਕਾਰ ਨੂੰ ਪੜ੍ਹ ਕੇ ਸੁਣਾਇਆ ਗਿਆ ਹੈ, ਜਿਨ੍ਹਾਂ ਦੀ ਉਸਨੇ ਪੂਰੀ ਤਰ੍ਹਾਂ ਸਮਝਣ ਤੋਂ ਬਾਅਦ ਪੁਸ਼ਟੀ ਕੀਤੀ ਹੈ।

ਐਲਾਨ ਕਰਨ ਵਾਲੇ ਦਾ ਨਾਮ: _____ ਪਤਾ _____

ਫਾਰਮ ਅਤੇ ਦਸਤਾਵੇਜ਼ਾਂ ਦੀ ਸਮੱਗਰੀ ਮੈਨੂੰ ਪੂਰੀ ਤਰ੍ਹਾਂ ਸਮਝਾ ਦਿੱਤੀ ਗਈ ਹੈ ਅਤੇ ਮੈਂ ਇਸਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ।

ਮਿਤੀ	ਥਾਂ	ਐਲਾਨ ਕਰਨ ਵਾਲੇ ਦੇ ਦਸਤਖਤ	ਪ੍ਰਸਤਾਵਿਤ ਧਾਰਕ/ਪ੍ਰਸਤਾਵਿਤ ਬੀਮਿਤ ਵਿਅਕਤੀ ਦੇ ਦਸਤਖਤ/ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ
------	-----	------------------------	---

ਬਿਨੈਕਾਰ ਦੇ ਅਨਪੜ੍ਹ ਹੋਣ ਦੀ ਸਥਿਤੀ ਵਿੱਚ ਐਲਾਨ (ਵਿਕਰੀਕਰਤਾ ਜਾਂ ਨਾਮਜ਼ਦ ਵਿਅਕਤੀ ਦੁਆਰਾ ਦਸਤਖਤ ਨਹੀਂ ਕੀਤੇ ਜਾ ਸਕਦੇ)

ਜੇਕਰ ਬਿਨੈਕਾਰ ਅਨਪੜ੍ਹ ਹੈ, ਤਾਂ ਇੱਕ ਸਤਿਕਾਰਤ ਵਿਅਕਤੀ, ਜੋ PNB MetLife ਨਾਲ ਸਬੰਧਤ ਨਾ ਹੋਵੇ, ਪਰ ਜਿਸਦੀ ਪਛਾਣ ਆਸਾਨੀ ਨਾਲ ਸਥਾਪਿਤ ਕੀਤੀ ਜਾ ਸਕੇ, ਨੂੰ ਬਿਨੈਕਾਰ ਦੇ ਖੱਬੇ ਹੱਥ ਦੇ ਅੰਗੂਠੇ ਦੇ ਨਿਸ਼ਾਨ ਨੂੰ ਤਸਦੀਕ ਕਰਨ ਤੋਂ ਬਾਅਦ ਹੇਠ ਲਿਖਿਆ ਐਲਾਨ ਦੇਣਾ ਹੈ:

ਮੈਂ ਇਸ ਦੁਆਰਾ ਘੋਸ਼ਣਾ ਕਰਦਾ ਹਾਂ ਕਿ ਮੈਂ ਇਸ ਪ੍ਰਸਤਾਵ ਦੀ ਸਮੱਗਰੀ ਨੂੰ ਬਿਨੈਕਾਰ ਨੂੰ _____ ਭਾਸ਼ਾ ਵਿੱਚ ਸਮਝਾ ਦਿੱਤਾ ਹੈ। ਉਸਦੇ ਵੱਲੋਂ ਇਸਨੂੰ ਪੂਰੀ ਤਰ੍ਹਾਂ ਸਮਝ ਲਿਆ ਗਿਆ ਹੈ ਅਤੇ ਜਵਾਬ ਬਿਨੈਕਾਰ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਅਨੁਸਾਰ ਦਰਜ ਕੀਤੇ ਗਏ ਹਨ ਅਤੇ ਜਵਾਬਾਂ ਨੂੰ ਬਿਨੈਕਾਰ ਨੂੰ ਪੜ੍ਹ ਕੇ ਸੁਣਾਇਆ ਗਿਆ ਹੈ, ਜਿਸਨੂੰ ਉਸਨੇ ਪੂਰੀ ਤਰ੍ਹਾਂ ਸਮਝ ਕੇ ਪੁਸ਼ਟੀ ਕੀਤੀ ਹੈ। ਬਿਨੈਕਾਰ ਨੇ ਮੇਰੀ ਮੌਜੂਦਗੀ ਵਿੱਚ ਆਪਣੇ ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ ਲਗਾਇਆ ਹੈ।

ਐਲਾਨ ਕਰਨ ਵਾਲੇ ਦਾ ਨਾਮ: _____ ਪਤਾ _____

ਮਿਤੀ	ਥਾਂ	ਐਲਾਨ ਕਰਨ ਵਾਲੇ ਦੇ ਦਸਤਖਤ	ਪ੍ਰਸਤਾਵਿਤ ਧਾਰਕ/ਪ੍ਰਸਤਾਵਿਤ ਬੀਮਿਤ ਵਿਅਕਤੀ ਦੇ ਦਸਤਖਤ/ਖੱਬੇ ਹੱਥ ਦੇ ਅੰਗੂਠੇ ਦਾ ਨਿਸ਼ਾਨ
------	-----	------------------------	---

ਬੀਮਾ ਐਕਟ, 1938 ਦੀ ਧਾਰਾ 45:

- ਜੀਵਨ ਬੀਮਾ ਦੀ ਕਿਸੇ ਵੀ ਪਾਲਿਸੀ 'ਤੇ, ਪਾਲਿਸੀ ਦੀ ਮਿਤੀ ਤੋਂ ਤਿੰਨ ਸਾਲ ਦੀ ਮਿਆਦ ਪੁੱਗਣ ਤੋਂ ਬਾਅਦ ਕਿਸੇ ਵੀ ਅਧਾਰ 'ਤੇ ਸਵਾਲ ਨਹੀਂ ਉਠਾਇਆ ਜਾਵੇਗਾ, ਭਾਵ ਪਾਲਿਸੀ ਜਾਰੀ ਹੋਣ ਦੀ ਮਿਤੀ ਜਾਂ ਜੋਖਮ ਸ਼ੁਰੂ ਹੋਣ ਦੀ ਮਿਤੀ ਜਾਂ ਪਾਲਿਸੀ ਦੇ ਮੁੜ-ਚਾਲੂ ਕੀਤੇ ਜਾਣ ਦੀ ਮਿਤੀ, ਜਾਂ ਪਾਲਿਸੀ ਵਿੱਚ ਰਾਈਡਰ ਦੀ ਮਿਤੀ, ਜੋ ਵੀ ਬਾਅਦ ਵਿੱਚ ਹੋਵੇ।
- ਜੀਵਨ ਬੀਮਾ ਦੀ ਪਾਲਿਸੀ 'ਤੇ, ਪਾਲਿਸੀ ਜਾਰੀ ਹੋਣ ਦੀ ਮਿਤੀ ਜਾਂ ਜੋਖਮ ਸ਼ੁਰੂ ਹੋਣ ਦੀ ਮਿਤੀ ਜਾਂ ਪਾਲਿਸੀ ਦੇ ਮੁੜ-ਚਾਲੂ ਹੋਣ ਦੀ ਮਿਤੀ ਜਾਂ ਪਾਲਿਸੀ ਵਿੱਚ ਰਾਈਡਰ ਦੀ ਮਿਤੀ, ਜੋ ਵੀ ਬਾਅਦ ਵਿੱਚ ਹੋਵੇ, ਤੋਂ ਤਿੰਨ ਸਾਲਾਂ ਦੇ ਅੰਦਰ ਕਿਸੇ ਵੀ ਸਮੇਂ ਧੋਖਾਧੜੀ ਦੇ ਅਧਾਰ 'ਤੇ ਸਵਾਲ ਉਠਾਇਆ ਜਾ ਸਕਦਾ ਹੈ; ਬਸ਼ਰਤ ਕਿ ਬੀਮਾਕਰਤਾ ਨੂੰ ਬੀਮਿਤ ਵਿਅਕਤੀ ਜਾਂ ਬੀਮਿਤ ਵਿਅਕਤੀ ਦੇ ਕਨੂੰਨੀ ਪ੍ਰਤੀਨਿਧੀਆਂ ਜਾਂ ਨਾਮਜ਼ਦ ਵਿਅਕਤੀਆਂ ਜਾਂ ਸਪੁਰਦਦਾਰਾਂ ਨੂੰ ਲਿਖਤੀ ਰੂਪ ਵਿੱਚ ਉਹਨਾਂ ਅਧਾਰਾਂ ਅਤੇ ਸਮੱਗਰੀਆਂ ਬਾਰੇ ਸੂਚਿਤ ਕਰਨਾ ਹੋਵੇਗਾ ਜਿਨ੍ਹਾਂ 'ਤੇ ਅਜਿਹਾ ਫੈਸਲਾ ਆਧਾਰਤ ਹੈ। ਇਸ ਉਪ-ਧਾਰਾ ਦੇ ਉਦੇਸ਼ ਲਈ, 'ਧੋਖਾਧੜੀ' ਸ਼ਬਦ ਦਾ ਮਤਲਬ ਹੈ ਬੀਮਿਤ ਵਿਅਕਤੀ ਜਾਂ ਉਸਦੇ ਏਜੰਟ ਵਲੋਂ, ਬੀਮਾਕਰਤਾ ਨੂੰ ਧੋਖਾ ਦੇਣਾ ਜਾਂ ਬੀਮਾਕਰਤਾ ਨੂੰ ਜੀਵਨ ਬੀਮਾ ਪਾਲਿਸੀ ਜਾਰੀ ਕਰਨ ਲਈ ਪ੍ਰੇਰਿਤ ਕਰਨ ਦੇ ਇਰਾਦੇ ਨਾਲ ਕੀਤੇ ਗਏ ਹੋਏ ਲਿਖੇ ਕੰਮਾਂ ਵਿੱਚੋਂ ਕੋਈ ਵੀ ਕਰਨਾ:
 - ਇੱਕ ਤੱਥ ਦੇ ਰੂਪ ਵਿੱਚ, ਅਜਿਹੀ ਗੱਲ ਦਾ ਸੁਝਾਅ ਦੇਣਾ ਜੋ ਸੱਚ ਨਹੀਂ ਹੈ ਅਤੇ ਜਿਸਨੂੰ ਬੀਮਿਤ ਵਿਅਕਤੀ ਸੱਚ ਨਹੀਂ ਮੰਨਦਾ;
 - ਕਿਸੇ ਤੱਥ ਬਾਰੇ ਜਾਣਕਾਰੀ ਜਾਂ ਵਿਸ਼ਵਾਸ ਹੋਣ ਦੇ ਬਾਵਜੂਦ ਬੀਮਿਤ ਵਿਅਕਤੀ ਵਲੋਂ ਉਸਨੂੰ ਜਾਣਬੁੱਝ ਕੇ ਲੁਕਾਏ ਜਾਣਾ।
 - ਧੋਖਾ ਦੇਣ ਲਈ ਕੀਤਾ ਗਿਆ ਕੋਈ ਹੋਰ ਕੰਮ; ਅਤੇ
 - ਕੋਈ ਵੀ ਅਜਿਹਾ ਕੰਮ ਜਾਂ ਭੁੱਲ ਜਿਸਨੂੰ ਕਨੂੰਨ ਖਾਸ ਤੌਰ 'ਤੇ ਧੋਖਾਧੜੀ ਵਜੋਂ ਘੋਸ਼ਿਤ ਕਰਦਾ ਹੈ।

ਬੀਮਾਕਰਤਾ ਵਲੋਂ ਕੀਤੇ ਜਾਣ ਵਾਲੇ ਜੋਖਮ ਦੇ ਮੁਲਾਂਕਣ ਨੂੰ ਪ੍ਰਭਾਵਿਤ ਕਰਨ ਵਾਲੇ ਤੱਥਾਂ ਬਾਰੇ ਸਿਰਫ ਚੁੱਪ ਰਹਿਣਾ ਧੋਖਾਧੜੀ ਨਹੀਂ ਹੈ, ਜਦੋਂ ਤੱਕ ਕਿ ਮਾਮਲੇ ਦੇ ਹਾਲਾਤ ਅਜਿਹੇ ਨਾ ਹੋ ਜਾਣ ਕਿ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਚੁੱਪ ਰਹਿਣ ਵਾਲੇ ਬੀਮਿਤ ਵਿਅਕਤੀ ਜਾਂ ਉਸਦੇ ਏਜੰਟ ਦਾ ਬੋਲਣਾ ਫਰਜ਼ ਬਣਦਾ ਹੋਵੇ, ਜਾਂ, ਜਦੋਂ ਤੱਕ ਉਸਦੀ ਚੁੱਪੀ ਆਪਣੇ ਆਪ ਵਿੱਚ ਬੋਲਣ ਦੇ ਬਰਾਬਰ ਨਾ ਹੋਵੇ।

ਧਾਰਾ ਦੇ ਪੂਰੇ ਵੇਰਵੇ ਅਤੇ 'ਪਾਲਿਸੀ ਦੀ ਮਿਤੀ' ਦੀ ਪਰਿਭਾਸ਼ਾ ਲਈ, ਕਿਰਪਾ ਕਰਕੇ ਬੀਮਾ ਐਕਟ, 1938 ਦੀ ਧਾਰਾ 45, ਜਿਵੇਂ ਕਿ ਸਮੇਂ-ਸਮੇਂ 'ਤੇ ਸੋਧ ਕੀਤੀ ਗਈ ਹੈ, ਨੂੰ ਦੇਖੋ।

ਬੀਮਾ ਐਕਟ 1938 ਦੀ ਧਾਰਾ 41 ਦੇ ਅਨੁਸਾਰ ਕਨੂੰਨੀ ਚੇਤਾਵਨੀ: ਕੋਈ ਵੀ ਵਿਅਕਤੀ ਭਾਰਤ ਵਿੱਚ ਜੀਵਨ ਜਾਂ ਸੰਪਤੀ ਨਾਲ ਸੰਬੰਧਤ ਕਿਸੇ ਵੀ ਕਿਸਮ ਦੇ ਜੋਖਮ ਦੇ ਬਦਲੇ ਬੀਮਾ ਲੈਣ ਜਾਂ ਨਵੀਕਰਨ ਕਰਨ ਜਾਂ ਜਾਰੀ ਰੱਖਣ ਲਈ ਕਿਸੇ ਹੋਰ ਵਿਅਕਤੀ ਨੂੰ ਲੋਭ ਵਜੋਂ, ਨਾ ਹੀ ਸਿੱਧੇ ਤੌਰ ਤੇ ਅਤੇ ਨਾ ਹੀ ਅਸਿੱਧੇ ਤੌਰ ਤੇ, ਪਾਲਿਸੀ 'ਤੇ ਦੇਣਯੋਗ ਕਮਿਸ਼ਨ ਦਾ ਸਾਰਾ ਜਾਂ ਕੁਝ ਹਿੱਸਾ ਜਾਂ ਪਾਲਿਸੀ 'ਤੇ ਦਰਸਾਏ ਗਏ ਪ੍ਰੀਮੀਅਮ ਉੱਤੇ ਛੋਟ (ਰਿਬੇਟ) ਦੀ ਇਜਾਜ਼ਤ ਨਹੀਂ ਦੇਵੇਗਾ ਜਾਂ ਦੇਣ ਦੀ ਪੇਸ਼ਕਸ਼ ਨਹੀਂ ਕਰੇਗਾ, ਅਤੇ ਕੋਈ ਵੀ ਵਿਅਕਤੀ ਜੋ ਪਾਲਿਸੀ ਲੈ ਰਿਹਾ ਹੈ ਜਾਂ ਉਸਦਾ ਨਵੀਨੀਕਰਨ ਕਰ ਰਿਹਾ ਹੈ ਜਾਂ ਉਸਨੂੰ ਜਾਰੀ ਰੱਖ ਰਿਹਾ ਹੈ, ਅਜਿਹੀ ਕੋਈ ਛੋਟ ਸਵੀਕਾਰ ਨਹੀਂ ਕਰੇਗਾ, ਸਿਵਾਏ ਉਸ ਛੋਟ ਦੇ ਜੋ ਬੀਮਾ ਕਰਨ ਵਾਲੇ ਦੇ ਪ੍ਰਕਾਸ਼ਿਤ ਪ੍ਰੋਸਪੈਕਟਸ ਜਾਂ ਟੇਬਲਾਂ ਅਨੁਸਾਰ ਦਿੱਤੇ ਜਾਣ ਦੀ ਮਨਜ਼ੂਰੀ ਹੋਵੇ।

IA/SP/ਬ੍ਰੋਕਰ/DM/ISP (ਬੀਮਾ ਵਿਕਰੀਕਰਤਾ) ਦਾ ਕੋਡ

IA/SP/ਬ੍ਰੋਕਰ ਦੇ ਅਧਿਕਾਰਤ ਵਿਅਕਤੀ/DM/ISP ਦਾ ਨਾਮ

IA/SP/ਬ੍ਰੋਕਰ/DM/ISP ਦਾ ਮੋਬਾਈਲ ਨੰਬਰ

1. ਪ੍ਰਸਤਾਵਿਤ ਬੀਮਿਤ ਵਿਅਕਤੀ ਦਾ ਨਾਮ

2. ਕੀ ਤੁਸੀਂ ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ ਦੇ ਰਿਸ਼ਤੇਦਾਰ ਹੋ? ਹਾਂ/ਨਹੀਂ ☐ ਹਾਂ ☐ ਨਹੀਂ
ਜੇ ਹਾਂ, ਤਾਂ ਰਿਸ਼ਤੇ ਦੀ ਕਿਸਮ ਕਿਸਮ _____

3. ਕੀ ਇਹ ਅਰਜ਼ੀ ਤੁਹਾਡੇ ਆਪਣੇ ਜੀਵਨ 'ਤੇ ਹੈ? ☐ ਹਾਂ ☐ ਨਹੀਂ

5. ਫੇਸ ਰਕਮ/ਬੀਮਾ ਰਕਮ (ਰੁਪਏ ਵਿੱਚ)

7. ਕੀ ਤੁਸੀਂ ਬਿਨੈਕਾਰ ਨੂੰ ਪਲਾਨ ਦੇ ਨਿਯਮਾਂ ਅਤੇ ਸ਼ਰਤਾਂ ਨੂੰ ਪੂਰੀ ਤਰ੍ਹਾਂ ਸਮਝਾ ਦਿੱਤਾ ਹੈ? ☐ ਹਾਂ ☐ ਨਹੀਂ

9. (a) ਤੁਸੀਂ ਪ੍ਰਸਤਾਵਿਤ ਬੀਮਿਤ ਵਿਅਕਤੀ/ਪ੍ਰਸਤਾਵਿਤ ਧਾਰਕ ਨੂੰ ਕਦੋਂ ਤੋਂ ਜਾਣਦੇ ਹੋ? ਸਾਲ ਮਹੀਨੇ
(b) ਕੀ ਤੁਸੀਂ ਪ੍ਰਸਤਾਵਿਤ ਬੀਮਿਤ ਵਿਅਕਤੀ ਦੀ ਪਛਾਣ ਤੋਂ ਸੰਤੁਸ਼ਟ ਹੋ? ☐ ਹਾਂ ☐ ਨਹੀਂ

10. ਇਸ ਅਰਜ਼ੀ ਨੂੰ ਪੂਰਾ ਕਰਨ ਵੇਲੇ ਪ੍ਰਸਤਾਵਿਤ ਬੀਮਿਤ ਵਿਅਕਤੀ ਦੀ ਸਿਹਤ ਦੀ ਸਥਿਤੀ ਕੀ ਹੈ?

12. ਕੀ ਇਹ ਅਰਜ਼ੀ ਬਿਨੈਕਾਰ ਦੀ ਮੌਜੂਦਾ ਪਾਲਿਸੀ ਦੀ ਥਾਂ 'ਤੇ ਹੈ? ਜੇ ਹਾਂ, ਤਾਂ ਕਿਰਪਾ ਕਰਕੇ ਬਦਲੀ ਸੰਬੰਧੀ ਪ੍ਰਸ਼ਨਾਵਲੀ ਨੂੰ ਪੂਰਾ ਕਰੋ।

13. ਕੀ ਬਿਨੈਕਾਰ ਨੂੰ ਹੇਠ ਲਿਖਿਆਂ ਬਾਰੇ ਸੂਚਿਤ ਕੀਤਾ ਗਿਆ ਹੈ?

- (a) ਸ਼ੁਲਕ ☐ ਹਾਂ ☐ ਨਹੀਂ (b) ਸਰੰਡਰ ਸ਼ੁਲਕ ☐ ਹਾਂ ☐ ਨਹੀਂ
- (d) ਕੀ ਸਿਫ਼ਾਰਸ਼ ਕੀਤਾ ਉਤਪਾਦ ਬਿਨੈਕਾਰ ਦੀਆਂ ਜ਼ਰੂਰਤਾਂ, ਆਮਦਨ, ਜੋਖਮ ਲੈਣ ਦੀ ਸਮਰੱਥਾ ਅਤੇ ਲੰਬੇ ਸਮੇਂ ਦੇ ਵਿੱਤੀ ਟੀਚੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦੇ ਲਈ ਫੁਕਵਾਂ ਹੈ? ☐ ਹਾਂ ☐ ਨਹੀਂ
- (f) ਜੇਕਰ ਕੁੱਲ ਪ੍ਰੀਮੀਅਮ ਬਿਨੈਕਾਰ ਦੀ ਸਾਲਾਨਾ ਆਮਦਨ ਦੇ 30% ਤੋਂ ਜ਼ਿਆਦਾ ਹੈ, "ਕੀ ਤੁਸੀਂ ਸੰਤੁਸ਼ਟ ਹੋ ਕਿ ਉਤਪਾਦ ਬਿਨੈਕਾਰ ਦੀ ਵਿੱਤੀ ਸਮਰੱਥਾ ਦੇ ਅੰਦਰ ਵੇਚਿਆ ਗਿਆ ਹੈ" ☐ ਹਾਂ ☐ ਨਹੀਂ

14. ਕੀ ਤੁਸੀਂ ਨੈਤਿਕ ਖਤਰੇ ਸਮੇਤ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਅਰਜ਼ੀ ਨੂੰ ਸਵੀਕਾਰ ਕਰਨ ਦੀ ਸਿਫ਼ਾਰਸ਼ ਕਰਦੇ ਹੋ?

15. ਕੀ ਗਾਹਕ ਵੱਲੋਂ ਗੁਮਨਾਮੀ 'ਤੇ ਜ਼ੋਰ ਦੇਣ, ਪਛਾਣ ਸੰਬੰਧੀ ਜਾਣਕਾਰੀ ਦੇਣ ਤੋਂ ਝਿਜਕਣ, ਜਾਂ ਘੱਟ ਤੋਂ ਘੱਟ ਜਾਣਕਾਰੀ ਦੇਣ, ਜਾਅਲੀ ਜਾਪਦੀ ਜਾਣਕਾਰੀ ਪ੍ਰਦਾਨ ਕਰਨ ਨਾਲ ਸੰਬੰਧਤ ਕੋਈ ਨਕਾਰਾਤਮਕ ਰਵਈਆ ਦੇਖਿਆ ਗਿਆ? ☐ ਹਾਂ ☐ ਨਹੀਂ
ਜੇ ਹਾਂ, ਤਾਂ ਕਿਰਪਾ ਕਰਕੇ ਵੇਰਵੇ ਦਿਓ _____

ਪ੍ਰਮਾਣੀਕਰਨ: ਮੈਂ ਉਪਰੋਕਤ ਜਾਣਕਾਰੀ ਨੂੰ ਧਿਆਨ ਨਾਲ ਪੌਕਾ ਕੀਤਾ ਹੈ ਅਤੇ ਇਸਨੂੰ ਦਰਜ ਕੀਤਾ ਹੈ। ਸਾਰੇ ਜਵਾਬ ਮੇਰੀ ਜਾਣਕਾਰੀ ਅਤੇ ਵਿਸ਼ਵਾਸ ਅਨੁਸਾਰ ਸੱਚ ਅਤੇ ਸਹੀ ਹਨ।

ਮਿਤੀ

D

D

M

M

Y

Y

Y

Y

IA/SP/DM/ISP/ਬ੍ਰੋਕਰ ਦੇ ਅਧਿਕਾਰਤ ਵਿਅਕਤੀ ਦੇ ਦਸਤਖਤ

1. ਕਾਰਪੋਰੇਟ ਏਜੰਟ (CA) ਜਾਂ ਮਾਈਕਰੋ ਬੀਮਾ ਏਜੰਟ (MI) ਦੇ ਮਾਮਲੇ ਵਿੱਚ, ਨਿਰਧਾਰਤ ਵਿਅਕਤੀ (SP) ਦਸਤਖਤ/ਮੋਹਰ ਲਗਾਵੇਗਾ ਅਤੇ ਆਪਣੇ ਵੇਰਵੇ ਪ੍ਰਦਾਨ ਕਰੇਗਾ।
2. ਬ੍ਰੋਕਰ/IMF (ਬੀਮਾ ਮਾਰਕੀਟਿੰਗ ਫਰਮ) ਦੇ ਮਾਮਲੇ ਵਿੱਚ, ਅਧਿਕਾਰਤ ਵਿਅਕਤੀ ਦਸਤਖਤ ਕਰੇਗਾ ਅਤੇ ਆਪਣੇ ਵੇਰਵੇ ਪ੍ਰਦਾਨ ਕਰੇਗਾ।
3. ਉਪਰੋਕਤ ਦੋਸੇ ਗਏ ਸੰਬੰਧਤ ਏਜੰਟ ਵੱਲੋਂ ਸਾਰੇ ਦਸਤਾਵੇਜ਼ ਜਿਵੇਂ ਕਿ KYC, BI ਆਦਿ ਆਪਣੇ ਦਸਤਖਤ ਅਤੇ 'ਅਸਲੀ ਵੇਖ ਕੇ ਤਸਦੀਕ' ਨਾਲ ਪ੍ਰਮਾਣਿਤ ਕੀਤੇ ਜਾਣੇ ਹਨ।

CA/ਬ੍ਰੋਕਰ/IMF/ਮਾਈਕਰੋ ਬੀਮਾ ਏਜੰਟ ਦੀ ਮੋਹਰ (ਜਿੱਥੇ ਕਾਰੋਬਾਰ ਲਿਆ ਗਿਆ ਹੈ)

ਵਿਕਰੀ ਪ੍ਰਬੰਧਨ ਦੁਆਰਾ ਭਰਿਆ ਜਾਣਾ ਹੈ

ਏਜੰਸੀ ਪ੍ਰਬੰਧਨ ਨੂੰ, ਜਿੱਥੇ ਵੀ ਜ਼ਰੂਰੀ ਹੋਵੇ, ਹੇਠ ਲਿਖਿਆਂ ਦੀ ਪ੍ਰਸ਼ਟੀ ਅਤੇ ਇਨ੍ਹਾਂ ਨੂੰ ਪ੍ਰਮਾਣਿਤ ਕਰਨਾ ਲਾਜ਼ਮੀ ਹੈ:

1. ਕੀ ਵਿੱਤੀ ਸਲਾਹਕਾਰ ਕੋਲ ਅਰਜ਼ੀ 'ਤੇ ਦਸਤਖਤ ਕਰਨ ਦੀ ਮਿਤੀ 'ਤੇ ਨਿੱਜੀ ਜੀਵਨ ਬੀਮਾ ਬਾਰੇ ਸੁਝਾਅ ਦੇਣ ਦਾ ਲਾਇਸੈਂਸ ਸੀ? ☐ ਹਾਂ ☐ ਨਹੀਂ
2. ਕੀ ਤੁਸੀਂ ਨਿੱਜੀ ਤੌਰ 'ਤੇ ਇਸ ਅਰਜ਼ੀ ਦੀ ਸਮੀਖਿਆ ਕੀਤੀ ਹੈ? ☐ ਹਾਂ ☐ ਨਹੀਂ
3. ਕੀ ਤੁਸੀਂ ਪ੍ਰਸਤਾਵਿਤ ਬੀਮਿਤ ਵਿਅਕਤੀ ਦੀ ਪਛਾਣ ਤੋਂ ਸੰਤੁਸ਼ਟ ਹੋ? ☐ ਹਾਂ ☐ ਨਹੀਂ
4. ਜੇਕਰ ਕੁੱਲ ਪ੍ਰੀਮੀਅਮ ਬਿਨੈਕਾਰ ਦੀ ਸਾਲਾਨਾ ਆਮਦਨ ਦੇ 30% ਤੋਂ ਵੱਧ ਹੈ, ਤਾਂ ਕੀ ਤੁਸੀਂ ਸੰਤੁਸ਼ਟ ਹੋ ਕਿ ਉਤਪਾਦ ਬਿਨੈਕਾਰ ਦੀ ਵਿੱਤੀ ਸਮਰੱਥਾ ਦੇ ਅੰਦਰ ਵੇਚਿਆ ਗਿਆ ਹੈ? ☐ ਹਾਂ ☐ ਨਹੀਂ
5. ਕੀ ਸਿਫ਼ਾਰਸ਼ ਕੀਤਾ ਉਤਪਾਦ ਬਿਨੈਕਾਰ ਦੀ ਉਮਰ, ਜ਼ਰੂਰਤਾਂ, ਜੋਖਮ ਲੈਣ ਦੀ ਸਮਰੱਥਾ, ਆਮਦਨ, ਲੰਬੇ ਸਮੇਂ ਦੇ ਵਿੱਤੀ ਟੀਚਿਆਂ, ਅਤੇ ਲੰਬੇ ਸਮੇਂ ਦੀ ਪ੍ਰੀਮੀਅਮ ਭੁਗਤਾਨ ਕਰਨ ਦੀ ਸਮਰੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦੇ ਲਈ ਫੁਕਵਾਂ ਹੈ? ਜੇ ਨਹੀਂ, ਤਾਂ ਕਿਰਪਾ ਕਰਕੇ ਕਾਰਨ ਦੱਸੋ। ☐ ਹਾਂ ☐ NA
6. ਕੀ ਬਿਨੈਕਾਰ ਨੂੰ ਹੇਠ ਲਿਖਿਆਂ ਬਾਰੇ ਸੂਚਿਤ ਕੀਤਾ ਗਿਆ ਹੈ?
- (a) ਸ਼ੁਲਕ ☐ ਹਾਂ ☐ ਨਹੀਂ (c) ਪਾਲਿਸੀ ਦੇ ਤਹਿਤ ਪ੍ਰੀਮੀਅਮ ਅਤੇ ਲਾਭ ਲਾਗੂ ਕਰਨੂੰ ਅਨੁਸਾਰ ਟੈਕਸਾਂ ਅਤੇ ਖਰਚਿਆਂ ਦੇ ਅਧੀਨ ਹਨ। ☐ ਹਾਂ ☐ ਨਹੀਂ
- (b) ਸਰੰਡਰ ਸ਼ੁਲਕ ☐ ਹਾਂ ☐ ਨਹੀਂ (d) ਨਿਵੇਸ਼ ਇਕਾਈ ਨਾਲ ਜੁੜੇ ਬੀਮਾ ਉਤਪਾਦ ਵਿੱਚ ਨਿਵੇਸ਼ ਪੋਰਟਫੋਲੀਓ ਵਿੱਚ ਨਿਵੇਸ਼ ਦਾ ਜੋਖਮ ਪ੍ਰਸਤਾਵਿਤ ਧਾਰਕ ਦੁਆਰਾ ਚੁੱਕਿਆ ਜਾਂਦਾ ਹੈ (ਸਿਰਫ਼ ਯੂਨਿਟ-ਲਿੰਕਡ ਬੀਮਾ ਉਤਪਾਦ ਲਈ ਭਰਿਆ ਜਾਣਾ ਹੈ)। ☐ ਹਾਂ ☐ ਨਹੀਂ
7. ਕੀ ਤੁਸੀਂ ਨੈਤਿਕ ਖਤਰੇ ਸਮੇਤ ਸਾਰੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਅਰਜ਼ੀ ਨੂੰ ਸਵੀਕਾਰ ਕਰਨ ਦੀ ਸਿਫ਼ਾਰਸ਼ ਕਰਦੇ ਹੋ? ☐ ਹਾਂ ☐ ਨਹੀਂ

ਉਪਰੋਕਤ ਸਮੀਖਿਆ ਦੇ ਅਧਾਰ 'ਤੇ ਮੈਂ ਸੰਤੁਸ਼ਟ ਹਾਂ ਕਿ ਉਤਪਾਦ ਗਾਹਕ ਲਈ ਫੁਕਵਾਂ ਹੈ ਅਤੇ ਇਸਨੂੰ ਹੋਰ ਅੰਡਰਵਾਈਟਿੰਗ ਦਿਥਾ-ਨਿਰਦੇਸ਼ਾਂ ਦੇ ਅਧੀਨ ਰੱਖਿਆ ਜਾ ਸਕਦਾ ਹੈ।

ਨਾਮ	ਅਹੁਦਾ	ਦਸਤਖਤ	ਮਿਤੀ	ਸਥਾਨ
			D D M M Y Y Y Y	

ਤਸਦੀਕ/ ਸਿਰਫ਼ ਦਫ਼ਤਰੀ ਵਰਤੋਂ ਲਈ

ਪ੍ਰਾਪਤ ਦਸਤਾਵੇਜ਼

☐

ਪ੍ਰਮਾਣਿਤ ਕਾਪੀਆਂ

KYC ਤਸਦੀਕ ਇਨ੍ਹਾਂ ਦੁਆਰਾ ਕੀਤੀ ਗਈ

ਮਿਤੀ

D

D

M

M

Y

Y

Y

Y

ਕਰਮਚਾਰੀ ਦਾ ਨਾਮ:

ਕਰਮਚਾਰੀ ਕੋਡ:

ਕਰਮਚਾਰੀ ਦਾ ਅਹੁਦਾ:

ਕਰਮਚਾਰੀ ਦੀ ਸ਼ਾਖਾ:

ਸੰਸਥਾ ਦੇ ਵੇਰਵੇ

ਨਾਮ:

ਕੋਡ:

ਕਿਰਪਾ ਕਰਕੇ ਹੇਠ ਲਿਖੇ ਲਾਜ਼ਮੀ ਖਾਣੇ ਭਰੋ - (1) ਮਿਤੀ (2) ਬੈਂਕ ਖਾਤਾ ਨੰਬਰ (3) ਬੈਂਕ ਦਾ ਨਾਮ (4) IFSC/MICR ਕੋਡ (5) ਰਕਮ (6) "ਰੈਫਰੈਂਸ 1 ਕਾਲਮ" ਵਿੱਚ ਪਾਲਿਸੀ ਨੰ./ਅਰਜ਼ੀ ਨੰ. (7) ਖਾਤਾ ਧਾਰਕ ਦੇ ਦਸਤਖਤ (8) ਖਾਤਾ ਧਾਰਕ ਦਾ ਨਾਮ (9) ਉਹ ਮਿਤੀ ਜਿਸ 'ਤੇ ਪੈਸੇ ਕੱਟਣ ਦੀ ਪ੍ਰਕਿਰਿਆ (ਡੈਬਿਟ) ਸ਼ੁਰੂ ਹੋਵੇਗੀ

ਉਹ ਮਿਤੀ ਜਿਸ 'ਤੇ ਪੈਸੇ ਕੱਟਣ ਦੀ ਪ੍ਰਕਿਰਿਆ (ਡੈਬਿਟ) ਸ਼ੁਰੂ ਹੋਵੇਗੀ (ਕਿਰਪਾ ਕਰਕੇ ਕੋਈ ਇੱਕ ਚੁਣੋ) ☐ 1^{ਸੀ} ☐ 7^{ਵੀ} ☐ 15^{ਵੀ} ☐ 25^{ਵੀ}



UMRN T O B E F I L L E D B Y B A N K

ਮਿਤੀ DD MM YYYY

ਯੂਟਿਲਿਟੀ ਕੋਡ H D F C 0 0 7 9 9 0 0 0 0 0 9 6 5 7

☒ ਬਣਾਓ

☒ ਸੋਧੋ ਰੱਦ

☒ ਕਰੋ

ਸਪਾਂਸਰ ਬੈਂਕ ਕੋਡ

HDFC000060

ਮੈਂ/ਅਸੀਂ ਇਸ ਦੁਆਰਾ ਅਧਿਕਾਰਤ ਕਰਦਾ/ਕਰਦੇ ਹਾਂ

PNB MetLife India Insurance Company Limited

ਨੂੰ ਡੈਬਿਟ ਕਰਨ ਲਈ (ਟਿੱਕ / ਕਰੋ)

SB/CA/CC/SB-NRE/SB-NRO/OTHER

ਜਿਸਦਾ ਬੈਂਕ ਖਾਤਾ ਨੰਬਰ

ਜੋ ਇਸ ਬੈਂਕ 'ਚ ਹੈ

Name of customers bank

IFSC/MICR

ਤੋਂ ਇਨ੍ਹੇ ਰੁਪਏ ਦੀ ਰਕਮ

₹

ਡੈਬਿਟ ਦੀ ਕਿਸਮ

☒ ਨਿਸ਼ਚਿਤ ਰਕਮ

☒ ਵੱਧ ਤੋਂ ਵੱਧ ਰਕਮ

ਆਵਰਤੀ

☒ ਮਹੀਨਾਵਾਰ

☒ ਤਿਮਾਹੀ

☒ ਛਿਮਾਹੀ

☒ ਸਾਲਾਨਾ

☒ ਜਦੋਂ ਵੀ ਪੋਸ਼ ਕੀਤਾ ਜਾਵੇ

ਰੈਫਰੈਂਸ 1

ਰੈਫਰੈਂਸ 2

- ਮੈਂ ਸਹਿਮਤ ਹਾਂ ਕਿ ਮੇਰਾ ਬੈਂਕ, ਜਿਸਨੂੰ ਮੈਂ ਆਪਣਾ ਖਾਤਾ ਡੈਬਿਟ ਕਰਨ ਲਈ ਅਧਿਕਾਰਤ ਕਰ ਰਿਹਾ ਹਾਂ, ਉਹ ਸ਼ੁਲਕਾਂ ਦੀ ਆਪਣੀ ਨਵੀਨਤਮ ਅਨੁਸੂਚੀ ਅਨੁਸਾਰ ਮੈਂਡੇਟ ਪ੍ਰੋਸੈਸਿੰਗ ਸ਼ੁਲਕ ਕੱਟ ਸਕਦਾ ਹੈ।
- ਇਹ ਪੁਸ਼ਟੀ ਕੀਤੀ ਜਾਂਦੀ ਹੈ ਕਿ ਘੋਸ਼ਣਾ ਪੱਤਰ ਮੇਰੇ/ਸਾਡੇ ਵੱਲੋਂ ਪਿਆਨ ਨਾਲ ਪੜ੍ਹਿਆ, ਸਮਝਿਆ ਅਤੇ ਬਣਾਇਆ ਗਿਆ ਹੈ। ਮੈਂ ਉਪਭੋਗਤਾ ਇਕਾਈ/ਕਾਰਪੋਰੇਟ ਨੂੰ ਮੇਰੇ ਖਾਤੇ ਨੂੰ ਡੈਬਿਟ ਕਰਨ ਲਈ ਅਧਿਕਾਰਤ ਕਰ ਰਿਹਾ ਹਾਂ।
- ਮੈਂ ਸਮਝ ਗਿਆ ਹਾਂ ਕਿ ਮੈਂ ਉਪਭੋਗਤਾ ਇਕਾਈ/ਕਾਰਪੋਰੇਟ ਜਾਂ ਉਹ ਬੈਂਕ, ਜਿੱਥੇ ਮੈਂ ਡੈਬਿਟ ਨੂੰ ਅਧਿਕਾਰਤ ਕੀਤਾ ਹੈ, ਨੂੰ ਰੱਦ ਕਰਨ/ਸੋਧ ਕਰਨ ਦੀ ਬੇਨਤੀ ਨੂੰ ਸਹੀ ਢੰਗ ਨਾਲ ਸੰਚਾਰਿਤ ਕਰਕੇ, ਇਸ ਮੈਂਡੇਟ ਨੂੰ ਰੱਦ/ਸੋਧ ਕਰਨ ਲਈ ਅਧਿਕਾਰਤ ਹਾਂ।

ਤੋਂ

DD MM YYYY

ਤੱਕ

DD MM YYYY

ਫੋਨ ਨੰ.

1. 2. 3.

ਨੋਟ - ਕਿਰਪਾ ਕਰਕੇ "ਰੈਫਰੈਂਸ 2" ਅਤੇ "ਮਿਆਦ" (ਤੋਂ/ਤੱਕ) ਖੇਤਰਾਂ ਵਿੱਚ ਭੁਲ਼ ਵੀ ਨਾ ਲਿਖੋ।

ਨਿਯਮ ਅਤੇ ਸ਼ਰਤਾਂ

ਪ੍ਰਸਤਾਵਕ/ਪ੍ਰਸਤਾਵਿਤ ਮਾਲਕ ਪੁਸ਼ਟੀ ਕਰਦਾ ਹੈ, ਸਮਝਦਾ ਹੈ, ਅਤੇ ਸਹਿਮਤ ਹੁੰਦਾ ਹੈ ਕਿ:

- ਕੰਪਨੀ/ਇਸਦੇ ਅਧਿਕਾਰਤ ਸੇਵਾ ਪ੍ਰਦਾਤਾ/ਬੈਂਕ ਦੇ ਕਿਸੇ ਵੀ ਅਧਿਕਾਰ 'ਤੇ ਪ੍ਰਤੀਕੂਲ ਅਸਰ ਪਾਏ ਬਗ਼ੈਰ, ਪ੍ਰਸਤਾਵਿਤ ਮਾਲਕ ਕਿਸੇ ਵੀ ਦੇਣਦਾਰੀ, ਲਾਗਤਾਂ ਅਤੇ ਖਰਚਿਆਂ ਦੇ ਲਈ ਕੰਪਨੀ/ਇਸਦੇ ਅਧਿਕਾਰਤ ਸੇਵਾ ਪ੍ਰਦਾਤਾ/ਬੈਂਕ ਨੂੰ ਹਰਜਾਨਾ ਦੇਵੇਗਾ ਅਤੇ ਨੁਕਸਾਨ ਤੋਂ ਬਚਾਵੇਗਾ, ਜਿਹੜਾ ਕਿ ਪ੍ਰਸਤਾਵਕ/ਪਾਲਿਸੀ ਮਾਲਕ ਦੀ ਕਿਸੇ ਵੀ ਭੁੱਲ, ਗਲਤੀ ਜਾਂ ਲਾਪਰਵਾਹੀ ਦੇ ਕਰਕੇ ਕੰਪਨੀ/ਇਸਦੇ ਅਧਿਕਾਰਤ ਸੇਵਾ ਪ੍ਰਦਾਤਾ/ਬੈਂਕ ਨੂੰ ਝੱਲਣਾ ਪੈ ਸਕਦਾ ਹੈ।
- ਜੇਕਰ ਗਾਹਕ ACH ਮੈਂਡੇਟ ਨੂੰ ਰੱਦ ਕਰਨਾ ਚਾਹੁੰਦਾ ਹੈ, ਤਾਂ ਉਹ ACH ਮੈਂਡੇਟ ਦੀ ਨਿਯਤ ਮਿਤੀ ਤੋਂ 15 ਦਿਨ ਪਹਿਲਾਂ PNB MetLife ਨੂੰ ਲਿਖਤੀ ਨੋਟਿਸ ਦੇ ਕੇ ਅਜਿਹਾ ਕਰ ਸਕਦਾ ਹੈ ਅਤੇ ਇਸ 'ਤੇ PNB MetLife ਦੁਆਰਾ ਬਿਨਾਂ ਕਿਸੇ ਵਾਧੂ ਖਰਚੇ ਦੇ ਕਾਰਵਾਈ ਕੀਤੀ ਜਾਵੇਗੀ।
- ਆਪਣੀ ਜਾਂ ਗਲਤ ਜਾਣਕਾਰੀ, ਖਾਤੇ ਵਿੱਚ ਲੋੜੀਂਦੇ ਫੰਡਾਂ ਦੀ ਅਣਹੋਂਦ ਜਾਂ ਕੰਪਨੀ ਦੇ ਨਿਯੰਤਰਣ ਤੋਂ ਬਾਹਰ ਹੋਰ ਕਾਰਨਾਂ ਕਰਕੇ ਜੇਕਰ ਡਾਇਰੈਕਟ ਡੈਬਿਟ ਨਿਰਦੇਸ਼ ਅਮਲ ਵਿੱਚ ਨਹੀਂ ਆਉਂਦੇ ਜਾਂ ਦੇਰੀ ਨਾਲ ਅਮਲ ਵਿੱਚ ਆਉਂਦੇ ਹਨ ਤਾਂ ਕੰਪਨੀ/ਇਸਦੇ ਅਧਿਕਾਰਤ ਸੇਵਾ ਪ੍ਰਦਾਤਾ/ਬੈਂਕ ਕਿਸੇ ਵੀ ਤਰ੍ਹਾਂ ਜ਼ਿੰਮੇਵਾਰ ਨਹੀਂ ਹੋਣਗੇ।
- ਕੰਪਨੀ ਨੂੰ ਪ੍ਰੀਮੀਅਮ ਭੁਗਤਾਨਾਂ ਲਈ ACH ਸਹੂਲਤ ਨੂੰ ਸਮਰੱਥ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ ਅਤੇ, ਜੇਕਰ ACH ਅਸਵੀਕਾਰ ਹੋ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ, ਕੰਪਨੀ ਦੇਣਯੋਗ ਪ੍ਰੀਮੀਅਮ ਦੀ ਵਸੂਲੀ ਲਈ ਪ੍ਰਸਤਾਵਿਤ ਮਾਲਕ/ਖਾਤਾ ਧਾਰਕ ਦੇ ਦੱਸੇ ਗਏ ਬੈਂਕ ਦੇ ਖਾਤੇ ਨੂੰ ਦੁਬਾਰਾ ਡੈਬਿਟ ਕਰਨ ਦਾ ਅਧਿਕਾਰ ਰੱਖਦੀ ਹੈ।
- ਕੰਪਨੀ ACH ਮੈਂਡੇਟ ਨੂੰ ਰੱਦ ਕਰਨ ਲਈ ਕੋਈ ਵਾਧੂ ਸ਼ੁਲਕ ਨਹੀਂ ਲਵੇਗੀ/ਪਾਲਿਸੀ ਅਧੀਨ ਦੇਣਯੋਗ ਲਾਭਾਂ ਤੋਂ ਅਜਿਹੇ ਵਾਧੂ ਖਰਚਿਆਂ ਦੀ ਵਸੂਲੀ ਨਹੀਂ ਕਰੇਗੀ। ਡੈਬਿਟ ਕੀਤੀ ਜਾਣ ਵਾਲੀ ਅਧਿਕਤਮ ਰਕਮ ਮਾਡਲ ਪ੍ਰੀਮੀਅਮ ਦੀ ਰਕਮ ਦੇ 200% ਤੋਂ ਵੱਧ ਨਹੀਂ ਹੋਵੇਗੀ। ਸੇਵਾ ਟੈਕਸ ਵਿੱਚ ਬਦਲਾਅ, ਉਤਪਾਦ ਵਿਸ਼ੇਸ਼ਤਾਵਾਂ ਅਨੁਸਾਰ ਨਿਯਤ ਵਾਧੇ ਅਤੇ ਭੁਗਤਾਨ ਦੀ ਆਵਰਤੀ ਵਿੱਚ ਤਬਦੀਲੀਆਂ ਕਾਰਨ ਪ੍ਰੀਮੀਅਮ ਵਿੱਚ ਕਿਸੇ ਵੀ ਵਾਧੇ ਨੂੰ ਵਿਵਸਥਿਤ ਕਰਨ ਲਈ ਮੈਂਡੇਟ ਵਿੱਚ ਵੱਧ ਰਕਮ ਲਿਖਣੀ ਪੈ ਸਕਦੀ ਹੈ।
- ਜੇਕਰ ਡੈਬਿਟ ਦੀ ਮਿਤੀ ਨਹੀਂ ਚੁਣੀ ਗਈ ਹੈ, ਤਾਂ ਡੈਬਿਟ ਦੀ ਮਿਤੀ ਪਾਲਿਸੀ ਦੇ ਲਾਗੂ ਹੋਣ ਦੀ ਮਿਤੀ 'ਤੇ ਅਧਾਰਤ ਹੋਵੇਗੀ। ਜੇਕਰ ਡੈਬਿਟ ਦੀ ਮਿਤੀ ਛੁੱਟੀ ਵਾਲਾ ਦਿਨ ਹੈ, ਤਾਂ ਡੈਬਿਟ ਅਗਲੇ ਕੰਮਕਾਸੀ ਦਿਨ ਲਈ ਸ਼ੁਰੂ ਕੀਤਾ ਜਾਵੇਗਾ।

ਪਾਲਿਸੀ ਮਾਲਕ ਵਲੋਂ ਘੋਸ਼ਣਾ

ਮੈਂ/ਅਸੀਂ ਇੱਥੇ ਦੱਸੇ ਗਏ ਸਾਰੇ ਨਿਯਮਾਂ ਅਤੇ ਸ਼ਰਤਾਂ ਨੂੰ ਪੜ੍ਹਨ ਅਤੇ ਸਵੀਕਾਰ ਕਰਨ ਤੋਂ ਬਾਅਦ PNB MetLife ਇੰਡੀਆ ਇੰਸੂਰੈਂਸ ਕੰਪਨੀ ਲਿਮਿਟਿਡ ਦੀ ਆਏ ਡੈਬਿਟ ਸਹੂਲਤ ਲਈ ਅਰਜ਼ੀ ਦਿੰਦਾ/ਦਿੰਦੇ ਹਾਂ। ਮੈਂ/ਅਸੀਂ ਇੰਜ ਕਰਕੇ ਘੋਸ਼ਣਾ ਕਰਦਾ/ਕਰਦੇ ਹਾਂ ਕਿ ਇਸ ਫਾਰਮ ਵਿੱਚ ਦਿੱਤੇ ਗਏ ਵੇਰਵੇ ਸਹੀ ਅਤੇ ਸੰਪੂਰਨ ਹਨ। ਮੈਂ/ਅਸੀਂ ਉਪਰੋਕਤ ਬੈਂਕ ਨੂੰ ਇਸ ਸੇਵਾ ਲਈ ਲਾਗੂ ਹੋਣ ਵਾਲੇ ਕਿਸੇ ਵੀ ਖਰਚੇ ਲਈ ਮੇਰੇ ਖਾਤੇ ਨੂੰ ਡੈਬਿਟ ਕਰਨ ਲਈ ਵੀ ਅਧਿਕਾਰਤ ਕਰਦਾ/ਕਰਦੇ ਹਾਂ।

☐ ਹਾਂ, ਮੈਂ/ਅਸੀਂ ਇੱਕ ਰੱਦ ਕੀਤਾ ਚੈੱਕ, ਜਿਸ ਉੱਤੇ ਖਾਤਾ ਧਾਰਕ ਦਾ ਨਾਮ ਅਤੇ ਬੈਂਕ ਖਾਤਾ ਨੰਬਰ ਪਹਿਲਾਂ ਤੋਂ ਹੀ ਛਪਿਆ ਹੋਇਆ ਹੈ, ਨਾਲ ਨੱਥੀ ਕੀਤਾ ਹੈ।

☐ ਹਾਂ, ਮੈਂ/ਅਸੀਂ ਰੱਦ ਕੀਤੇ ਚੈੱਕ ਦੇ ਨਾਲ ਬੈਂਕ ਖਾਤੇ ਦੀ ਸਟੇਟਮੈਂਟ / ਪਾਸ ਬੁੱਕ ਦੀ ਕਾਪੀ ਨਾਲ ਨੱਥੀ ਕੀਤੀ ਹੈ (ਸਿਰਫ਼ ਉਦੋਂ ਜੇਕਰ ਖਾਤੇ ਦੇ ਵੇਰਵੇ ਰੱਦ ਕੀਤੇ ਚੈੱਕ 'ਤੇ ਪਹਿਲਾਂ ਤੋਂ ਨਹੀਂ ਛਪੇ ਹੋਏ ਹਨ)।

ਪਾਲਿਸੀ ਮਾਲਕ ਦੇ ਦਸਤਖਤ

ਪਾਲਿਸੀ ਮਾਲਕ ਦਾ ਨਾਮ

ACH ਮੈਂਡੇਟ ਭਰਨ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ

ਕੀ ਕਰਨਾ ਹੈ

- ਹਮੇਸ਼ਾ ACH ਮੈਂਡੇਟ ਦਾ ਨਵੀਨਤਮ ਸੰਸਕਰਨ ਵਰਤੋ।
- ਸਿਰਫ਼ ਮੈਂਡੇਟ ਦਾ ਅਸਲ ਫਾਰਮ ਹੀ ਵਰਤੋ।
- ਦਸਤਖਤ ਬੈਂਕ ਖਾਤੇ ਦੇ ਦਸਤਖਤਾਂ ਨਾਲ ਮੇਲ ਖਾਣੇ ਚਾਹੀਦੇ ਹਨ।
- ਨਾਮ ਬੈਂਕ ਖਾਤੇ ਦੇ ਨਾਮ ਨਾਲ ਮੇਲ ਖਾਣਾ ਚਾਹੀਦਾ ਹੈ।
- ਖਾਤਾ ਨੰਬਰ ਸਹੀ ਹੋਣਾ ਚਾਹੀਦਾ ਹੈ।
- ਫਾਰਮ ਦੇ ਨਾਲ ਇੱਕ ਰੱਦ ਕੀਤਾ ਚੈੱਕ ਪ੍ਰਦਾਨ ਕਰੋ।
- ਪ੍ਰੋਪਰਾਈਟਰ ਖਾਤੇ ਵਿੱਚ ਕੰਪਨੀ ਦੀ ਮੋਹਰ ਲਾਜ਼ਮੀ ਹੈ।

ਕੀ ਨਹੀਂ ਕਰਨਾ

- ਕੋਈ ਵੀ ਪੁਰਾਣਾ ਮੈਂਡੇਟ ਨਾ ਵਰਤੋ।
- ਮੈਂਡੇਟ ਦੀ ਫੋਟੋਕਾਪੀ ਨਾ ਵਰਤੋ।
- ਦਸਤਖਤ ਬੈਂਕ ਖਾਤੇ ਦੇ ਦਸਤਖਤਾਂ ਤੋਂ ਵੱਖਰੇ ਨਹੀਂ ਹੋਣੇ ਚਾਹੀਦੇ।
- ਨਾਮ ਬੈਂਕ ਖਾਤੇ ਦੇ ਨਾਮ ਤੋਂ ਵੱਖਰਾ ਨਹੀਂ ਹੋਣਾ ਚਾਹੀਦਾ।
- ਆਪਣਾ ਖਾਤਾ ਨੰਬਰ ਲਿਖਦੇ ਸਮੇਂ ਗਲਤੀਆਂ ਕਰਨ ਤੋਂ ਬਚੋ।
- ਫਾਰਮ 'ਤੇ ਕੱਟ-ਫਿੱਟ ਜਾਂ ਓਵਰਲਾਈਟਿੰਗ ਤੋਂ ਬਚੋ।
- ਕੰਪਨੀ ਦੀ ਮੋਹਰ ਲਾਏ ਬਗ਼ੈਰ ਫਾਰਮ ਭੇਜਣ ਤੋਂ ਬਚੋ।

ਸਵੀਕਾਰਤਾ



PNB MetLife India Insurance Company Limited

Registered office: Unit No. 701, 702 & 703, 7th Floor, West Wing, Raheja Towers, 26/27 MG Road, Bangalore -560001, Karnataka, IRDA of India Registration number 117. CI No. U66010KA2001PLC028883 Call us Toll-free at 1-800-425-6969, Website: www.pnbmetlife.com, Email: indiaservice@pnbmetlife.co.in or write to us 1st Floor, Techniplex -1, Techniplex Complex, Off Veer Savarkar Flyover, Goregaon (West), Mumbai - 400062. Phone: +91-22-41790000, Fax: +91-22-41790203

"A/c Payee" ਚੈਕ/ਡਰਾਫਟ ਸਿਰਫ਼ PNB MetLife ਇੰਡੀਆ ਇੰਸੂਰੈਂਸ ਕੰਪਨੀ ਲਿਮਿਟਿਡ ਦੇ ਨਾਮ 'ਤੇ ਹੀ ਬਣਾਇਆ ਜਾਣਾ ਚਾਹੀਦਾ ਹੈ।	
PI/PO ਦਾ ਨਾਮ :	ਬੀਮਾ ਏਜੰਟ/ ਬਰੋਕਰ/ ਉਲਿਖਤ ਵਿਅਕਤੀ ਦਾ ਨਾਮ ਅਤੇ ਕੋਡ :
ਕਾਰਪੋਰੇਟ ਏਜੰਟ ਦਾ ਨਾਮ:	
ਰਕਮ (ਅੰਕਾਂ ਵਿੱਚ):	ਰਕਮ (ਸ਼ਬਦਾਂ ਵਿੱਚ):
ਪ੍ਰੀਮੀਅਮ ਭੁਗਤਾਨ ਵਿਕਲਪ:	☐ ਚੈਕ ☐ ਚੈਕ ਡਰਾਫਟ
ਚੈਕ/ਡਰਾਫਟ ਨੰ.:	ਚੈਕ ਦਾ ਨਾਂ: ਚੈਕ/ਡਰਾਫਟ ਦੀ ਮਿਤੀ:

ਜ਼ਰੂਰੀ ਗੱਲਾਂ :

- ਸਾਰੀਆਂ ਪ੍ਰਾਪਤੀਆਂ/ਵਟਾਂਦਰਾਯੋਗ ਯੰਤਰ (ਨੋਗੇਸ਼ੀਏਬਲ ਇੰਸਟਰੂਮੈਂਟਸ) ਅਸਲ ਵਿੱਚ ਕਲੀਅਰ ਹੋਣ ਦੇ ਅਧੀਨ ਹਨ।
- ਜੇਖਮ ਦੀ ਸਵੀਕ੍ਰਿਤੀ ਪਾਲਿਸੀ ਦੇ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੈ।
- ਨਿਵੇਸ਼ ਇਕਾਈ ਨਾਲ ਜੁੜੀ ਪਾਲਿਸੀਆਂ (ਯੂਨਿਟ ਲਿੰਕਡ ਪਾਲਿਸੀਆਂ) ਲਈ, NAV ਉਸ ਤਾਰੀਖ ਅਤੇ ਸਮੇਂ ਦੇ ਅਨੁਸਾਰ ਅਲਾਟ ਕੀਤੀ ਜਾਵੇਗੀ ਜਦੋਂ PNB MetLife ਨੂੰ ਗਾਰੰਟੀ ਤੋਂ ਸਿੱਧੇ ਜਾਂ ਵੈੱਡਰਾਂ ਰਾਹੀਂ ਪ੍ਰੀਮੀਅਮ ਭੁਗਤਾਨ ਦੀ ਜਾਣਕਾਰੀ ਮਿਲਦੀ ਹੈ। ਜੇਕਰ ਜਾਣਕਾਰੀ ਕਿਸੇ ਕਾਰੋਬਾਰੀ ਦਿਨ ਸਵੇਰੇ 3:00 ਵਜੇ ਤੋਂ ਪਹਿਲਾਂ ਮਿਲਦੀ ਹੈ, ਤਾਂ ਉਸੇ ਦਿਨ ਦਾ NAV ਲਾਗੂ ਹੋਵੇਗਾ, ਹੋਰਾਂ ਲਈ ਅਗਲੇ ਕੰਮਕਾਜੀ ਦਿਨ ਦਾ NAV ਲਾਗੂ ਹੋਵੇਗਾ।
- ਪਾਲਿਸੀ ਦੀ ਨਿਯਤ ਮਿਤੀ ਤੋਂ ਪਹਿਲਾਂ ਭੁਗਤਾਨ ਕੀਤਾ ਗਿਆ ਪ੍ਰੀਮੀਅਮ, ਪਾਲਿਸੀ ਦੀ ਨਿਯਤ ਮਿਤੀ 'ਤੇ ਅਲਾਟ ਕੀਤਾ ਜਾਵੇਗਾ।
- ਨਿਯਤ ਮਿਤੀ ਦੇ 180 ਦਿਨਾਂ ਦੇ ਅੰਦਰ ਭੁਗਤਾਨ ਕੀਤਾ ਗਿਆ ਪ੍ਰੀਮੀਅਮ, ਭੁਗਤਾਨ ਕਰਨ ਦੀ ਮਿਤੀ ਤੋਂ ਅਗਲੇ ਕੰਮਕਾਜੀ ਦਿਨ 'ਤੇ ਅਲਾਟ ਕੀਤਾ ਜਾਵੇਗਾ।
- ਇੱਕ ਲੈਪਸ ਹੋਈ ਪਾਲਿਸੀ ਵਿੱਚ ਨਿਯਤ ਮਿਤੀ ਤੋਂ 180 ਦਿਨਾਂ ਬਾਅਦ ਅਦਾ ਕੀਤਾ ਗਿਆ ਪ੍ਰੀਮੀਅਮ, ਬਹਾਲੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਅਤੇ PMLI ਦੁਆਰਾ ਸਮੀਖਿਆ ਹੋਣ ਤੋਂ ਬਾਅਦ ਅਲਾਟ ਕੀਤਾ ਜਾਵੇਗਾ।
- ਨਕਦ ਰੂਪ ਵਿੱਚ ਜੇ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੈ ਤਾਂ ਅਜਿਹੇ ਸਾਰੇ ਪ੍ਰੀਮੀਅਮ ਸਿੱਧਾ ਕਿਸੀ ਨਜ਼ਦੀਕੀ ਸ਼ਾਖਾ ਵਿੱਚ ਜਾਕੇ ਭਰਨੇ ਹੋਣਗੇ। ਸਾਡੇ ਏਜੰਟ ਨਕਦੀ ਵਿੱਚ ਪ੍ਰੀਮੀਅਮ ਇਕੱਠਾ ਕਰਨ ਲਈ ਅਧਿਕਾਰਤ ਨਹੀਂ ਹਨ।
- ਇਸਦੀ ਵਰਤੋਂ ਸਿਰਫ਼ ਸ਼ੁਰੂਆਤੀ ਪ੍ਰੀਮੀਅਮ ਇਕੱਠਾ ਕਰਨ ਲਈ ਕੀਤੀ ਜਾ ਸਕਦੀ ਹੈ ਅਤੇ ਇਸਨੂੰ ਨਵੀਨੀਕਰਨ ਪ੍ਰੀਮੀਅਮ ਇਕੱਠਾ ਕਰਨ ਲਈ ਨਹੀਂ ਵਰਤਿਆ ਜਾ ਸਕਦਾ।

ਸਾਅਲੀ ਫੋਨ ਕਾਲਾਂ ਅਤੇ ਝੂਠੇ/ਧੋਖਾਧੜੀ ਵਾਲੇ ਆਫਰਾਂ ਤੋਂ ਸਾਵਧਾਨ ਰਹੋ।

ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDA) ਜਨਤਾ ਨੂੰ ਸਪੱਸ਼ਟ ਕਰਦਾ ਹੈ ਕਿ

- ਭਾਰਤੀ IRDA ਜਾਂ ਇਸਦੇ ਅਧਿਕਾਰੀ ਕਿਸੇ ਵੀ ਬੀਮਾ ਜਾਂ ਵਿੱਤੀ ਉਤਪਾਦਾਂ ਦੀ ਵਿਕਰੀ ਜਾਂ ਪ੍ਰੀਮੀਅਮ ਨਿਵੇਸ਼ ਕਰਨ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੁੰਦੇ।
- ਭਾਰਤੀ IRDA ਕਿਸੇ ਬੋਨਸ ਦਾ ਐਲਾਨ ਨਹੀਂ ਕਰਦਾ। ਅਜਿਹੀਆਂ ਫੋਨ ਕਾਲਾਂ ਪ੍ਰਾਪਤ ਕਰਨ ਵਾਲੀ ਜਨਤਾ ਨੂੰ ਫੋਨ ਕਾਲ ਅਤੇ ਨੰਬਰ ਦੇ ਵੇਰਵਿਆਂ ਸਮੇਤ ਪੁਲਿਸ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ।

ਏਜੰਟ/ਬਰੋਕਰ/ਉਲਿਖਤ ਵਿਅਕਤੀ ਦੇ ਦਸਤਖਤ: _____ ਬਰੋਕਰ/ਕਾਰਪੋਰੇਟ ਏਜੰਟ ਦੀ ਮੋਹਰ/ਸਟੈਂਪ: _____ ਮਿਤੀ _____

